

ਜਪੁਰੀ

ਲਿਖ

ਤੁਲਨਾਤਮਕ ਅਧਿਸੰਖ





ਭਾਸ਼ਾ ਵਿਭਾਗ, ਪੰਜਾਬ



ਜਪੁ ਜੀ  
ਇਕ  
ਤੁਲਨਾਤਮਕ ਅਧਿਐਨ

1972

ਭਾਸ਼ਾ ਵਿਭਾਗ, ਪੰਜਾਬ

Digitized by Panjab Digital Library | www.panjabdigilib.org

# JAP JI—IK TULNATMIK ADHYAN

(in Panjabi)

by

Dr. DALIP SINGH 'DEEP'

ਲੇਖਕ : ਡਾ. ਦਲੀਪ ਸਿੰਘ 'ਦੀਪ'

(ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੁਆਰਾ  
ਪੀ-ਐਚ. ਡੀ. ਲਈ ਪ੍ਰਵਾਨ ਕੀਤਾ ਥਿਓਸੀਸ)

1972

ਫਰਵਰੀ 1973

ਪ੍ਰਕਾਸ਼ਕ :

ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ

ਛਾਪਕ :

ਬੀ. ਐਸ. ਸਫ਼ਰੀ,  
ਗਰੇਟਰ ਪੰਜਾਬ ਪ੍ਰੈਸ, 163-ਏ,  
ਇੰਡਸਟਰੀਅਲ ਏਰੀਆ, ਚੰਡੀਗੜ੍ਹ

ਰਾਹੀਂ ਡਿਪਟੀ ਕੰਟਰੋਲਰ,  
ਫਾਈ ਤੇ ਲਿਖਣ ਸਮਗਰੀ ਵਿਭਾਗ, ਪੰਜਾਬ, ਪਟਿਆਲਾ

## ਦੇ ਸ਼ਬਦ

ਭਾਸ਼ਾ ਵਿਭਾਗ ਦੁਆਰਾ ਪੰਜਾਬੀ ਦੇ ਵਿਕਾਸ ਦੀਆਂ ਯੋਜਨਾਵਾਂ ਅਧੀਨ ਜਿਥੇ ਸਾਹਿਤਕ ਰਚਨਾਵਾਂ ਦਾ ਪ੍ਰਮਾਣੀਕ ਮਤਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਉਥੇ ਦੁਰਲੱਭ ਪੁਸਤਕਾਂ ਨੂੰ ਵੀ ਮੁੜ ਛਾਪਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਖ ਵਖ ਯੂਨੀਵਰਸਟੀਆਂ ਵਲੋਂ ਪੀ-ਐਚ.ਡੀ. ਡਿਗਰੀ ਲਈ ਪਰਵਾਨ ਕੀਤੇ ਬੀਸਿਸਾਂ ਨੂੰ ਛਾਪਕੇ ਪਾਠਕਾਂ ਤਕ ਪਹੁੰਚਾਣ ਦੀ ਵਿਉਂਤ ਬਣਾਈ ਗਈ ਹੈ। ਨਵੀਂ ਖੋਜ ਰਾਹੀਂ ਲੱਭੇ ਤਥਾਂ ਨੂੰ ਸਾਹਿਤ-ਰਸੀਆਂ ਨਾਲ ਸਾਂਝਾ ਕਰਨਾ ਅਵਸ਼ਕ ਹੈ। 'ਜਪੁ ਜੀ-ਇਕ ਤੁਲਨਾਤਮਕ ਅਧਿਐਨ' ਇਸ ਯੋਜਨਾ ਦੀ ਹੀ ਕੜੀ ਹੈ।

ਜਪੁ ਜੀ ਸਾਹਿਬ ਵਿਚਾਰ-ਪਰਧਾਨ ਕਾਵਿ ਹੈ ਅਤੇ ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਾਹਕਾਰ ਮੰਨਿਆ ਗਿਆ ਹੈ। ਡਾ. ਦਲੀਪ ਸਿੰਘ ਦੀਪ ਨੇ ਇਸ ਗੁੜ੍ਹ ਤੇ ਡੂੰਘੀ ਅਧਿਆਤਮਕ ਰਚਨਾ ਦਾ ਅਧਿਐਨ ਭਾਰਤੀ ਵਿਜਾਰਧਾਰਾ, ਵਿਸ਼ੇਸ਼ ਕਰਕੇ ਗੀਤਾ ਅਤੇ ਉਪਨਿਸ਼ਦਾਂ ਵਿਚ ਦਰਸਾਏ ਵਿਚਾਰਾਂ ਨਾਲ ਤੁਲਨਾ ਕਰਕੇ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਲੇਖਕ ਦੀ ਵਿਆਖਿਆ ਭਾਵੇਂ ਅੰਤਮ ਨਹੀਂ ਕਹੀ ਜਾ ਸਕਦੀ, ਫਿਰ ਵੀ, ਲੇਖਕ ਨੇ ਜਪੁ ਜੀ ਦੇ ਦਾਰਸ਼ਨਿਕ ਤੇ ਰਹਸ਼ਵਾਦੀ ਵਿਸ਼ਾ-ਵਸਤੂ ਨੂੰ ਵਿਗਿਆਨਕ ਤੇ ਤਰਕਸ਼ੀਲ ਢੰਗ ਨਾਲ ਪੇਸ਼ ਕੀਤਾ ਹੈ।

ਮੈਨੂੰ ਆਸ ਹੈ ਕਿ ਧਾਰਮਿਕ ਅਤੇ ਸਾਹਿਤਕ ਰੁਚੀਆਂ ਵਾਲੇ ਸਾਰੇ ਪਾਠਕ ਇਸ ਪੁਸਤਕ ਦਾ ਸੁਆਗਤ ਕਰਨਗੇ।

ਪਟਿਆਲਾ

ਮਾਰਚ, 1972.

ਰਜਨੀਸ਼ ਕੁਮਾਰ

ਡਾਇਰੈਕਟਰ,

ਭਾਸ਼ਾ ਵਿਭਾਗ, ਪੰਜਾਬ।



ਜਪੁ ਜੀ

ਇਕ

ਤੁਲਨਾਤਮਕ ਅਧਿਐਨ



## **ABBREVIATIONS**

<b>Aitareya Upanisad</b>	<b>A.U.</b>
<b>Bhagavad Gita</b>	<b>B.G.</b>
<b>Brhad-aranyaka Upanisad</b>	<b>B.U.</b>
<b>Chandogya Upanisad</b>	<b>C.U.</b>
<b>Isa Upanisad</b>	<b>Isa</b>
<b>Jabala Upanisad</b>	<b>J.U.</b>
<b>Katha Upnisad</b>	<b>Katha</b>
<b>Kena Upnisad</b>	<b>Kena</b>
<b>Kausitaki Upanisad</b>	<b>Kau.U.</b>
<b>Kaivalya Upnisad</b>	<b>Kaiv.U.</b>
<b>Maitri Upanisad</b>	<b>Mait.U.</b>
<b>Mandukya Upanisad</b>	<b>Ma.U.</b>
<b>Mundakya Upanisad</b>	<b>M.U.</b>
<b>Paingala Upanisad</b>	<b>Paing.U.</b>
<b>Prasna Upanisad</b>	<b>Prasana</b>
<b>The Principal Upnisads</b>	<b>P.Up.</b>
<b>Radhakrishanan</b>	<b>R.K.</b>
<b>Subala Upnisad</b>	<b>Sub.U.</b>
<b>Svetasvatara Upnisad</b>	<b>S.U.</b>
<b>Taittiriya Upanisad</b>	<b>T.U.</b>
<b>Vajrasuciika Upanisad</b>	<b>V.U.</b>

( ४ )

## ਸੰਖੇਪ

ਊਪਨਿਸਦ	ਊਪ:
ਐਤਰਯ ਊਪਨਿਸਦ	ਐਤ:ਊਪ:
ਈਸ਼ ਊਪਨਿਸਦ	ਈਸ਼
ਸੁਬਾਲ ਊਪਨਿਸਦ	ਸੁਬ:ਊਪ:
ਸਵੇਤਾਸਵਤਰ ਊਪਨਿਸਦ	ਸਵੇਤ:ਊਪ:
ਸੰਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ	ਸੰ:ਸ੍ਰੀ:ਗੁ:ਗ੍ਰੰ:ਸ:
ਕਠ ਊਪਨਿਸਦ	ਕਠ
ਕੇਨ ਊਪਨਿਸਦ	ਕੇਨ
ਕੈਵਲਯ ਊਪਨਿਸਦ	ਕੈਵਲ:ਊਪ:
ਕੌਸ਼ਿਤਕੀ ਊਪਨਿਸਦ	ਕੌਸ਼ਿਤ:ਊਪ:
ਛੰਦੋਗਯ ਊਪਨਿਸਦ	ਛੰਦੋ:ਊਪ:
ਜਾਬਾਲਾ ਊਪਨਿਸਦ	ਜੰ:ਊਪ:
ਤੈਤਿਰੀਯ ਊਪਨਿਸਦ	ਤੈਤ:ਊਪ:
ਪਉੜੀ	ਪ:
ਪੈਂਗਲ ਊਪਨਿਸਦ	ਪੈਂਗ:ਊਪ:
ਪ੍ਰਸਨ ਊਪਨਿਸਦ	ਪ੍ਰਸਨ:ਊਪ:
ਪੰਨਾ	ਪੰ:
ਬਿਹਦਾਰਣਕਯ ਊਪਨਿਸਦ	ਬਿਹਦ:ਊਪ:
ਭਗਵਤ ਗੀਤਾ	ਭ:ਗੀ:
ਮਹਲਾ	ਮ:
ਮਾਂਡੂਕਯ ਊਪਨਿਸਦ	ਮਾ:ਊਪ:
ਮੰਡਕਯ ਊਪਨਿਸਦ	ਮੰਡਕ:ਊਪ:
ਮੈਤਰੀ ਊਪਨਿਸਦ	ਮੈਤ:ਊਪ:

( ਅ )

# ਵਿਸ਼ੇ ਸੂਚੀ

ਪੰਨਾ

ਇਸ ਵਿਸ਼ੇ ਤੇ ਲਿਖਣ ਦਾ ਕਾਰਨ	i
ਮੁੜੋ ਅਤੇ ਜਪੁ	v
ਜਪੁਜੀ ਦੀ ਸਿੱਖ ਜੀਵਨ ਵਿਚ ਮਹਾਨਤਾ ਅਤੇ ਪੰਜਾਬੀ	vii
ਸਾਹਿਤ ਵਿਚ ਸਬਾਨ	
ਜਪੁਜੀ ਦਾ ਵਿਸ਼ਵ-ਸੰਦੇਸ਼	ix
ਏਸ਼ੋਜ ਪ੍ਰਬੰਧ ਵਿਚ	xii

## 1 - ਬ੍ਰਹਮ ਦਾ ਸੰਕਲਪ (Concept of Brahm)

ਬ੍ਰਹਮ ਕੀ ਹੈ ?	3
ਨੌਤਿ ਨੌਤਿ	4
ਉਚਿ ਬਾਰੇ ਵਿਚਾਰ	6
ਬ੍ਰਹਮ ਦੇ ਗੁਣ	9
ਬ੍ਰਹਮ-ਸਤਿ ਚਿਤ ਅਨੰਦ	16
ਬ੍ਰਹਮ-ਸਤਯੰ ਸਿਵੰ ਸੁਦਰੰ	18
ਬ੍ਰਹਮ-ਬ੍ਰਹਮਾ ਵਿਸ਼ਨੂੰ ਸਿਵਜੀ	20
ਬ੍ਰਹਮ ਦਾ ਅਵਤਾਰ	23

## 2--ਆਤਮਾ (ਜੀਵ) ਦਾ ਸੰਕਲਪ (Concept of Soul)

ਆਤਮਾ ਆਦਿ ਕਿ ਅਨਾਦਿ	27
ਆਤਮਾ ਅਤੇ ਸਰੀਰ	28
ਆਤਮਾ ਅਤੇ ਪ੍ਰਾਣ	29
ਮਨ ਬਾਰੇ ਵਿਚਾਰ	30
ਇੱਤਰੀਆਂ	31
ਬੁੱਧੀ	32

<b>ਪੰਨਾ</b>	
ਅਨੁਭਵ	33
ਜਪੁਜੀ ਵਿਚ ਪੰਜ ਖੰਡ	35

### 3—ਪਰਾਪਤੀ ਲਈ ਮਾਰਗ (Paths Towards Realization)

ਪਰਾਪਤੀ ਲਈ ਮਾਰਗ	41
ਯੋਗ	42
ਨਾਦ-ਅਨਹਦ ਸ਼ਬਦ	46
ਸੇਦਰ	48
ਗਿਆਨ ਯੋਗ	49
ਕਰਮ ਯੋਗ	52
ਭੁਗਤੀ ਯੋਗ	54
ਨਾਮ ਯੋਗ	56
ਸ੍ਰਵਣ-ਮੰਨਨ-ਨਿਧਿਆਸਨ	57
ਗੁਰੂ	61
ਪਰਾਪਤੀ ਦੇ ਮਾਰਗ ਵਿਚ ਦੁਖ ਸੁਖ	63

### 4—ਸਦਾਚਾਰ ਨੀਤੀ ਅਤੇ ਕਰਮ ਕਾਂਡ (Ethics & Rituals)

ਸਦਾਚਾਰ ਅਤੇ ਸਦਾਚਾਰ ਦੀ ਅੱਵਸ਼ਕਤਾ	67
ਭਾਵਾਤਮਕ ਅਤੇ ਅਭਾਵਾਤਮਕ ਆਦੇਸ਼	69
ਆਤਮ-ਪ੍ਰਗਤੀ ਲਈ ਸਦਾਚਾਰਕ ਗੁਣ	74
ਰੱਬੀ ਗੁਣ	76
ਕਰਮ ਕਾਂਡ-ਰਹਤ ਮਰਯਾਦਾ	78

### 5—ਸਿਧਾਂਤ (Doctrines)

ਸਿਧਾਂਤ, ਹੁਕਮ ਸਿਧਾਂਤ	85
ਕਰਮ ਸਿਧਾਂਤ	87
ਕਰਮ ਅਤੇ ਕਿਸਮਤ	91
ਹੁਕਮ ਅਤੇ ਕਰਮ	92
ਮਿਤ੍ਰ ਅਤੇ ਆਵਾਗਵਨ ਦਾ ਸਿਧਾਂਤ	94
ਧਰਮ ਰਾਜ	97

ਪੰਨਾ

ਯਮ ਅਤੇ ਯਮਪੁਰੀ	98
ਨਰਕ ਸੂਰਗ ਦਾ ਵਿਚਾਰ	99
ਪ੍ਰਸਾਦ ਸਿਧਾਂਤ	101
ਮਾਇਆ ਬਾਰੇ ਵਿਚਾਰ	104
ਮੁਕਤੀ ਦਾ ਸਿਧਾਂਤ	106

## 6— ਰਚਨਾ ਬਾਰੇ ਵਿਚਾਰ

(Concept of Creation)

ਉਤਪਤੀ ਦਾ ਸਿਧਾਂਤ (Cosmogony)	113
ਬ੍ਰਹਮੰਡ ਨਿਰਣਿਯ	121

## 7— ਉਪਨਿਸ਼ਦਾਂ ਅਤੇ ਗੀਤਾ ਦੀਆਂ ਜਪੁਜੀ ਵਿਚ

ਸਾਹਿਤਕ ਪਰੰਪਰਾਵਾਂ

(Literary Traditions of Upanishads and Gita in Japji)

ਸਾਹਿਤਕ ਵਿਸ਼ੇਸ਼ਤਾ	127
ਸੂਤਰ ਪ੍ਰਣਾਲੀ	128
ਪ੍ਰਸ਼ਨੋਤਤ੍ਰੀ ਸ਼ੈਲੀ	144
ਛੰਦਾ ਬੰਦੀ	135
ਰਾਗ	137
ਅਲੰਕਾਰ	140
ਜਪੁਜੀ ਦੀ ਬੋਲੀ ਤੇ ਸ਼ੈਲੀ	161
ਬਣਤਰ	

## ਉਪਸੰਹਾਰ

(Summing up)

153

## ਗ੍ਰੰਥ-ਸੂਚੀ

(Bibliography)

ਅੰਗ੍ਰੇਜ਼ੀ	157
ਪੰਜਾਬੀ	167
ਹਿੰਦੀ	170

ਗੁਰੂ ਨਾਨਕ ਦੇਵ  
ਗੁਰੂ ਨਾਨਕ ਦੇਵ  
ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ

ਗੁਰੂ ਨਾਨਕ ਦੇਵ (Guru Nanak Dev)

ਗੁਰੂ ਨਾਨਕ ਦੇਵ

ਗੁਰੂ

ਨਾਨਕ

ਦੇਵ

ਭੂਮਿਕਾ



## ਇਸ ਵਿਸ਼ੇ ਤੇ ਲਿਖਣ ਦਾ ਕਾਰਨ

‘ਜਪੁਜੀ ਦਾ ਗੀਤਾ’ ਅਤੇ ਉਪਨਿਸ਼ਦਾਂ ਦੇ ਵਿਚਾਰਾਂ ਨਾਲ ਤੁਲਨਾਤਮਕ ਅਧਿਐਨ’ ਇਕ ਅਜਿਹਾ ਵਿਸ਼ਾ ਹੈ ਜੋ ਅਜੇ ਤਕ ਲਗਭਗ ਅਛੁਹ ਹੀ ਰਿਹਾ ਹੈ ।<sup>1</sup> ਸਮੁੱਚੇ ਤੌਰ ਤੇ ਹਿੰਦੂ ਧਰਮ ਦੀ ਤੁਲਨਾ ਬਾਰੇ ਕੁਝ ਲਿਖਿਆ ਗਿਆ ਹੈ । ਪਰ ਉਹ ਵੀ ਬਹੁਤਾ ਪਰਚਾਰ ਦੀ ਦਿੜ੍ਹਟੀ ਨਾਲ ਹੀ । ਕੁਝ ਇਕ ਨੇ ਸਿਖ ਧਰਮ ਨੂੰ ਵੇਦਾਂਤ ਦੀ ਨਜ਼ਰ ਨਾਲ ਹੀ ਵੇਖਿਆ ਹੈ । ਬਹੁਤਿਆਂ ਨੇ ਪਰਸਪਰ ਅੰਤਰ ਨੂੰ, ਜੋ ਵਾਸਤਵ ਵਿਚ ਵਿਚਾਰਧਾਰਾ ਦਾ ਵਿਕਾਸ ਹਨ, ਇਸ ਢੰਗ ਨਾਲ ਪੇਸ਼ ਕੀਤਾ ਹੈ ਜਿਵੇਂ ਗੁਰਮਤਿ ਦੀ ਲਹਿਰ ਇਕ ਵਿਰੋਧ ਦੇ ਤੌਰ ਤੇ ਹੋਂਦ ਵਿਚ ਆਈ ਹੋਵੇ, ਜਿਵੇਂ ਉਸ ਦਾ ਪਰੰਪਰਾ ਨਾਲ, ਪੁਰਾਤਨ ਵਿਰਸੇ ਨਾਲ ਉਕਾ ਸੰਬੰਧ ਹੀ ਨਹੀਂ ਅਤੇ ਜਿਵੇਂ ਬਿਲਕੁਲ ਵੱਖਰੀ ਸਮਗ੍ਰੀ ਨਾਲ ਨਵੇਂ ਵਿਚਾਰਮਹੱਲ ਦੀ ਸਿਰਜਨਾ ਕੀਤੀ ਗਈ ਹੋਵੇ । ਇਸ ਦਿੜ੍ਹਟੀ ਤੋਂ ਅਮਿਲਵੇਂ ਜਾਂ ਅਸਾਡੇ ਪੱਖ ਉਜਾਗਰ ਕਰ ਕੇ ਵੱਖਰਿਆਇਆ ਤਾਂ ਗਿਆ ਹੈ ਪਰ “ਪ੍ਰਭਾਇ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ” ਗੁਰਵਾਕ ਅਨੁਸਾਰ ਜਿਹੜੀ “ਸਾਂਝੀ ਗਲ” ਕਹੀ ਗਈ ਹੈ ਉਸ ਨੂੰ ਅਜੇ ਤਕ ਘਟ ਹੀ ਵਿਚਾਰਿਆ ਗਿਆ ਹੈ ।

ਨਿਰਸੰਦੇਹ, ਗੁਰੂ ਨਾਨਕ ਜੀ ਮਹਾਨ ਸੁਖਾਰਕ ਸਨ । ਭਾਵੇਂ ਇਹ ਆਵਾਜ਼ ਪਹਿਲਾਂ ਵੀ ਉਠਾਈ ਜਾ ਚੁਕੀ ਸੀ ਅਤੇ ਉਸ ਸਮੇਂ ਵੀ ਭਗਤ ਕਵੀ ਉਠਾ ਰਹੇ ਸਨ, ਪਰ ਉਹ ਆਵਾਜ਼ ਨਿਤਾਣੀ ਸੀ, ਵਿਅਕਤੀਗਤ ਸੀ, ਸਿਧਾਂਤਕ ਸੀ । ਅਮਲੀ ਰੂਪ ਵਿੱਚ ਲੋਕ-ਲਹਿਰ ਗੁਰੂ ਨਾਨਕ ਸਮੇਂ ਬਣੀ । ਲੋਕ ਲਹਿਰ ਕ੍ਰਾਂਤੀ ਦੇ ਭਾਵ ਵਾਲੀ ਹੋ ਜਾਂਦੀ ਹੈ । ਪਰ ਉਹ ਕ੍ਰਾਂਤੀ ਸੀ ਜਿਸਮ ਵਿਚ, ਢਾਂਚੇ ਵਿਚ, ਜਿਸ ਨੂੰ ਅਰੋਗ ਬਣਾਉਣਾ ਆਤਮਾ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ । ਉਸ ਮਨੁਖੀ ਰੁਚੀ ਵਿਚ ਪਰਿਵਰਤਨ ਲਿਆਂਦਾ ਜੋ ‘ਮਾਨਵਤਾ’ ਤੋਂ ਦਾਨਵਤਾ ਵਲ ਜਾ ਰਹੀ ਸੀ, ਜਾਂ ਜੋ ਚਿਰਾਂ ਤੋਂ ਵਗਦੇ ਆ ਰਹੇ ਸੋਮੇ ਦੇ ਨਿਰਮਲ ਜਲ ਵਿੱਚ ਵਿਸ ਘੋਲ ਰਹੀ ਸੀ ਜਾਂ ਬੰਨ੍ਹ ਲਗਾ ਕੇ ਸੁਆਰਥ ਲਈ ਵਰਤ ਰਹੀ । ਕਾਜ਼ੀ ਬ੍ਰਾਹਮਣ ਅਤੇ ਜੋਗੀ ਹੀ ਧਰਮਾਂ ਵਿਚੋਂ ਸ੍ਰੇਸ਼ਟ ਗਿਣੇ ਜਾਂਦੇ ਸਨ, ਜਿਨ੍ਹਾਂ ਦਾ ਕਰਤੱਵ ਤਾਂ ਸੀ ਸਤਿ ਦੇ ਮਾਰਗ ਤੇ ਟੋਰ ਕੇ ਪ੍ਰਭੂ-ਮਿਲਣ ਲਈ ਸਹਾਈ ਹੋਣਾ, ਪਰ ਉਹ ਕੁਸੱਤ੍ਰੇ ਪੁਠੇ

1. ਭਾਈ ਜੇਪ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨੇ ਕਿਧਰੇ ਕਿਧਰੇ ਤੁਲਨਾ ਵਜੋਂ ਉਪਨਿਸ਼ਦਾਂ ਦੇ ਕੁਝ ਹਵਾਲੇ ਦਿੱਤੇ ਹਨ । ਹਿੰਦੀ ਵਿੱਚ ਭਾਖੀ ਜੇ ਰਾਮ ਮਿਸ਼ਨ ਨੇ ਆਪਣੀ ਰਚਨਾ “ਸ੍ਰੀ ਗੁਰੂ ਗ੍ਰੰਥ ਸਾਹਿਬ ਰਾਸ਼ਨ” ਵਿੱਚ ਅਤੇ ਅੰਗ੍ਰੇਜ਼ੀ ਵਿੱਚ ਸੋਹਨ ਸਿੰਘ ਨੇ ਆਪਣੀ ਪੁਸਤਕ ‘ਦੀ ਸੀਕਰੇਸ਼ ਪਾਬਿਥ’ ਵਿੱਚ ਜਪੁਜੀ ਦੇ ਵਿਚਾਰਾਂ ਦੀ ਵਿਸ਼ੇਸ਼ ਤੌਰ ਤੇ ਤੁਲਨਾ ਕਰਕੇ ਕੁਝ ਆਸ਼ਾ ਜਨਕ ਕਦਮ ਚੁਕਿਆ ਹੈ । ਸੋਹਨ ਸਿੰਘ ਨੇ ਜਪੁਜੀ ਨੂੰ ਉਪਨਿਸ਼ਦਾਂ ਵਿੱਚ ਪਹਿਲੇ ਸਥਾਨ ਦੀ ਅਧਿਕਾਰੀ ਦੱਸਿਆ ਹੈ ।

ਚੱਕਰ ਵਿੱਚ ਪਾ ਕੇ ਸਗੋ ਆਤਮਿਕ ਵਿਕਾਸ ਵਿਚ ਬਾਪਾ ਬਣ ਰਹੇ ਸਨ । ਗੁਰੂ ਨਾਨਕ ਦਾ ਮਿਸ਼ਨ ਉਸ ਜਗਤ-ਨੌਕਾ ਨੂੰ ਨਿਸ਼ਾਨੇ ਦੀ ਸੇਧ ਤੇ ਟੋਰਨਾ ਸੀ ਜੋ ਪਖੜ, ਅਪਵਿਤ੍ਰਤਾ ਅਤੇ ਝੂਠ ਦੇ ਭਾਰ ਨਾਲ ਢੁਬ ਰਹੀ ਸੀ ।

ਬੈਨਰਜੀ ਨੇ ਠੀਕ ਹੀ ਵਿਸ਼ਲੇਸ਼ਣ ਕੀਤਾ ਹੈ : ‘ਸਿਖ ਧਰਮ ਨਿਰਸੰਦੇਹ ਵਿਰੋਧ ਨਾਲ ਅੰਭ ਹੁੰਦਾ ਹੈ, ਪਰ ਇਹ ਵਿਰੋਧ ਰਸਮਵਾਦ ਵਿਰੁਧ ਸੀ, ਹਿੰਦੂ ਮਤਿ ਵਿਰੁਧ ਨਹੀਂ । (ਗੁਰੂ) ਨਾਨਕ ਵਿੱਚ ਇਹ ਪ੍ਰਤੀਤਰਮ ਸਾਇਦ ਸਿਖਰ ਤੇ ਸੀ, ਜਿਸ ਕਰ ਕੇ ਉਨ੍ਹਾਂ ਦੇ ਬਚਨਾਂ ਵਿੱਚ ਤਿੱਖੀ ਚੋਭ ਹੈ । ਜਿਸ ਤੋਂ ਪਹਿਲੀ ਨਜ਼ਰੇ ਇੰਜ ਜਾਪਵਾ ਹੈ ਕਿ ਇਹ ਇਕ ਉਥਲ ਪੁਥਲ ਕਰਨ ਵਾਲਾ ਇਨਕਲਾਬੀ ਆਦਰਸ਼ ਸੀ । ਪਰ ਅੰਜਹੀ ਕੋਈ ਗਵਾਹੀ ਨਹੀਂ ਜੋ ਇਹ ਸਿਧ ਕਰੇ ਕਿ ਉਹ (ਗੁਰੂ ਨਾਨਕ ਜੀ) ਸਮਾਜ ਦਾ ਤਖਤਾ ਹੀ ਉਲਟਣਾ ਚਾਹੁੰਦੇ ਸਨ । ਪਰ ਇਸ ਦੇ ਨਾਲ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਸਾਧਾਰਣ ਕਿਸਮ ਦੇ ਸੁਧਾਰਕ ਨਹੀਂ ਸਨ ਜੋ ਕੁਗੀਤੀਆਂ ਦਾ ਹਉਲੀ ਹਉਲੀ ਸੁਧਾਰ ਕਰਦੇ । ਜਿਸ ਅਗਿਆਨ ਅਤੇ ਬਖੇੜ ਕਰਕੇ ਉਨ੍ਹਾਂ ਦੇ ਸਮਕਾਲੀ ਅਸਫਲ ਹੋਏ ਸਨ ਉਹ ਉਸ ਤੋਂ ਭਲੀ ਭਾਂਤ ਜਾਣੂ ਸਨ ਅਤੇ ਉਹ ਸੀ ਕਿ ‘ਰੂਪ’ (form) ਨੇ ਰੂਹ ਦੀ ਥਾਂ ਮੱਲ ਲਈ ਸੀ । ਇਹੋ ਹੀ ਸੀ ਜਿਸਦਾ ਕਿ ਉਹ ਸੁਧਾਰ ਚਾਹੁੰਦੇ ਸਨ । ਏਸੇ ਕਰਕੇ ਉਹ ਬੀਮਾਰੀ ਦੀ ਤਹਿ ਤਕ ਗਏ ।<sup>1</sup>

ਅਸਲ ਵਿੱਚ ਸਤਿ ‘ਆਦਿ’ ਤੋਂ ਹੈ ਅਤੇ ਸਦਾ ਸਤਿ ਦੀ ਰਾਖੀ ਕਰਨੀ ਪ੍ਰਭੂ ਦੀ ‘ਮਰਜ਼ੀ’ ਹੈ । ਜਦ ਅਸਤਿ ਸਤਿ ਤੋਂ ਹਾਵੀ ਹੁੰਦਾ ਹੈ ਤਾਂ ਸਤਿ ਨੂੰ ਮੁੜ ਬਹਾਲ ਕਰਨ ਲਈ ਗੀਤਾ ਅਨੁਸਾਰ ਪ੍ਰਭੂ ਆਪ ਅਵਤਾਰ ਧਾਰਦਾ ਹੈ ਜਾਂ ਗੁਰਬਾਣੀ ਅਨੁਸਾਰ ਉਹ ਕਿਸੇ ਮਹਾਂ ਪੁਰਖ, ਪਰਉਪਕਾਰੀ ਜਨ ਨੂੰ ਭੇਜਦਾ ਹੈ, ਜੋ ਸਤਿ ਦੇ ਮਾਰਗ ਵਿਚਲੀਆਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਕਰਨ ਲਈ ਆਪਣਾ ਕਰਤਵ ਪੂਰਾ ਕੁਰਦਾ ਹੈ ।

ਇਹ ਸੰਭਵ ਹੈ ਕਿ ਸਤਿ ਦੀ ਪ੍ਰਾਪਤੀ ਲਈ ਦੋਂਸੇ ਮਹਾਂ ਪੁਰਖਾਂ ਦੇ ਪਹਿਲੇ ਸਿਧਾਂਤ ਅਮਲ ਵਿੱਚ ਆ ਕੇ ਕਈ ਪੱਖਾਂ ਤੋਂ ‘ਯਾਟ’ ਦਰਸਾਂਦੇ ਰਹੇ ਹਨ, ਜਾਂ ਜਿਨ੍ਹਾਂ ਤੇ ਅਮਲ ਬਹੁਤਾ ਲਾਭਕਾਰੀ ਸਿਧ ਨਹੀਂ ਹੋਇਆ ਹੁੰਦਾ । ਆਉਣ ਵਾਲੇ ਸਮੇਂ ਦਾ ਆਗੂ ਤਜਰਬੇ ਵਿੱਚ ਆਏ ਉਨ੍ਹਾਂ ਸਿਧਾਂਤਾਂ ਦੀਆਂ ਤਰ੍ਹਾਂ ਨੂੰ ਦੂਰ ਕਰਦਾ ਹੈ, ਉਨ੍ਹਾਂ ਵਿੱਚ ਤਬਦੀਲੀ ਲਿਆ ਕੇ ਅਮਲ ਦੇ ਯੋਗ ਬਣਾਂਦਾ ਹੈ । ਭੂਤ ਦੇ ਤਜਰਬੇ ਵਿਚੋਂ ਜਾਪੀਆਂ ਖਾਮੀਆਂ ਵਿੱਚ ਸੁਧਾਰ ਹੀ ਵਿਕਾਸ ਹੈ । ਜੇ ਇਤਹਾਸਕਾਰਾਂ ਨੇ ਆਖਿਆ ਹੈ ਕਿ ਗੁਰੂ ਨਾਨਕ ਨੇ ਉਹ ਗਲ ਸਮਝ ਲਈ ਸੀ ਜਿਹੜੀ ਕਿ-ਹੋਰ ਸੁਧਾਰਕ ਨਹੀਂ ਸਨ ਸਮਝ ਸਕੇ ਤਾਂ ਉਹ ‘ਸਮਝ’ ਇਹੋ ਸੀ ਕਿ ਉਸਨੇ ਜੋ ਕੁਝ ਕਿਹਾ ਉਹ ਅਮਲ ਦੀ ਭੱਠੀ ਵਿਚੋਂ ਪੱਕ ਰਸ ਕੇ, ਕੁਦਨ ਬਣ ਕੇ ਨਿਕਲਿਆ ਸੀ । ਗੁਰੂ ਨਾਨਕ ਦਾ ਸਾਰਾ ਜ਼ੋਰ ਹੀ ਜੀਵਨ ਦੇ

ਅਮਨ ਤੇ ਹੈ । ਸ੍ਰੋਟ ਕਉਣ ਹੈ ? ਹਿੰਦੂ ਕਿ ਮੁਸਲਮਾਨ ? ਹਾਜੀਆਂ ਦਾ ਪ੍ਰਸ਼ਨ ਸੀ ।  
ਗੁਰੂ ਨਾਨਕ ਦਾ ਸਿੱਧਾ ਉੱਤਰ ਸੀ :

ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਝੇਂ ਹੋਵੇਂ ਰੋਈ ।

(ਵਾਰ ਭ: ਗ: ੧.੩੩)

ਆਦਰਸ਼ ਦੀ ਪਰਾਪਤੀ ਕਿਹੋ ਜਿਹੋ ਅਮਲੀ ਜੀਵਨ ਦੇ ਸੱਚੇ ਵਿੱਚੋਂ ਢਲ ਕੇ  
ਹੁੰਦੀ ਹੈ ਉਸ ਦਾ ਨਮੂਨਾ ਜਪੁਜ਼ੀ ਦੀ ਅਖੀਰਲੀ ਪਉੜੀ 'ਜਤੁ ਪਾਹਾਰਾ ਧੀਰਜੁ  
ਸਨਿਆਰੁ...' ਵਿੱਚ ਦਿੱਤਾ ਹੈ ।

ਵਿਨੋਭਾ ਜੀ ਨੇ ਗੀਤਾ ਬਾਰੇ ਵੀ ਇਹੋ ਵਿਚਾਰ ਦਿਤੇ ਹਨ :

"ਗੀਤਾ ਵਿਚ ਵਰਣਨ ਕੀਤੇ ਹੋਏ ਇਹ ਸਿਧਾਂਤ ਤਾਂ ਉਪਨਿਸਥਾਂ ਅਤੇ ਸਿਮ-  
ਰਤੀਆਂ ਵਿਚ ਪਹਿਲਾਂ ਹੀ ਮੌਜੂਦ ਸਨ । ਗੀਤਾ ਨੇ ਇਨ੍ਹਾਂ ਨੂੰ ਮੁੜ ਪੇਸ਼ ਕੀਤਾ ਤਾਂ ਇਸ  
ਵਿਚ ਗੀਤਾ ਨੇ ਕੋਈ ਲਾਸਾਨੀ ਕੰਮ ਨਹੀਂ ਕੀਤਾ । ਇਸਦਾ ਲਾਸਾਨੀ ਪਣ ਤਾਂ ਇਹ ਦੱਸਣ  
ਵਿਚ ਹੈ ਕਿ ਇਨ੍ਹਾਂ ਸਿਧਾਂਤਾਂ ਨੂੰ ਅਮਲ ਵਿਚ ਕਿਵੇਂ ਲਿਆਈਏ ? ਇਸ ਵੱਡੇ ਸਵਾਲ  
ਨੂੰ ਹਲ ਕਰਨ ਵਿਚ ਹੀ ਗੀਤਾ ਦੀ ਮਹਾਨਤਾ ਹੈ" ।<sup>1</sup>

ਮਹਾਂ ਪੁਰਖ ਪਰੰਪਰਾ ਨਾਲ ਜੋੜਦੇ ਹਨ ਤੋੜਦੇ ਨਹੀਂ ਹਨ । ਤੋੜਨ ਦਾ ਜਤਨ  
ਸੰਪ੍ਰਦਾਵਾਂ ਦਾ ਸੁਆਰਬ ਹੈ । ਆਪਣੇ ਵੱਡੇ ਵਡੰਰਿਆਂ ਦੇ ਖਜ਼ਾਨੇ ਤੇ ਹਰ ਕਿਸੇ ਨੂੰ ਮਾਣ  
ਨੀਦਾ ਹੈ । ਉਸ ਧੰਨ ਦਾ ਦੁਰੋਪਯੋਗ ਕਰਨਾ ਕੋਈ ਵੀ ਨਹੀਂ ਸਹਾਰ ਸਕਦਾ । ਆਪਣੀ  
ਪੁਰਾਣੀ ਸੰਸਕ੍ਰਿਤੀ, ਸਾਹਿਤ ਅਤੇ ਦਰਸ਼ਨ ਦੀ ਸੰਭਾਲ ਅਤੇ ਕਦਰਦਾਨੀ ਲਈ ਗੁਰੂ ਗੋਬਿੰਦ  
ਸਿੰਘ ਜੀ ਨੇ ਅਨੰਦ ਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਵਿਚ ਇਕ ਪਰਕਾਰ ਦਾ ਵਿਸ਼ਵ  
ਵਿਦਿਆਲਾ ਇਸੇ ਆਸੇ ਲਈ ਖੁਹਲਿਆ । ਚੌਟੀ ਦੇ ਵਿਦਵਾਨਾਂ ਪਾਸੋਂ ਅਨੁਵਾਦ ਕਰਾਏ ।  
ਕਾਹਦੇ ਲਈ ? ਸੰਸਕ੍ਰਿਤੀ ਦੇ ਆਦਰ ਕਰਕੇ ਹੀ ।

ਗੁਰੂ ਨਾਨਕ ਨੇ ਜਿਸ ਨਵੇਂ ਮਤਿ ਦਾ, ਪੰਥ ਦਾ ਜਾਂ ਮਾਰਗ ਦਾ ਨਿਰਮਾਣ ਕੀਤਾ  
ਹੈ, ਉਹ ਮਤਿ ਭਾਰਤ ਵਿਚ ਕੋਈ ਅਜਨਬੀ ਮਤਿ ਨਹੀਂ ਸੀ, ਭਾਰਤ ਦਾ ਸਨਾਤਨੀ ਮਤਿ  
ਹੀ ਸੀ, ਜਿਸ ਵਿਚ ਰਲ ਗਈ ਖੋਟ ਨੂੰ ਕਢ ਕੇ ਸੂਧ ਕੀਤਾ, ਜਿਸ ਨੂੰ "ਖਾਲਸਾ ਪੰਥ"  
ਕਿਹਾ । ਭਾਈ ਗੁਰਦਾਸ ਨੇ ਗੁਰੂ ਨਾਨਕ ਦੇ ਇਸ ਮਾਰਗ ਨੂੰ 'ਨਿਰਮਲ ਪੰਥ' ਕਿਹਾ ਹੈ ।  
ਭਾਵ ਉਸ ਮੈਲ ਨੂੰ ਕਢ ਕੇ ਸਵੱਛ ਬਣਾਇਆ ਜਿਹੜੀ ਮੱਤਾਂ ਮਤਾਂਤਰਾਂ ਦੇ ਬਖੇੜੇ ਨੇ ਇਸ  
ਵਿਚ ਭਰ ਦਿੱਤੀ ਸੀ । ਵਿੰਡਲੇ-ਬੈਂਡ ਦੇ ਕਬਨ ਵਿਚ ਪੂਰਨ ਸਚਾਈ ਹੈ :

"ਅਸੀਂ ਸੰਸਾਰ ਵਿਚ ਕੋਈ ਅਜੇਹੀ ਲਹਿਰ ਜਾਂ ਮਤਿ ਪੇਸ਼ ਨਹੀਂ ਕਰ ਸਕਦੇ,  
ਜੋ ਸੋ ਛੀਸਦੀ ਨਵਾਂ ਹੋਵੇ, ਯਾਨੀ ਕਿ ਜਿਸਦਾ ਆਲੇ ਦੂਆਲੇ ਨਾਲ ਜਾਂ ਉਸ ਵੇਲੇ ਜਾਂ

1. ਗੀਤਾ ਪ੍ਰਵਰਨ (ਹਿੰਦੀ) ਪੰ. ੨੩ ।

ਉਸਤੋਂ ਪਹਿਲਾਂ ਦੇ ਮੱਤਾਂ ਨਾਲ ਕੋਈ ਸੰਬੰਧ ਨ ਹੋਵੇ। ਭੂਤ ਵਰਤਮਾਨ ਵਿਚ ਪਲਟਾ ਖਾ ਜਾਂਦਾ ਹੈ ਤੇ ਵਰਤਮਾਨ ਬੇ-ਮਲੂਮਾ ਹੀ ਭਵਿਖਤ ਦਾ ਰੂਪ ਧਾਰਨ ਕਰ ਲੈਂਦਾ ਹੈ।’’<sup>1</sup>

ਗੁਰੂ ਨਾਨਕ ਨੇ ਜਿਸ ਬੂਟੇ ਨੂੰ ਪ੍ਰਹਲਤ ਕੀਤਾ ਹੈ, ਉਸ ਬਾਰੇ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਉਸ ਦੀਆਂ ਜੜ੍ਹਾਂ ਉਪਨਿਸਥਦਾਂ ਦੀ ਧਰਤੀ ਵਿਚ ਹਨ। ਉਪਨਿਸਥਦ ਇਕ ਅਜਿਹਾ ਬੋੜ੍ਹ ਹਨ ਜੋ ਚਿਰ ਕਾਲ ਤੋਂ ਆਪਣੀ ਸੰਘਣੀ ਛਾਂ ਫੈਲਾਏ ਹੋਏ ਹਨ। ਜਿਸਤੁਂ ਪਰਵੁਲਤ ਹੋਏ ਅਨੇਕਾਂ ਟਾਹਣ ਉਸ ਨਾਲ ਅਨਿਖੜ ਸੰਬੰਧ ਰਖਦੇ ਹਨ।

‘ਜਪੁਜੀ’ ਗੁਰਮਤਿ ਦੀ ਪ੍ਰਤਿਨਿਧ ਰਚਨਾ ਹੈ। ਸਮੁੱਚੀ ਗੁਰਬਾਣੀ ਦਾ ਦ੍ਰਿਸ਼ਟੀ-ਕੇਣ ਇਸ ਤੋਂ ਵਾਚਿਆ ਜਾ ਸਕਦਾ ਹੈ। ਇਸ ਦਾ ਉਪਨਿਸਥਦਾਂ ਅਤੇ ਗੀਤਾ ਨਾਲ ਤੁਲਨਾਤਮਕ ਅਧਿਐਨ ਇਸ ਦੀ ਮਹਾਨਤਾ ਵਿਚ ਹਰ ਤਰ੍ਹਾਂ ਨਾਲ ਵਾਧਾ ਕਰਦਾ ਹੈ।

<sup>1</sup> ਵੇਖੋ ਹਵਾਲਾ। ਡਾ. ਸ਼ੇਰ ਸਿੰਘ, ਗੁਰਮਤਿ ਦਰਸ਼ਨ ਪੰ: ੨੦।

## ਮੰਤਰ ਅਤੇ ਜਪ

ਮੰਤਰ ਅਤੇ ਜਪ ਦਾ ਅਨਿਖੜ ਸੰਬੰਧ ਹੈ : ਜਪੁ ਹੈ ਮੰਤਰ ਦਾ ਬਾਰ ਬਾਰ ਉਚਾਰਨਾ ਜਾਂ ਜਪਣਾ । ਮੰਤਰ ਜਪਿਆ ਜਾਂਦਾ ਹੈ ਅਤੇ ਜਪਣ ਲਈ ਮੰਤਰ ਹੁੰਦਾ ਹੈ । ਮੰਤਰ ਗੁਰੂ ਵਲੋਂ ਜਪਣ ਲਈ ਦਿੱਤਾ ਸ਼ਬਦ ਹੈ ।<sup>1</sup> ਗੁਰਬਾਣੀ ਵਿਚ ਕਰਮਕਾਂਡੀ ਮੰਤਰ ਪਰਵਾਣ ਨਹੀਂ ਕੀਤੇ ਜੋ ਪਦਾਰਥਕ ਸੁਖਾਂ ਲਈ ਜਪੇ ਜਾਂਦੇ ਹਨ<sup>2</sup>, ਸਗੋਂ ਅਜਿਹੇ ਗੁਰਸ਼ਬਦ ਰੂਪ ਮੰਤਰ ਜਪਣ ਦੀ ਪ੍ਰੇਰਨਾ ਹੈ ਜੋ ਸਿਖ ਨੂੰ ਸੰਸਾਰ ਤੋਂ ਉਚੇਰਿਆਂ ਉਠਾ ਕੇ ਪ੍ਰਭੂ-ਮਿਲਣ ਲਈ ਸਹਾਇ ਹੋ ਸਕੇ ।<sup>3</sup>

ਉੱਜ ਤਾਂ ਜਪੁਜੀ ਦੀ ਸਾਰੀ ਬਾਣੀ ਹੀ ਜਪਣ ਲਈ ਹੋਣ ਕਰਕੇ ਮੰਤਰ ਰੂਪ ਹੈ, ਪਰ 'ਉਤੇ ਗੁਰਪ੍ਰਸਾਦਿ ਤਕ' ਜੋ ਮੂਲ ਮੰਤ੍ਰ<sup>4</sup> ਹੈ ਉਸਦਾ ਜਾਪੁ ਅਨੇਕ ਵਾਰ ਕੀਤਾ ਜਾਂਦਾ ਹੈ ; ਬਾਣੀ ਬਿਉਰਾ ਅਨੁਸਾਰ ਇਸ ਰੂਪ ਵਿੱਚ ਪੂਰਾ ਮੰਤਰ ਗੁਰੂ ਗ੍ਰੰਥ ਸਾਹਿਬ ਵਿਚ 33 ਵਾਰ ਵਰਤਿਆ ਹੋਇਆ ਹੈ । ਇਸ ਮੂਲ ਮੰਤਰ ਦੇ ਤਿੰਨ ਸੰਖਿਤ ਰੂਪ ਵੀ ਬਾਣੀਆਂ ਦੇ ਅੰਦਰ ਵਿਚ ਵਰਤੇ ਹਨ : —

1. ੧ਓ ਸਤਿਨਾਮੁ ਕਰਤਾ ਪੁਰਖੁ . ਗੁਰਪ੍ਰਸਾਦਿ (੮ ਵਾਰ)
2. ੧ਓ ਸਤਿਨਾਮੁ ...ਗੁਰਪ੍ਰਸਾਦਿ (ਇਕ ਵਾਰ)
3. ੧ਓ ਸਤਿਗੁਰ ਪ੍ਰਸਾਦਿ (੫੨੪ ਵਾਰ)

ਈਸ਼ : ਉਪਨਿਸ਼ਦ ਦੇ ਸ਼ਾਂਤੀ ਪਾਠ 'ਉਹ ਬ੍ਰਹਮ ਪੂਰਨ ਹੈ, ਇਹ ਜਗਤ ਵੀ ਪੂਰਨ ਹੈ । ਉਸ ਪੂਰਨ ਤੋਂ ਇਹ ਪੂਰਨ ਉਤਪਨ ਹੋਇਆ ਹੈ, ਪੂਰਨ ਦੇ ਕਢ ਲੈਣ ਨਾਲ ਵੀ ਉਹ ਪੂਰਨ ਹੀ ਰਹਿੰਦਾ ਹੈ' ਵਿਸ਼ੇਸ਼ ਮੰਤਰ ਆਖਿਆ ਗਿਆ ਹੈ । ਇਹੋ ਮੰਤਰ ਬ੍ਰਹਮਦੁ ਉਪਨਿਸ਼ਦ ਦੇ ਪੰਜਵੇਂ ਅਧਿਆਇ ਵਿਚ ਦੁਹਰਾਇਆ ਗਿਆ ਹੈ ।

ਜਿਵੇਂ ਜਪੁਜੀ ਵਿਚ '੧ਓ' ਬੀਜ ਮੰਤਰ ਹੈ, ਇਸੇਤਰੋਂ ਉਪਨਿਸ਼ਦਾਂ ਵਿਚ 'ਓਮ' ਸ਼ਬਦ ਬੀਜ ਮੰਤਰ ਹੈ । ਮੇਤ : ਉਪਨਿਸ਼ਦ ਵਿਚ ਆਖਿਆ ਹੈ ਓਮ ਉਚਾਰਨ ਨਾਲ ਸਰਬ

1. ਨਿਰੁਕਤ ਨੇ ਅਰਥ ਕੀਤਾ ਹੈ ਕਿ ਜੇ ਮੰਨਣ ਕਰੀਏ ਉਹ ਮੰਤਰ ਹੈ (ਮਹਾਨ ਕੋਸ਼), ਪੰ. ੨੫
2. ਕੁਝ ਉਪਨਿਸ਼ਦ ਇਹਨਾਂ ਕਰਮਕਾਂਡੀ ਮੰਤਰਾਂ ਦੇ ਪਰਚਾਰਕ ਹਨ । ਬ੍ਰਹਮ ਉਪਨਿਸ਼ਦ (੯.੪.੧-੨੯) ਵਿਚ ਇਸਤਰੀ ਪੁਰਖ ਦੇ ਮੇਲ ਸਮੇਂ, ਮੇਲ ਤੋਂ ਪਹਿਲਾਂ ਅਤੇ ਪਿਛੋਂ, ਬੱਚੇ ਦੇ ਜਨਮ ਸਮੇਂ, ਪਹਿਲਾਂ ਅਤੇ ਪਿਛੋਂ, ਇਸਤਰੀ ਨੂੰ ਵੱਸ ਵਿਚ ਕਰਨ ਆਉਣ ਲਈ ਕਈ ਮੰਤਰ ਦੱਸੇ ਹਨ ।
3. ਕਿਨਹੀਂ ਤੰਤ ਸੰਤ ਬ੍ਰਹਮ ਦੇਵਾ, ਮੋਹਿ ਦੀਨ ਹਰਿ ਹਰਿ ਸੇਵਾ (ਰਾਮਕਲੀ ਮ: ੫) ੯੧੩
4. ਭਾਈ ਕਾਨੂੰ ਸਿੰਘ ਅਨੁਸਾਰ ਮੂਲ ਮੰਤਰ ਸਾਰੇ ਮੰਤਰਾਂ ਦੀ ਜੜ੍ਹੇ ਹੈ । ਸਿਖਮਤ ਅਨੁਸਾਰ '੧ਓ ਤੋਂ ਗੁਰਪ੍ਰਸਾਦਿ' ਮੂਲ ਮੰਤਰ ਹੈ । ਮਹਾਨ ਕੋਸ਼ ਪੰ: ੨੪੨ ।

ਦੇਵਾਦਿ ਦੀ ਉਸਤਤੀ ਹੋ ਜਾਂਦੀ ਹੈ (੬.੫)। ਗੀਤਾ ਵਿਚ ਵੀ 'ਓਮ' ਸ਼ਬਦ ਬੀਜ ਮੰਤਰ ਦਾ ਲਖਾਇਕ ਹੈ।

ਮੂਲ ਮੰਤਰ ਵਿਚ 'ਸਤਿਨਾਮ' ਸ਼ਬਦ ਨੂੰ ਵੱਖਰਾ ਕਰਕੇ 'ਨਾਮ ਮੰਤਰ' ਵੀ ਆਖਿਆ ਗਿਆ ਹੈ। ਭਾਈ ਗੁਰਦਾਸ ਅਨੁਸਾਰ ਸਤਿਨਾਮ ਮੰਤਰ ਦਾ ਗੁਰੂ ਨਾਨਕ ਨੇ ਉਪਦੇਸ਼ ਦਿੱਤਾ :

ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸ ਮੰਤ੍ਰ ਸੁਣਾਇਆ (ਵਾਰ: ੧.੧)<sup>1</sup>  
ਮੰਤਰ ਕਿਸ ਤੋਂ ?

ਜਪੁਜੀ ਅਨੁਸਾਰ ਬੀਜ ਮੰਤਰ ਜਾਂ ਮੂਲ ਮੰਤਰ ਦੀ ਪਰਾਪਤੀ ਸਚੇ ਗੁਰੂ ਰਾਹੀਂ ਹੀ ਹੁੰਦੀ ਹੈ (ਗੁਰ ਪ੍ਰਸਾਦਿ)। ਉਪਨਿਸ਼ਦਾਂ ਵਿਚ ਸ਼ਿਸ਼ 'ਓਮ' ਮੰਤਰ ਰਿਸ਼ੀਆਂ ਪਾਸੋਂ ਪਰਾਪਤ ਕਰਦੇ ਸਨ।

### ਜਪ ਪਰਕਾਰ

ਜਪ ਕਈ ਪਰਕਾਰ ਦੇ ਦੱਸੇ ਗਏ ਹਨ। ਜਪੁਜੀ ਵਿਚ ਵਾਚਕ ਅਤੇ ਮਾਨਸ ਜਪ ਦਾ ਉਲੇਖ ਹੈ। ਜਪੁਜੀ ਦੀ ੩੨ਵੀਂ ਪਉੜੀ ਵਿਚ ਇਸ ਵਾਚਕ ਜਪ ਬਾਰੇ ਦੱਸਿਆ ਹੈ ਕਿ ਜੇ ਇਕ ਜੀਭ ਦੀ ਲਖ ਜੀਭ ਹੋ ਜਾਵੇ ਅਤੇ ਲੱਖ ਦੀ ਵੀ ਵੀਹ ਲੱਖ ਹੋ ਜਾਵੇ ਤਾਂ ਲਖ ਲਖ ਵਾਰ ਪ੍ਰਭੂ ਦਾ ਨਾਮ ਜਪਦੇ ਰਹੀਏ; ਇਸਤਰ੍ਹਾਂ ਪ੍ਰਭੂ-ਮਿਲਣ ਦੀਆਂ ਪਉੜੀਆਂ ਚੜ੍ਹਦਿਆਂ ਪ੍ਰਭੂ ਨਾਲ ਇਕ ਮਿਕ ਹੋ ਜਾਈਦਾ ਹੈ :

ਇਕਦੂ ਜੀਭੇ ਲਖ ਹੋਇ ਲਖ ਹੋਵਹਿ ਲਖ ਵੀਸ ॥  
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮ ਜਗਦੀਸ ॥  
ਏਤੁ ਰਾਹਿ ਪਤਿ ਪਵੜੀਆਂ ਚੜ੍ਹੀਐ ਹੋਇ ਇਕੀਸ ॥

ਡਾ: ਭਾਈ ਜੋਧ ਸਿੰਘ ਜੀ ਲਿਖਦੇ ਹਨ : 'ਜਪੁ ਦਾ ਭਾਵ ਹੈ ਜੀਭ ਦਵਾਰਾ ਵਾਰ ਵਾਰ ਉਚਾਰਨਾ। ਪਰੰਤੂ ਇਹ ਰਟਨ ਫਿਰ ਸਿਮਰਨ ਵਿਚ ਜਾ ਟਿਕਦਾ ਹੈ, ਤੇ ਨਿਰੰਕਾਰ ਦੀ ਹੋਦ ਦਾ ਖਿਆਲ ਹਰ ਵੇਲੇ ਹਿਰਦੇ ਵਿਚ ਕਾਇਮ ਰਹਿੰਦਾ ਹੈ'।<sup>2</sup>

ਜੀਭ ਦੁਆਰਾ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਉਤਾਰਨਾ ਹੁੰਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸ ਜਾਂਦਾ ਹੈ, ਜਪੁਜੀ ਅਨੁਸਾਰ ਉਸਦੀ ਅਵਸਥਾ ਹੈ :

ਨਾ ਓਹਿ ਮਰਹਿ ਨ ਠਾਗੇ ਜਾਹਿ ॥  
ਜਿਨ ਕੇ ਰਾਮੁ ਮਨਿ ਵਸੇ ਮਨ ਮਾਹਿ ॥ (ਪ: ੩੭)

ਉਪਨਿਸ਼ਦਾਂ ਅਤੇ ਗੀਤਾ ਵਿਚ ਇਸ ਪਰਕਾਰ ਜਪ ਦਾ ਉਲੇਖ ਨਹੀਂ ਹੈ।

1. ਗੁਰੂ ਰਾਮਦਾਸ ਨੇ 'ਸਤਿਨਾਮ' ਜਾਪ ਦੀ ਪ੍ਰੇਰਨਾ ਕੀਤੀ ਹੈ :

ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥ (ਧਨਾਸਰੀ ਮ: ੪) ੬੭੦।

2. ਜਪੁਜੀ ਸਟੀਕ (ਢੂਜੀ ਵਾਰ) ਪੰ: ੨੪।

# ਜਪੁਜੀ ਦੀ ਸਿੱਖ ਜੀਵਨ ਵਿੱਚ ਮਹਾਨਤਾ ਅਤੇ

## ਪੰਜਾਬੀ ਸਾਹਿਤ ਵਿੱਚ ਸਥਾਨ

ਜਪੁਜੀ ਦੀ ਸਿੱਖ ਜੀਵਨ ਵਿੱਚ ਉਹੋ ਹੀ ਮਹਾਨਤਾ ਹੈ ਜਿਹੜੀ ਕਿ ਉਪਨਿਸ਼ਦਾਂ ਦੀ ਅਤੇ ਵਿਸ਼ੇਸ਼ ਕਰਕੇ ਗੀਤਾ ਦੀ ਹਿੰਦੂ ਜੀਵਨ ਵਿੱਚ ਹੈ। ਉਪਨਿਸ਼ਦ ਅਤੇ ਗੀਤਾ ਚਿਰਕਾਲ ਤੋਂ ਹਿੰਦੂ ਦੀ ਆਤਮਾ ਦੀ ਨਿਰੰਤਰ ਖੁਰਾਕ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਦੀ ਪ੍ਰੇਰਨਾ ਉਸੇ ਤਰ੍ਹਾਂ ਹੀ ਸੱਜਗੀ ਹੈ। ਜਪੁਜੀ ਸਿੱਖ ਦਾ ਮੰਤਰ ਹੈ ਜੋ ਹਰ ਦਿਵਸ ਮਣਕੇ ਨਾਲ ਸਾਰੀ ਉਮਰ ਦੀ ਮਾਲਾ ਨਾਲ ਲਗਾਤਾਰ ਜਪੀਂਦਾ ਰਹਿੰਦਾ ਹੈ।

ਜਿਥੇ ਪੰਗਲ ਉਪਨਿਸ਼ਦ (੪.੨੩) ਵਿੱਚ ਉਪਨਿਸ਼ਦ ਦੇ ਕਰਤਾ ਨੇ ਆਪ ਉਪਨਿਸ਼ਦ ਦੀ ਮਹਾਨਤਾ ਬਾਰੇ ਲਿਖਿਆ ਹੈ ਕਿ ਜਿਹੜਾ ਇਸ ਉਪਨਿਸ਼ਦ ਨੂੰ ਨਿਤਾਪ੍ਰਤੀ ਪੜ੍ਹਦਾ ਹੈ ਉਹ ਪਵਿਤ੍ਰ ਹੋ ਜਾਂਦਾ ਹੈ; ਉਹ ਵੇਦ ਗਿਆਨ ਨਾਲ ਸੰਪੰਨ ਹੋ ਜਾਂਦਾ ਹੈ। ਸੈਂਕੜੇ ਹਜ਼ਾਰਾਂ ਇਤਹਾਸਾਂ, ਪੁਰਾਣਾਂ ਅਤੇ ਰੁਦਰਾਂ ਦੇ ਉਚਾਰਨ ਦਾ ਫਲ ਮਿਲ ਜਾਂਦਾ ਹੈ...।' ਅਤੇ ਗੀਤਾ ਦੇ ਕਰਤਾ ਨੇ ਗੀਤਾ ਦੇ ਮਹਾਤਮ ਬਾਰੇ ਲਿਖਿਆ ਹੈ 'ਹੇ ਅਰਜਨ ! ਜੋ ਗੀਤਾ ਸ਼ਾਸਤਰ ਨੂੰ ਪੜ੍ਹੇਗਾ ਅਤੇ ਰੋਜ਼ ਪਾਠ ਕਰੇਗਾ, ਉਸਨੂੰ ਮੈਂ ਗਿਆਨ ਯੱਗ ਦੇ ਵਾਂਗ ਆਪਣੀ ਪੂਜਾ ਜਾਣਾਂਗਾ....ਜੋ ਇਸ ਗੀਤਾ ਸ਼ਾਸਤਰ ਨੂੰ ਬੋਝਾ ਵੀ ਸੁਣੇਗਾ, ਉਹ ਵੀ ਪਾਪ ਤੋਂ ਛੁੱਟ ਕੇ ਸਵਰਗਾਦ ਨੂੰ ਪਰਾਪਤ ਕਰੇਗਾ (੧੮.੭੦-੭੧), ਉਥੇ ਜਪੁ-ਕਰਤੇ ਨੇ ਏਸ ਲੋਕ ਅਤੇ ਪਰਲੋਕ ਵਿੱਚ ਪਰਾਪਤੀਆਂ ਦੇ ਵਿਸ਼ਵਾਸ ਨਹੀਂ ਦਿਵਾਏ। ਜਪੁਜੀ ਦੇ ਚਿੰਤਨ ਨਾਲ ਪਰਾਪਤੀਆਂ ਸਹਿਜੇ ਹੀ ਹੋ ਜਾਂਦੀਆਂ ਹਨ। ਜਪੁਜੀ ਦਾ ਚਿੰਤਨ ਕਰਨ ਵਾਲਿਆਂ ਨੇ ਇਸਦੇ ਪਾਠ ਦੇ ਮਹਾਤਮ ਬਾਰੇ ਲਿਖਿਆ ਹੈ :

ਜਪੁਜੀ ਕੰਠ ਨਿਤਾਪ੍ਰਤਿ ਰਟੈ ॥ ਜਨਮ ਜਨਮ ਕੇ ਕਲਮਲ ਕਟੈ  
(ਗੁਰੂ ਨਾਨਕ ਪ੍ਰਕਾਸ਼)

ਵਿਨੋਭਾ ਅਨੁਸਾਰ "ਚਿੰਤਨ ਸੇ ਉਨ ਵਚਨੋਂ (ਜਪੁਜੀ ਦੇ) ਕਾ ਗਹਿਰਾ ਅਰਥ ਮਾਲੂਮ ਹੋਤਾ ਹੈ। ਇਸਕਾ ਜਿਤਨਾ ਚਿਤਨ ਕਰੋ ਉਤਨਾ ਅਧਿਕ ਮਿਲਤਾ ਹੈ। ਮੈਂ ਚਾਹਤਾ ਹੁੰਹ ਕਿ ਇਸ ਕਾ ਅਸਰ ਹਿੰਦੁਸਤਾਨ ਕੇ ਲੋਗੋਂ ਕੇ ਚਿਤ ਪਰ ਹੋ" ।<sup>1</sup>

ਸਿੱਖ ਸਾਹਿਤ ਵਿੱਚ ਜਪੁਜੀ ਦਾ ਸਥਾਨ ਪ੍ਰਥਮ ਹੈ। ਜਪੁ ਦਰਸ਼ਨ ਨੂੰ ਬਾਕੀ

.<sup>1</sup> ਜਪੁਜੀ (ਹਿੰਦੀ) ਪੰ:੧

ਗੁਰੂਆਂ ਨੇ ਵਿਸਥਾਰਿਆ ਹੈ। ਜਪੁਜੀ ਦੀਆਂ ਤੁਕਾਂ ਅਤੇ ਸ਼ਬਦਾਂ ਦੀ ਮਹਾਨਤਾ ਦਿੜ੍ਹੇ ਕਰਾਉਣ ਲਈ ਦੁਹਰਾਇਆ ਗਿਆ ਹੈ। ਸਿਖ ਸਾਹਿਤ ਵਿਚ ਜਪੁਜੀ ਦੀ ਮੁਹਰ ਕਿਸੇ ਨਾ ਕਿਸੇ ਰੂਪ ਵਿਚ ਅਵੱਸ਼ ਵੇਖੀ ਜਾ ਸਕਦੀ ਹੈ।

ਪੰਜਾਬੀ ਸਾਹਿਤ ਵਿਚ ਵੀ ਜਪੁਜੀ ਦਾ ਸਰਬੋਤਮ ਸਥਾਨ ਹੈ। ਬਾਬਾ ਛਰੀਦ ਨੇ ਲਹਿੰਦੀ ਪੰਜਾਬੀ ਵਿਚ ਧਾਰਮਿਕ ਸਾਹਿਤ ਦਾ ਮੁਢ ਬੰਨ੍ਹਿਆਂ। ਕੇਂਦਰੀ ਜਾਂ ਮਾਝੀ ਪੰਜਾਬੀ ਵਿਚ ਜਪੁਜੀ ਪਹਿਲੀ ਰਚਨਾ ਹੈ। ਗੰਭੀਰਤਾ, ਇਕਸੁਰਤਾ, ਦਾਰਸ਼ਨਕਤਾ ਦੇ ਪੱਖ ਤੋਂ ਜਪੁਜੀ ਪੰਜਾਬੀ ਸਾਹਿਤ ਦਾ ਪਰਮਾਣਕ ਰੂਪ ਹੈ। ਅਜਿਹੀ ਸੂਤਰ ਸੈਲੀ ਪੰਜਾਬੀ ਵਿਚ ਅਜੇ ਤਕ ਨਹੀਂ ਲਿਖੀ ਜਾ ਸਕੀ। ਇਸੇ ਕਰਕੇ ਸੈਲੀ ਪੱਖ ਤੋਂ ਵੀ ਜਪੁਜੀ ਨੂੰ ਬੀਜ ਰੂਪ ਆਖਿਆ ਗਿਆ ਹੈ।

**ਜਪੁਜੀ ਦਾ ਵਿਸ਼ਵ-ਸੰਦੇਸ਼** । ਜਿਸਤ ਹੈ ਕਿ ਸਾਡਾ ਬੋਲਣ ਵਿਚ ਅਨੇਕ ਸੱਭਾਗ ਮਹਾਂਸੂਲ ਦੀ ਵਰਤੋਂ ਹੈ।

। ਉਹ ਮਹਾਂਪੁਰਖਾਂ ਦੇ ਸਾਡੇ ਹੋਏ ਹੋਨ ਵਿਚ ਉਨ੍ਹਾਂ ਦਾ ਬਲ ਸਰਬ ਸਾਂਝਾ ਧੰਨ ਹੁੰਦਾ ਹੈ । ਅਜਿਹੀ 'ਗੰਗੋਤਰੀ' ਹੁੰਦੀ ਹੈ ਜਿਸ ਵਿਚ ਹਰ ਕੋਈ ਬਿਨਾਂ ਭਿੰਨ, ਛੇਦ, ਤੁਲਾ ਜਾਂ ਬੋਲੀ ਸ਼ਾਮਲ ਕੇ ਠੰਡ ਮਾਣ ਲੈਂਦਾ ਹੈ ਅਤੇ ਸਭ ਦੀ ਮੈਲ ਧੋ ਦੇਣੀ ਜਿਸਦਾ ਸੁਭਾਅ ਹੁੰਦਾ ਹੈ । ਜਲ ਦਾ ਪੜਮ, ਹੈ ਵਗਦੇ ਰਹਿਣਾ, ਕਰੋ ਪਰਕਾਰ ਦੀ ਬਨਾਸਪਤੀ ਦੀ, ਹਰ ਤੌਰ 'ਤੇ ਜੀਵਾਂ ਦੀ ਤਰੈਹ ਮਿਟਾਚਿਆਂ ਲਕਸ਼ ਵਲ । ਵਧਦੇ ਜਾਣਾ, ਜ਼ਿਥੁੱਤ ਸੰਪ੍ਰਦਾਈ ਦੀ ਜਾਰੀ ਵਾਰੀ ਵਿਚੋਂ ਰੁਕ ਗਿਆ ਉਸ ਅੰਦਰ ਵਿਸ਼ਵ ਬਿਲਿਆਂ ਵਾਲਾ ਗੁਣ ਸੁਗੰਢ ਜਾਵੇਗਾ। ਉਚੋਂ 'ਤ ਜਿਉ ਹੈ ਕਿ ਉਥਾਂ ਨਿਸ਼ਚਿਤ ਦੀ ਬਾਰੇ ਟੈਂਗੇਰੇ ਨੇ ਕਿਹੜਾ ਹੈ, ਉਪਨਿਸ਼ਦ ਕਿਸੇ ਇਕ ਮਹਾਨ ਵਿਅਕਤੀ ਦੇ ਅਤੁ ਮਿਕ ਅਨੁਭਵ ਨਹੀਂ ਪ੍ਰਗਟਾਇ ਹੈ, ਸੋਗੇ 'ਜਾਗੇਤੀ' ਦੇ ਇਕ ਮਹਾਨ ਯੁਗ ਨੂੰ, ਜਿਸਦਾ ਤੁਮਰਿਆਂ ਦੀ ਦੁਨੀਆਂ ਵੱਗ ਮਿਲਿਆ ਜੁਲਿਆ ਸਾਂਝਾ ਪ੍ਰਕਾਸ਼ ਹੈ। ਵੱਖ ਵੱਖ ਧਰਮ ਉਨ੍ਹਾਂ ਵਿਚੋਂ ਵੱਖ ਵੱਖ ਅਧਾਰ ਲੇਲਾਂ ਸੰਕਵੇਂ ਹੈਨ, ਪਰ ਉਨ੍ਹਾਂ ਦੁਆਲੀ ਸੱਧ ਦਾ ਇਕ ਰੋਦਾਂ ਨਹੀਂ ਮਾਰ ਸਕਦੇ।<sup>1</sup> ਜੇ ਹੜੀ ਜਿਹੜੀ ਹੈ ਤੇ ਉਤਸੀਂ ਸਾਡੀ ਭਗੋਵਤ ਗੀਤਾ ਵੀ ਰੋਧਾ ਕਿਸ਼ਨੁ ਨੇ ਕਿਹਾ ਹੈ, “ਗੀਤਾ ਦੇ ਸੰਘਰਸ਼ ਚਾਰ ਖੇਤਰ ਸਰਬਲੋਕਿਕ ਹੈ”<sup>2</sup>

ਜਪੁਜੀ ਦਾ ਕਰਤਾ ਗੁਰੂ ਨਾਨਕੇਵਾਂ ਭਾਰਤ ਦੀਆਂ ਸਾਰੀਆਂ ਜਾਤੀਆਂ ਲਈ ਅਤੇ  
ਪਰਮਾਂ ਲਈ ਸਾਂਝਾ ਸੀ। ਸਭ ਨੇ ਉਸ ਨੂੰ ਸੁਣਿਆ, ਉਥੁੰਹਾਂ ਨੂੰ ਆਜਮ-ਆਜ਼ਾਨ, ਸਵੀਕਾਰ  
ਕੀਤਾ, ਵਿਸੇਸ਼ ਕਰਕੇ ਸੱਭਾਨ ਆਪਣੇ ਵਿਚੋਂ ਹੀ ਸਾਣੂੰ ਕੇ, ਆਪਣੇ ਸੁਮਲਿਆਂ ਅੜਿਓ  
ਸਾਂਭੂ ਪਰਮ ਮੌਖ ਦਾ ਸੰਦੇਸ਼ ਵੀ ਸਾਂਝਾ ਹੀ ਹੋਣਾ ਸੀ। 'ਗੁਰੂ ਨਾਨਕ ਨੂੰ ਦੇਖ ਹੋਵਿੰਦੂਆਂ ਦੇ  
ਅਤੇ ਮਸਲਮਾਨਾਂ ਵਲ ਸਤਿਕਾਰਿਆ ਗਿਆ। ਉਨ੍ਹਾਂ ਨੇ ਸ਼ਰਧਾ ਨਾਲ ਉਸਾਂ ਨੂੰ ਬੁਧਾਕਿ  
ਨਾਨਕ' ਅਤੇ 'ਨਾਨਕਸ਼ਾਹ' ਕਿਹਾ। ੫੩੫ ਪੰਜਾਬੀ ੧੫ ਵਾਂ ਰਚੀ ਤਿੰਡ ਨਾਂ ਛੁਟ੍ਟ  
ਗੁਰੂ ਨਾਨਕ ਨੇ ਆਤਮ ਖੋਜੀਆਂ ਨੂੰ ਉਨ੍ਹਾਂ ਦੇ ਤੰਗ ਦਮਿਤੇ ਵਿਚੋਂ ਬੱਛਿਆਂ ਦੇ  
ਅਤੇ ਅਮਲੀ ਵਿਵਹਾਰ ਦੱਸਿਆ ਜਿਸਨੂੰ ਹਰ ਕੋਈ ਬਿਨਾ ਇਜਕ ਅਪਣਾ ਸਕਦਾ ਸੀ।  
ਉਦਾਹਰਣ ਵਜੋਂ ੨੯ਵੀਂ ਪਉੜੀ ਹੀ ਵੱਖੇ : 'ਮੁਦਰਾ, ਚਿਪੀ, ਝਲੀ, ਸੁਆਹ ਅਤੇ ਡੰਡਾ

<sup>1.</sup> See Foreward, R.K., p. Up., p. 340.

<sup>2.</sup> Indian Philosophy V.I. p. 520. Gurur Navayya, Topical or Principal Topics

<sup>3</sup>. Ganda Singh, The Sikhs and Sikhism, p. 11.

ਆਦਿ ਦਾ ਹਰ ਕੋਈ ਧਾਰਨੀ ਨਹੀਂ ਹੋ ਸਕਦਾ। ਇਨ੍ਹਾਂ ਦੀ ਥਾਂ ਜੋ ਮਿਹਨਤ ਕਰਦਾ ਹੈ, ਜੋ ਪ੍ਰਭੂ ਦੇ ਧਿਆਨ ਵਿਚ ਲੀਨ ਰਹਿੰਦਾ ਹੈ, ਜੋ ਜਤ ਸਤ ਸੰਜਮੀ ਹੈ, ਜੋ ਪ੍ਰਭੂ ਤੇ ਵਿਸ਼ਵਾਸ਼ ਰਖਦਾ ਹੈ ਉਹ ਹਰ ਕੋਈ ਯੋਗੀ ਫਣ ਸਕਦਾ ਹੈ।' ਸਾਧੂ ਟੀ. ਐਲ. ਵਸਵਾਨੀ ਅਨੁਸਾਰ, ਗੁਰੂ ਨਾਨਕ ਨੇ ਉਹ ਧਰਮ ਪਰਚਾਰਿਆ ਜੋ ਮਨੁਖਾਂ ਦੇ ਜੀਵਨ ਲਈ ਹੈ, ਜਿਹੜਾ ਸਦਾ ਮਾਣਵ ਹਿਰਦੇ ਵਿਚ ਚਮਕੇਗਾ। ਜੋ ਸੇਵਾ ਅਤੇ ਕੁਰਬਾਨੀ ਦਾ ਧਰਮ ਹੈ।<sup>1</sup>

ਜਪੁਜੀ ਦੀ ਆਖਰੀ ਪਉੜੀ ਸਰਬ ਜਹਾਨ ਲਈ ਇਕ ਅਮਲੀ ਆਦਰਸ਼ ਹੈ।

## ਪਿਤਾ ਭਾਵ, ਭਰਾਤ੍ਰੀ ਭਾਵ

ਗੁਰੂ ਨਾਨਕ ਨੇ ਇਸ ਆਦਰਸ਼ ਧਾਰੇ ਨਾਲ ਖਿੰਡੀ ਹੋਈ ਮਨੁਖ ਜਾਤੀ ਨੂੰ ਪਰੋਇਆ। ਪ੍ਰਭੂ ਪ੍ਰਤੀ ਪਿਤਾ ਭਾਵ ਗੁਰੂ ਨਾਨਕ ਦਾ ਪਰਿਲਾ ਅਤੇ ਪਰਮੁਖ ਸੰਦੇਸ਼ ਹੈ। ਜਪੁਜੀ ਦਾ ਅਰੰਭ ਹੀ ਇਸ ਸੰਦੇਸ਼ ਨਾਲ ਹੁੰਦਾ ਹੈ। ਇਸਟ ਅਣੇਕਤਾ ਮਨੁਖਾਂ ਨੂੰ ਧੜਿਆਂ ਵਿਚ ਅਤੇ ਵੈਰ ਵਿਰੋਧ ਵਿਚ ਵੰਡਦੀ ਹੈ। ਗੁਰੂ ਨਾਨਕ ਨੇ ਪਰਿਲਾਂ '੧' ਲਿਖਕੇ ਇਸ ਝਰੜੇ ਨੂੰ ਖਤਮ ਕਰ ਦਿੱਤਾ। ਜਦੋਂ ਇਹ ਅਦਿਸਾਇਸ ਹੋ ਜਾਵੇ ਕਿ ਸਭ ਦਾ ਕਰਤਾ '੧' ਪਹਮਾਇਮਾ ਹੀ ਹੈ ਤਾਂ ਮਜ਼ਹਬਾਂ ਦਾ ਪਰਸਪਰ ਵੈਰ ਮੁਕ ਜਾਂਦਾ ਹੈ। ਦੂਜੇ ਅਰਥਾਂ ਵਿਚ ਮਨੁਖ ਮਣੁਖ ਦੇ ਨੇੜੇ ਹੋ ਜਾਂਦਾ ਹੈ। ਇਕ ਪਿਉ ਦੇ ਸਭ ਜਾਏ ਸਮਝਣ ਨਾਲ ਭਰਾਤ੍ਰੀ ਭਾਵ ਉਪਜ ਜਾਂਦਾ ਹੈ। ਜਿਥੇ ਜਪੁਜੀ ਵਿਚ ਉਸ ਏਕੇ ਦਾ ਵਿਸ਼ਵਾਸ ਬਾਰ ਬਾਰ ਦ੍ਰਿੜ ਕਰਾਇਆ ਹੈ ਉਥੇ ਭਰਾਤ੍ਰੀ ਭਾਵ ਵੀ। ਕਿਸੇ ਇਕ ਫਿਰਕੇ ਨਾਲ ਸੰਬੰਧ ਨਹੀਂ ਦੱਸਿਆ ਸਗੋਂ ਸਾਰੇ ਜਗਤ ਨੂੰ ਹੀ ਜਮਾਤੀ (ਮਿਤ੍ਰ) ਕਿਹਾ ਹੈ :—

"ਆਈ ਪੰਥੀ ਸਗਲ ਜਮਾਤੀ ॥ (ਪ. ੨੮)

ਮਨੁਖ ਮਨੁਖ ਅੰਦਰ ਵਿਤਕਰਾ ਪਾਣ ਵਾਲਾ ਵਿਚਾਰ ਉਚਤਾ ਨੀਚਤਾ ਦਾ ਹੈ। ਵਿਸ਼ਵ-ਪ੍ਰੀਯ ਉਹੋ ਹੀ ਵਿਚਾਰ ਹੋ ਸਕਦਾ ਜੋ ਇਸ ਵਿਤਰਕੇ ਨੂੰ ਮਿਟਾਣ ਦਾ ਪਰਦਮ ਝੁਲਾਵੇ। ਗੁਰੂ ਨਾਨਕ ਨੇ ਦੋਹਿਆ ਕਿ ਸਭ ਵਿਚ ਇਕ ਪ੍ਰਭੂ ਦੀ ਜੋਤ ਹੀ ਜਗ ਰਹੀ ਹੈ, ਫੇਰ ਉਚੇ ਨੀਵੇਂ ਦਾ ਵਿਚਾਰ ਕਿਉਂ ਕੀਤਾ ਜਾਵੇ। ਜਾਤੀ ਕਰਕੇ, ਧੰਨ ਕਰਕੇ ਅਤੇ ਸ਼ਕਤੀ ਕਰਕੇ ਨਾ ਕੋਈ ਉਚਾ ਹੈ ਅਤੇ ਨਾ ਇਨ੍ਹਾਂ ਦੀ ਘਾਟ ਵਾਲਾ ਨੀਵਾਂ। ਸਰਬ ਮਨੁਖਾਂ ਪ੍ਰਤੀ ਉਨ੍ਹਾਂ ਦੀ ਅਵਾਜ਼ ਸੀ :—

ਨਾਨਕ ਉਤਮ ਨੀਚੁ ਨ ਕੋਇ ॥ (ਪ. ੩੩)

ਇਸ ਭਾਵ ਨੂੰ ਵਿਨੋਭਾ ਜੀ ਇਕ ਅਲੰਕਾਰ ਦੁਆਰਾ ਸਪਸ਼ਟ ਕਰਦੇ ਹਨ: "ਏਕ

1. Guru Nanak, Prophet of Light. p. 11.

ਪਾਣੀ ਕੀ ਲਹਰ ਉੰਚੀ ਚਲੀ ਜਾਤੀ ਹੈ, ਚੂਸਰੀ ਲਹਰ ਉਤਨੀ ਉੰਚੀ ਨਹੀਂ ਜਾਤੀ ਹੈ ।  
ਪਰੰਤੂ ਸਭ ਪਾਣੀ ਕੀ ਹੀ ਲਹਰੇਂ ਹੈਂ, ਸਭ ਪਾਣੀ ਹੀ ਪਾਣੀ ਹੈ ।<sup>1</sup>

ਨਾਮ ਜਪ ਕੇ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰ ਵੀ ਕਿਸੇ ਇਕ ਵਿਸ਼ੇਸ਼  
ਜਾਤੀ ਨੂੰ ਨਹੀਂ ਸਗੋਂ ਕਿਸੇ ਵੀ ਜਾਤੀ, ਧਰਮ, ਲਿੰਗ ਦੇਸ਼ ਤੇ ਰੂਪ ਰੰਗ ਵਾਲਾ ਇਸ  
ਸਾਧਨ ਦੁਆਰਾ ਮੁਕਤ ਹੋ ਸਕਦਾ ਹੈ :

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥  
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ॥

ਇਕ ਹੋਰ ਤੰਗ ਦਿਲੀ ਜੁ ਪਰਸੱਪਰ ਵਿਰੋਧ ਅਤੇ ਈਰਖਾ ਦਾ ਕਾਰਨ ਬਣਦੀ  
ਹੈ, ਉਹ ਹੈ ਦੂਜੀਆਂ ਬੋਲੀਆਂ ਦਾ ਨਿਰਾਦਰ । ਇਸ ਪੱਖ ਤੋਂ ਵੀ ਜਪੁਜੀ ਅਮਲੀ ਆਦਰਸ਼  
ਪੇਸ਼ ਕਰਦੀ ਹੈ । ਜੋਗੀ, ਹਿੰਦੂ, ਮੁਸਲਮਾਨ ਆਦਿ ਧਰਮਾਂ ਦੀ ਸ਼ਬਦਾਵਲੀ ਨੂੰ ਜਪੁਜੀ  
ਵਿਚ ਵਰਤ ਕੇ ਤੰਗ ਨਜ਼ਰੀਲੇ ਨੂੰ ਦੂਰ ਕੀਤਾ ਹੈ । ਗੁਰੂ ਨਾਨਕ ਨੇ ਇਸ ਵਿਸ਼ਵ-ਆਦਰਸ਼  
ਨੂੰ ਵਿਨੋਭਾ ਨੇ ਸਪਸ਼ਟ ਕੀਤਾ ਹੈ :—

“ਮੁੜੇ ਲਗਤਾ ਹੈ ਕਿ ਯਹਾਂ ਸੰਸਕ੍ਰਿਤ ਅੰਤ ਅਰਬੀ ਦੋਨੋਂ ਅਰਥ ਲੇਕਰ ਸ਼ਬਦੋਂ  
ਕੀ ਰਚਨਾ ਕੀ ਹੈ । ਆਖਿਥ (ਗੁਰੂ) ਨਾਨਕ ਤੋਂ ਹਿੰਦੂ ਅੰਤ ਮੁਸਲਮਾਨ ਦੋਨੋਂ ਕੋ ਜੋੜਨਾ  
ਚਾਹਤੇ ਥੇ ।”<sup>2</sup>

1. ਜਪੁਜੀ (ਹਿੰਦੀ) ਪੰ. ਫ੩ ।

2. ਓਹੀ ਪੰ. ਪ੫ ।

## ਏਸ ਖੋਜ ਪ੍ਰਬੰਧ ਵਿਚ

“ਖੋਜੀ ਉਪਜੈ ਬਾਦੀ ਬਿਨਸੇ” ਦੇ ਮਹਾਂ ਵਾਕ ਅਨੁਸਾਰ ਏਸ ਖੋਜ ਪ੍ਰਬੰਧ ਵਿੱਚ ਜਪੁਜੀ, ਗੀਤਾ ਅਤੇ ਉਪਨਿਸ਼ਦਾਂ ਦੇ ਵਿਚਾਰਾਂ ਦਾ ਤੁਲਨਾਤਮਕ ਅਧਿਐਨ ਖੋਜ ਦੀ ਦ੍ਰਿਸ਼ਟੀ ਤੋਂ ਕੀਤਾ ਗਿਆ ਹੈ, ਵਾਦ ਵਿਵਾਦ ਤੋਂ ਨਹੀਂ, ਜਿਸ ਵਿਚ ਇਕੱਕ ਦੀਆਂ ਤਰੁਟੀਆਂ ਅਤੇ ਦੂਜੇ ਦੇ ਗੁਣਾਂ ਨੂੰ ਹੀ ਦੱਸਿਆ ਜਾਂਦਾ ਹੈ। ਜਿਵੇਂ ਗੀਤਾ ਨੇ ਉਪਨਿਸ਼ਦਾਂ ਦੇ ਕੁਝ ਪੱਖਾਂ ਨੂੰ ਤਿਆਗ ਕੇ, ਕੁਝ ਨਵਿਆਂ ਦਾ ਵਾਧਾ ਕਰੇਕੇ ਅਗੱਲੇ ਪੜ੍ਹਾ ਵਿਚ ਕੰਦਮ ਰਖਿਆ ਹੈ, ਇਸੇ ਤ੍ਰਹਾਂ ਜਪੁਜੀ ਨੇ ਗੀਤਾ ਦੇ ਕੁਝ ਪੱਖਾਂ ਨੂੰ ਛੱਡਕੇ ਕੁਝ ਨਵੇਂ ਵਾਧਿਆਂ ਨਾਲ ਹੋਰ ਅਗੇ ਕੰਦਮ ਧਰਿਆਂ ਹੈ। ਵਧੇਰੇ ਕਰਕੇ ਤਿੰਨਾਂ ਦੀ ਪਰੱਸਪਰ ਸਾਂਝ ਨੂੰ ਪ੍ਰਗਟਾਇਆ ਹੈ।

ਖੋਜ-ਪ੍ਰਬੰਧ ਦਾ ਇੱਹ ਵਿਸ਼ਾ ਇਕ “ਸੂਖਮੰ ਵਿਸ਼ਾ” ਹੈ। ਆਪਣੇ ਵਲੋਂ ਜੋ ਕੁਝ ਕੇਵੇਂ ਕਿਹਾ ਗਿਆ ਹੈ ਜਤਨ ਕੀਤਾ ਹੈ ਕਿ ਉਸਦੀ ਪਰੋੜਤਾ ਵਧੇਰੇ ਕਰਕੇ ਅਨੁਭਵੀ ਵਿਦਵਾਨਾਂ ਦੀਆਂ ਟੂਕ੍ਰਾਂ ਚੇਕੇ ਕੀਤੀ ਜਾਵੇ। ਜਿਹੜੇ ਵੀ ਮੌਲਿਕ ਵਿਚਾਰ ਦਿੱਤੇ ਹਨ ਉਨ੍ਹਾਂ ਤੋਂ ਦਾਅਵਾ ਨਹੀਂ ਹੈ। ਦਾਅਵਾ ਕਰਨਾ ਸਾਂਝੇ ਆਖਰੀ ਫੈਸਲਾ ਕਹਿਣਾ ਅਕੁਦਰੂੰਤੀ ਹੈ, ਜੋ ਵਿਕਾਸ ਵਿਚ ਬਾਧਕ ਹੁੰਦਾ ਹੈ।

ਉਪਨਿਸ਼ਦਾਂ ਅਤੇ ਗੀਤਾ ਦੇ ਵਿਚਾਰਾਂ ਦੀ ਸਪਸ਼ਟਤਾ ਲਈ ਅੰਗ੍ਰੇਜ਼ੀ ਅਤੇ ਹਿੰਦੀ ਵਿਚ ਮਿਲਦੇ ਭਾਸ਼ਾ, ਟੀਕੇ, ਸਹਾਇਕ ਪੁਸਤਕਾਂ ਅਤੇ ਲੇਖਾਂ ਦਾ ਚਿੰਤਨ ਕੀਤਾ ਹੈ ਪਰ ਅਧਾਰ ਡਾ: ਰਾਧਾ ਕ੍ਰਿਸ਼ਨ ਆਦਿ ਪਰਮੁਖ ਵਿਦਵਾਨਾਂ ਦੀਆਂ ਰਚਨਾਵਾਂ ਨੂੰ ਹੀ ਬਣਾਇਆ ਹੈ ਜੋ ਕਿ ਪਰਮਾਣਿਕ ਆਖੋ ਜਾਂਦੇ ਹਨ। ਇਨ੍ਹਾਂ ਵਿਦਵਾਨਾਂ ਵੱਲੋਂ ਕੀਤੇ ਗਏ ਮੂਲ ਪਾਠ ਦੇ ਉਲੱਥੇ ਨੂੰ ਪੰਜਾਬੀ ਰੂਪ ਵਿਚ ਟੂਕ੍ਰਾਂ ਦੇ ਢੋਰ ਤੇ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਾਰੇ ਮੂਲ ਸੰਸਕ੍ਰਿਤ ਪਾਠ ਨੂੰ ਖੋਜ-ਪ੍ਰਬੰਧ ਦੇ ਅਕਾਰ ਵਿਚ ਬਹੁਤ ਹੀ ਵਾਧਾ ਹੋ ਜਾਣ ਦੇ ਖਿਆਲ ਨਾਲ ਅਤੇ ਟਾਈਪ ਦੀ ਅੰਖਿਆਈ ਕਰਕੇ ਨਹੀਂ ਦਿੱਤਾ ਗਿਆ। ਟੂਕ ਵਜੋਂ ਦਿੱਤੀ ਗਈ ਤੁਕ ਦਾ ਪੂਰਾ ਹਵਾਲਾ ਦਿੱਤਾ ਹੈ ਜਿਸ ਨਾਲ ਮੂਲ ਪਾਠ ਨੂੰ ਵੇਖਣ ਲਈ ਕੋਈ ਅੰਖਿਆਈ ਨਹੀਂ ਹੋ ਸਕਦੀ।

ਜਪੁਜੀ ਬਹੁਤ ਸੂਰਤਮਈ ਰਚਨਾ ਹੈ। ਜਪੁ-ਬਾਣੀ ਦੇ ਅਰਥ ਵਿਦਵਾਨਾਂ ਨੇ ਆਪਣੀ ਆਪਣੀ ਬੁਧੀ ਅਨੁਸਾਰ ਅਨੇਕਾਂ ਹੀ ਕੀਤੇ ਹਨ। ਇਕ ਸੌ ਤੋਂ ਵਧ ਟੀਕੇ ਲਿਖੇ ਜਾ ਚੁਕੇ ਹਨ। ਅਸਾਂ ਵਧੇਰੇ ਕਰਕੇ ਡਾ: ਭਾਈ ਜੋਧ ਸਿੰਘ ਜੀ ਅਤੇ ਡਾ: ਵੀਰ ਸਿੰਘ ਜੀ ਦੇ ਟੀਕਿਆਂ ਨੂੰ ਪਰਮਾਣਿਕ ਜਾਣ ਕੇ ਆਧਾਰ ਬਣਾਇਆ ਹੈ।

ਖੋਜ-ਪ੍ਰਬੰਧ ਦਾ ਸਰੀਰ ਇਕੋ ਜਿਹਾ ਰਖਣ ਲਈ ਅੰਗ੍ਰੇਜ਼ੀ, ਦ੍ਰੀਆਂ, ਟੂਕ੍ਰਾਂ, ਦੇ ਉਲੱਥੇ ਪੰਜਾਬੀ ਵਿੱਚ ਦਿੱਤੇ ਹਨ ਅਤੇ ਜਿਨ੍ਹਾਂ ਟੂਕ੍ਰਾਂ ਦੀ ਉਲੱਥੇ ਦੇ ਨਾਲ ਮੂਲ ਰੂਪ ਵਿੱਚ ਦੇਣ ਜੀ

ਜ਼ਰੂਰੀ ਲੋੜ ਸਮਝੀ ਹੈ ਉਹ ਛੁਟ-ਨੋਟ ਵਿੱਚ ਹੀ ਦਿੱਤੀਆਂ ਹਨ। ਹਿੰਦੀ ਤੇ ਉਚਾਰਦੂ ਦੀਆਂ ਟੂਕਾਂ ਗੁਰਮੁਖੀ ਵਿਚ ਓਸੇ ਬੋਲੀ ਵਿੱਚ ਜਾਂ ਉਲਥਾ ਕੇ ਦਿੱਤੀਆਂ ਗਈਆਂ ਹਨ। ਕੁਝ ਲੋੜੀਂ ਦੀ ਅੰਗ੍ਰੇਜ਼ੀ ਸ਼ਬਦਾਵਲੀ ਗੁਰਮੁਖੀ ਵਿੱਚ ਲਿਖ ਕੇ ਨਾਲ ਅੰਗ੍ਰੇਜ਼ੀ ਵਿੱਚ ਵੀ ਦਿੱਤੀ ਹੈ, ਸਪਸ਼ਟਤਾ ਲਈ ਅਤੇ ਉਚਾਰਨ ਦੀ ਭਿੰਨਤਾ ਕਰਕੇ।

ਸਾਰੇ ਖੋਜ ਪ੍ਰਬੰਧ ਨੂੰ ਭੂਮਿਕਾ ਤੋਂ ਬਿਨਾਂ ਮੁਖ ਸਤ ਅਧਿਆਵਾਂ ਵਿੱਚ ਵੰਡਿਆ ਹੈ। ਇਕ ਅਧਿਆਏ ਵੱਖ ਵੱਖ ਵਿਚਾਰਾਂ ਦੀ ਮਹਾਨਤਾ ਕਰਕੇ ਵੱਖ ਵੱਖ ਖੰਡਾਂ ਵਿੱਚ ਵੰਡਿਆ ਹੈ। ਇਨ੍ਹਾਂ ਅਧਿਆਏਵਾਂ ਦੀ ਵੰਡ ਅਤੇ ਤਰਤੀਬ ਵਿਸ਼ੇ ਦੀ ਮਹਾਨਤਾ ਕਰਕੇ ਕੀਤੀ ਹੈ। ਅਖੀਰਲਾ ਸਤਵਾਂ ਅਧਿਆਏ ਜਪੁਜ਼ੀ ਦੇ ਕਲਾ ਪੱਖ ਨੂੰ ਦਰਸਾਣ ਲਈ ਲਿਖਿਆ ਹੈ। ਖੋਜ-ਪ੍ਰਬੰਧ ਦੇ ਵਿਸ਼ੇ ਨਾਲ ਭਾਵੇਂ ਇਸਦਾ ਸਿਧਾ ਸੰਬੰਧ ਨਹੀਂ, ਪਰ ਸਾਹਿਤ ਦਰਸ਼ਨ ਦਾ ਚੌਲਾ ਹੈ। ਦਾਰਸ਼ਨਿਕ ਵਿਚਾਰਾਂ ਨੂੰ ਕਿਵੇਂ ਕਿਹਾ ਹੈ? ਉਸ ਬਾਰੇ ਰੂਪ ਜਾਂ ਕਲਾ ਪੱਖ ਨੂੰ ਜਾਣਨਾ ਉਚਿਤ ਹੈ। ਅਧਿਆਤਮਵਾਦ ਜਾਂ ਰਹਸ਼ਵਾਦ ਚੰਗੇਰੀ ਕਲਾ ਰਾਹੀਂ ਹੀ ਲੋਕਾਂ ਤਕ ਪੁਚਾਇਆ ਜਾ ਸਕਦਾ ਹੈ। ਵਿਚਾਰਾਂ ਦੀ ਪਰੰਪਰਾ ਨਾਲ ਕਲਾ ਦੀ ਪਰੰਪਰਾ ਵੀ ਚਲਦੀ ਰਹਿੰਦੀ ਹੈ ਜਿਸ ਦੇ ਕੁਝ ਰੂਪ ਇਸ ਅਧਿਆਏ ਵਿੱਚ ਉਜਾਗਰ ਕੀਤੇ ਗਏ ਹਨ।



# **1-ਬ੍ਰਹਮ ਦਾ ਸੰਕਲਪ**

**(Concept of Brahm)**



## ਬ੍ਰਹਮ<sup>1</sup> ਦਾ ਸਰੂਪ

ਬ੍ਰਹਮ ਕੀ ਹੈ ?

ਜਪੁਜੀ, ਉਪਨਿਸਥ ਅਤੇ ਗੀਤਾ ਤਿੰਨੇ ਇਹੋ ਹੀ ਕਹਿੰਦੇ ਹਨ ਕਿ ਇਹ ਰਹੱਸ ਹੀ ਹੈ, ਇਸੇ ਕਰਕੇ ਉਸਨੂੰ ਪਾਰਬ੍ਰਹਮ; ਅਗਮ, ਅਗੋਚਰ ਅਤੇ ਅਕੱਥ ਆਖਿਆ ਹੈ। ਉਸ ਤਕ ਕੋਈ ਪੁਜ ਸਕੇ ਤਾਂ ਦਜ ਸਕੇ ॥<sup>2</sup> ਬ੍ਰਹਮ ਦੀ ਅਲੱਖਤਾ ਬਾਰੇ ਵਿਚਾਰ ਜਪੁਜੀ ਦੀਆਂ ਕਈ ਤੁਕਾਂ ਵਿਚ ਆਇਆ ਹੈ। ਬ੍ਰਹਮ ਸਮਾਨ ਨ ਕੋਈ ਹੋ ਸਕਦਾ ਹੈ ਅਤੇ ਨਾ ਹੀ ਉਸਨੂੰ ਕੋਈ ਕਦੀ ਜਾਣ ਸਕਦਾ ਹੈ :

ਏਵਡੁ ਉਚਾ ਹੋਵੇ ਕੋਇ ॥ ਤਿਸੁ ਉਚੇ ਕਉ ਜਾਣੈ ਸੋਇ ॥ (ਪ: ੨੪)

ਉਹ ਬ੍ਰਹਮ ਆਪਣੇ ਬਾਰੇ ਆਪ ਹੀ ਜਾਣਦਾ ਹੈ :

ਜੇ ਵਡੁ ਆਪਿ ਜਾਣੈ ਆਪਿ ਆਪਿ ॥ (ਪ: ੨੪)

• • •

ਨਾਨਕ ਜਾਣੈ ਸਾਚਾ ਸੋਇ ॥ (ਪ: ੨੬)

ਜੇ ਬ੍ਰਹਮ ਦੇ ਖੋਜੀ ਨੂੰ ਉਸ ਬਾਰੇ ਅਨੁਭਵ ਹੁੰਦਾ ਵੀ ਹੈ ਤਾਂ ਉਹ ਉਸ ਬਾਰੇ ਆਖ ਹੀ ਨਹੀਂ ਸਕਦਾ ਕਿਉਂਕਿ ਉਸ ਬਾਰੇ ਆਖਿਆ ਜਾ ਹੀ ਨਹੀਂ ਸਕਦਾ ।

1. ਬ੍ਰਹਮ ਸ਼ਬਦ 'ਬਿਹ' ਧਾਤੁ ਤੋਂ ਨਿਕਲਿਆ ਹੈ ਜਿਸਦਾ ਭਾਵ ਹੈ ਸਭ ਤੋਂ ਵਧਿਆ ਹੋਇਆ। (ਮਹਾਨ ਕੋਸ਼, ਪੰ: ੬੨੧)

2. ਡਾ. ਰਾਮਾ ਕ੍ਰਿਸ਼ਨ ਨੇ ਵੀ ਇਸ ਸ਼ਬਦ ਦਾ ਨਿਕਾਸ 'ਬਿਹੰ' ਤੋਂ ਦੱਸਿਆ ਹੈ, ਜਿਸਦਾ ਭਾਵ ਹੈ: ਅਰੁਕ ਵਾਧਾ (Ceaseless growth), P. Up., p. 52.

2. ਧਿਆਇ, ਧਿਆਇ ਭਗਤਾਂ ਸੁਖੁ ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੇ ਅੰਤੁ ਨਾ ਪਾਇਆ। (ਗਊੜੀ ਸੁਖਮਨੀ ਮ: ੫) ੨੯੪,

ਜੇ ਹਉ ਜਾਣਾ ਆਖਾ ਨਾਹੀਂ ਕਹਣਾ ਕਥਨੁ ਨ ਜਾਈ ॥ (ਪ:੫)<sup>1</sup>

ਉਸਦੀ ਬੇਅੰਤਤਾ ਅਖਰਾਂ ਦੁਆਰਾ ਪੂਰਨ ਤੌਰ ਤੇ ਕਥਨ ਹੋ ਹੀ ਨਹੀਂ ਸਕਦੀ ॥<sup>2</sup>

ਉਸ ਅਥਾਹ ਦਾ ਭੇਦ ਤਾਂ ਬ੍ਰਹਮਾ, ਵਿਸ਼ਨੂ ਅਤੇ ਸਿਵਜੀ ਵੀ ਨਹੀਂ ਪਾ ਸਕਦੇ । ਗੁਰੂ ਨਾਨਕ ਜੀ ਕਹਿੰਦੇ ਹਨ ਕਿ ਬੜੀ ਅਚਰਜ ਗੱਲ ਹੈ ਕਿ ਉਨ੍ਹਾਂ ਨੂੰ ਪ੍ਰਭੂ ਨਜ਼ਰ ਨਹੀਂ ਆ ਸਕਦਾ ਭਾਵੇਂ ਪ੍ਰਭੂ ਸਭ ਨੂੰ ਹੀ ਵੇਖ ਰਿਹਾ ਹੈ :

ਓਹ ਵੇਖੋ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ (ਪ:੩੦)

ਸੁਵੰਤ : ਉਪਨਿਸ਼ਦ (੩.੧੯) ਵਿਚ ਵੀ ਬ੍ਰਹਮ ਬਾਰੇ ਇਸੇ ਤਰ੍ਹਾਂ ਹੀ ਕਿਹਾ ਹੈ : ‘ਉਹ ਸਭ ਕੁਝ ਵੇਖ ਰਿਹਾ ਹੈ, ਪਰ ਕੋਈ ਵੀ ਅਜਿਹਾ ਨਹੀਂ ਜੁ ਉਸਨੂੰ ਜਾਣ ਸਕੇ।’

ਗੀਤਾ ਵੀ ਇਸੇਤਰ੍ਹਾਂ ਹੀ ਕਹਿੰਦੀ ਹੈ :

“ਹੇ ਅਰਜਨ ! ਪਹਿਲਾਂ ਬੀਤੇ ਹੋਏ ਤੇ ਵਰਤਮਾਨ ਵਿਚ, ਅਰਥਾਤ ਇਸ ਵੇਲੇ ਅਤੇ ਅਗੋਂ ਹੋਣ ਵਾਲੇ ਸਭ ਪ੍ਰਾਣੀਆਂ ਨੂੰ ਮੈਂ ਜਾਣਦਾ ਹਾਂ, ਪਰ ਮੈਨੂੰ ਕੋਈ ਵੀ ਨਹੀਂ ਜਾਣਦਾ” (ਸਲੋਕ : ੨.੨੬)

## ਨੇਤਿ ਨੇਤਿ

ਇਸ ਕਰਕੇ ਉਸਨੂੰ ‘ਨੇਤਿ ਨੇਤਿ’ ਹੀ ਆਖਿਆ ਜਾਂਦਾ ਹੈ,<sup>3</sup> ਭਾਵ ‘ਉਹ ਇਹ ਨਹੀਂ ।’ ਸਵਾਮੀ ਸਰਵਾਨੰਦ ਅਨੁਸਾਰ ਕਿਉਂਕਿ ਬ੍ਰਹਮ ਬੋਲੀ ਅਤੇ ਸੋਚ ਤੋਂ ਉਚੇਰਾ ਹੈ ਉਸਦਾ ਵਰਣਨ ਅਭਾਵਾਤਮਕ ਬੋਲੀ ਵਿਚ ਹੀ ਕੀਤਾ ਜਾ ਸਕਦਾ ਹੈ ।<sup>4</sup> ਉਹਦਾ ਉਤ ਤਾਂ ਕਥਨ ਹੋ ਹੀ ਨਹੀਂ ਸਕਦਾ :

ਅਮੁਲੋ ਅਮੁਲੁ ਆਖਿਆ ਨਾ ਜਾਇ (ਪ: ੨੯)

ਆਖਿਆ ਤਾਂ ਉਸ ਬਾਰੇ ਜਾਵੇ ਜਿਸਦਾ ਕਿ ਕੋਈ ਅਕਾਰ ਹੋਵੇ । ਜਪੁਜੀ ਵਿੱਚ ਉਸ ਨੂੰ “ਨਿਰਕਾਰ” (ਪ: ੧੯-੧੯) ਕਿਹਾ ਹੈ ਜੁ ਬ੍ਰਹਮ ਦਾ ਨਿਰਗੁਣ ਭਾਵ ਪ੍ਰਗਟ ਕਰਦਾ ਹੈ ਅਤੇ ਪਰਮਾਤਮਾ ਦੇ ਨਿਰਗੁਣ ਭਾਵ ਨੂੰ ਕੇਵਲ ‘ਨੇਤਿ ਦੁਆਰਾ ਕਿਹਾ ਜਾ

1. ਜੇ ਕਹਿੰਦਾ ਹੈ ਕਿ ਮੈਂ ਉਸ ਨੂੰ ਜਾਣਦਾ ਹਾਂ, ਉਸ ਨੂੰ ਅਣਜਾਣ ਕਹਿਣਾ ਚਾਹੀਦਾ ਹੈ ਕਿਉਂਕਿ ਜਿਸਨੂੰ ਅਨੁਭਵ ਹੁੰਦਾ ਹੈ ਉਹ ਗੁਣਾ ਨਹੀਂ ਰਹਿ ਸਕਦਾ :

ਸੋਈ ਅਜਾਣੁ ਕਰੇ ਮੈਂ ਜਾਨਾ ਜਾਣਣਹਾਰ ਨ ਛਾਨਾ ਰੇ ॥ (ਆਸਾ ਮ: ੫) ੩੯੨

2. ਵੇਖੋ ਪ: ੧੯.

3. ਨੇਤ ਨੇਤ ਕਬੰਦਿ ਬੇਦਾ ॥ ਉਚ ਮੂਰ ਅਪਾਰ ਗੋਬੰਦਹ ॥ (ਸਲੋਕ ਸਹਸ਼ਕ੍ਰਿਤੀ ਮ: ੫) ੧੩੫੮

4. Mandukyopanisad, p. 29.

ਸਕਦਾ ਹੈ।<sup>1</sup>

ਡਾ: ਰਾਬਿੰਦਰ ਨਾਥ ਟੈਗੋਰ ਨੇ ਡਾ: ਰਾਧਾ ਕ੍ਰਿਸ਼ਨ ਦੀ ਪੁਸਤਕ “ਪ੍ਰਿਸੀਪਲ ਉਪਨਿਸ਼ਦ” ਦੇ ‘ਮੁਖ ਸ਼ਬਦ’ ਵਿਚ ਨੇਤਿ ਦੇ ਭਾਵ ਦੀ ਸਪਸ਼ਟਤਾ ਇਕ ਅੰਨ੍ਹੇ ਦਾ ਬੜੀ ਛੁਕਵੀਂ ਮਿਸਾਲ ਨਾਲ ਕੀਤੀ ਹੈ :

“ਅਸੀਂ ਇਹ ਆਮ ਸ਼ਕਾਇਤ ਸੁਣਦੇ ਹਾਂ ਕਿ ਉਪਨਿਸ਼ਦਾਂ ਦਾ ਬ੍ਰਹਮ ਅਭਾਵਾਤਮਕ ਸ਼ਬਦਾਂ (negation) ਵਿੱਚ ਹੀ ਵਧੇਰੇ ਕਰਕੇ ਬਿਆਨ ਕੀਤਾ ਗਿਆ ਹੈ। ਕੀ ਅਸੀਂ ਵੀ ਅਜਿਹਾ ਨਹੀਂ ਕਰਦੇ ਹਾਂ ਜਦ ਕਿ ਕੋਈ ਅੰਨ੍ਹਾ ਮਨੁਖ ਸਾਨੂੰ ਪੁਛਦਾ ਹੈ ਕਿ ‘ਰੋਸ਼ਨੀ ਕਿਹੋ ਜਿਹੀ ਹੈ ?’ ਕੀ ਅਸੀਂ ਉਸ ਨੂੰ ਇਹੋ ਹੀ ਨਹੀਂ ਕਹਿੰਦੇ ਹਾਂ ਕਿ ਰੋਸ਼ਨੀ ਦੀ ਨਾ ਅਵਾਜ਼ ਹੈ, ਨਾ ਸਵਾਦ ਹੈ, ਨਾ ਰੂਪ ਹੈ, ਨਾ ਭਾਰ ਹੈ, ਨਾ ਕਿਸੇ ਹੋਰ ਵਿਸ਼ਲੇਸ਼ਣ ਰਾਹੀਂ ਜਾਣੀ ਜਾ ਸਕਦੀ ਹੈ। ਨਿਰਸੰਦੇਹ, ਵੇਖੀ ਜਾ ਸਕਦੀ ਹੈ ਪਰ ਇਸ ਦਾ ਉਸ ਅਗੇ ਕਾਹਣ ਦਾ ਕੀ ਲਾਭ ਜਿਸਦੀਆਂ ਕਿ ਅੱਖਾਂ ਨਹੀਂ।<sup>2</sup>

ਉਪਨਿਸ਼ਦਾਂ ਵਿਚ ਬ੍ਰਹਮ ਨੂੰ ਅਭਾਵਾਤਮਕ ਸ਼ਬਦਾਂ (negative terms) ਵਿਚ ਉਚਾਰਨ ਕੀਤਾ ਗਿਆ ਹੈ : “ਉਹ ਨ ਸਥੂਲ ਹੈ, ਨਾ ਸੂਖਮ ਹੈ, ਨਾ ਛੋਟਾ ਹੈ, ਨਾ ਵੱਡਾ ਹੈ, ਨਾ ਧੁੰਦਲਾ ਹੈ, ਨਾ ਲੇਪ ਵਿੱਚ (not attached) ਹੈ ; ਸੁਗੰਧੀ ਰਹਿਤ ਹੈ, ਵਾਸਨਾ ਰਹਿਤ, ਨੈਣ ਰਹਿਤ, ਸ੍ਰੋਤ ਰਹਿਤ, ਬਾਣੀ ਰਹਿਤ, ਮਨ ਰਹਿਤ, ਸਵਾਸ ਰਹਿਤ, ਮੁਖ ਰਹਿਤ ਹੈ...”<sup>3</sup>

ਬ੍ਰਹਮ ਹੈ :

ਪਰ ਇਸਦਾ ਇਹ ਭਾਵ ਨਹੀਂ ਕਿ ਉਸਦੀ ਹੋਂਦ ਨਹੀਂ। ਸਤਿ (ਸਤਯ) ਸ਼ਬਦ ਜੁ ਬ੍ਰਹਮ ਲਈ ਜਪੁਜੀ, ਉਪਨਿਸ਼ਦਾਂ ਅਤੇ ਗੀਤਾ ਵਿਚ ਵਰਤਿਆ ਹੈ ਉਸਦੀ ਹੋਂਦ ਦਾ ਲਖਾਇਕ ਹੈ। ‘ਇਹ ਠੀਕ ਹੈ ਕਿ ਗੁਰੂਆਂ ਨੇ ਉਸਦੀ ਹੋਂਦ ਨੂੰ ਦਲੀਲ ਨਾਲ ਸਿਧ ਕਰਨ ਦਾ ਜਤਨ ਨਹੀਂ ਕੀਤਾ’।<sup>4</sup> ਜਪੁਜੀ ਵਿਚ ਬ੍ਰਹਮ ਦੀ ਹੋਂਦ ਦਾ ਨਿਸਚਾ ਕਈ ਤੁਕਾਂ ਵਿਚ ਕਰਾਇਆ ਹੈ। ਇਸ ਤੁਕ ਨੂੰ ਬਾਰ ਬਾਰ ਦੁਹਰਾਇਆ ਹੈ :

ਤੂ ਸਦਾ ਸਲਾਮਤਿ ਨਿਰੰਕਾਰ ॥ (ਪ: ੧੯-੧੯)

ਤੈਤ : ਉਪਨਿਸ਼ਦ (੨.੯.੧) ਵਿੱਚ ਬੜੇ ਜੋਰਦਾਰ ਸ਼ਬਦਾਂ ਵਿਚ ਆਖਿਆ ਹੈ :

1. D. S. Sarma, A Primer of Hinduism, p. 111.

2. See R. K., P. Up., Appendix A, p. 941.

3. ਵੇਖੋ ਬਿਹੁਦ : ਉਪ: ; ੨.੩.੬ ; ੩.੯ ੨੬ ; ੪.੨.੪ ; ੪.੪.੨੨.

4. “They do not try to prove the existance of God by Logic” Dr. Bhai Jodh Singh, Some Studies in Sikhism, p. 125.

“ਉਹ ਤਸ਼ਟ ਹੋ ਜਾਂਦਾ ਹੈ ਜਿਹਤਾ ਐਗਾ ਜਾਣਦਾ ਹੈ ਕਿ ਬ੍ਰਹਮ ਨਹੀਂ ਹੈ ; ਜਿਹਤਾ ਇਹ ਜਾਣਦਾ ਹੈ ਕਿ ‘ਬ੍ਰਹਮ ਹੈ’ ਉਹ ਉਨਦੀ ਹੋਂਦ ਦਾ ਗਿਆਤਾ ਹੋ ਜਾਂਦਾ ਹੈ।” ਕਥ ਉਪਨਿਸ਼ਦ (੫.੧੨) ਵਿੱਹ ਵੀ ਇਹੋ ਦੱਸਿਆ ਹੈ ਕਿ ਉਸ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ ਕਿ ‘ਉਹ ਹੈ’।

ਗੀਤਾ ਦੇ ੧੦੨੩ ਅਧਿਆਏ ਦੇ ੨੦ ਤੋਂ ੪੩ ਸਲੋਕਾਂ ਵਿਚ ਕ੍ਰਿਸ਼ਨ ਜੀ ਅਰਜੁਨ ਨੂੰ ਆਪਣੇ ਦੁਆਰਾ ਬ੍ਰਹਮ ਦੀ ਹੋਂਦ ਦੀ ਵਿਡੁਤਾ ਕਰਾਉਂਦੇ ਹਨ।

## ੧੭ ਬਾਰੇ ਵਿਚਾਰ

ਜਪੁਜੀ ਦੇ ਅਰੰਭਕ ਸ਼ਬਦ ‘੧੭’ ਦਾ ਭਾਵ ਹੈ ਉਹ ਬ੍ਰਹਮ ਜੋ ਇਕ ਹੈ। ‘੭’ ਓਮ ਦਾ ਵਾਚਕ ਹੈ। ਸਾਡੇ ਦੇਨ ਦੇ ਧਰਮ ਪੁਸਤਕ ਓਮ ਤੋਂ ਅਰੰਭ ਹੁੰਦੇ ਹਨ। ਵਿਆਕਰਨ ਵੇਤਾਂ ਲੋਕ ਇਸ ਪਦ ਨੂੰ ਅੱਖ-ਰਖਿਆ ਕਰਨਾ ਧਾਊ ਤੋਂ ਬਣਿਆ ਮੰਨਦੇ ਹਨ। ਯੋਗੀ ਜਨ ਇਸ ਪਦ ਨੂੰ ਉਸ ਸ਼ਬਦ ਦੀ ਨਕਲ ਮੰਨਦੇ ਹਨ ਜੋ ਸ਼੍ਰੀਸ਼ਟੀ ਦੇ ਆਦਿ ਵਿਚ ਬ੍ਰਹਮ ਤੋਂ ਪ੍ਰਗਟ ਹੋਇਆ ਤੇ ਜੋ ਹੁਣ ਤਕ ਸਾਰੇ ਬ੍ਰਹਮੰਡ ਵਿਚ ਪਰੀਪੂਰਨ ਦਸਿਆ ਜਾਂਦਾ ਹੈ, ਤੇ ਜਿਕੁਰ ਸੰਸਾਰ ਵਿਚ ਲੋਕ ਪੰਛੀਆਂ ਦੇ ਨਾਉਂ ਉਨ੍ਹਾਂ ਦੀਆਂ, ਬੋਲੀਆਂ ਤੋਂ ਰਖ ਲੈਂਦੇ ਹਨ, ਇਕੁਰ ਹੀ ਇਹ ਪਦ ਬ੍ਰਹਮ ਦਾ ਵਾਚਕ ਮੰਨਿਆ ਗਿਆ। ਕਈ ਵਿਦਵਾਨਾਂ ਦਾ ਖਿਆਲ ਹੈ ਕਿ ਇਹ ਪਦ ਸੰਸਕ੍ਰਿਤ ਵਿਚ ਹੁੰਕਾਰਾ ਭਰਨ ਲਈ ਵਰਤਿਆ ਜਾਂਦਾ ਸੀ, ਜਿਕਰ ਅਸੀਂ ਪੰਜ ਬੀ ਵਿਚ “ਹੁੰ” ਵਰਤਦੇ ਹਾਂ। ਬ੍ਰਹਮ ਦਾ ਵਾਚਕ ਇਸ ਲਈ ਹੋਇਆ ਕਿ ਉਹਦੀ ਹੋਂਦ ਬਾਬਤ ਅਸੀਂ ਕੇਵਲ ਹੁੰਕਾਰਾ ਹੀ ਭਰ ਸਕਦੇ ਹਾਂ, ਹੋਰ ਕੁਝ ਨਹੀਂ ਦਸ ਸਕਦੇ।<sup>1</sup>

ਉਪਨਿਸ਼ਦਾਂ ਵਿਚ ‘ਅਉਮ’ ਸ਼ਬਦ ਬ੍ਰਾਹਮ ਦਾ ਲਖਾਇਕ ਹੈ। ਤੇਤ : ਉਪਨਿਸ਼ਦ (੧.੮) ਵਿਚ ਕਿਹਾ ਗਿਆ ਹੈ : ‘ਅਉਮ ਹੀ ਬ੍ਰਾਹਮ ਹੈ, ਸਾਰਾ ਵਿਸ਼ਵ ਅਉਮ ਹੀ ਹੈ।’<sup>2</sup> ਉਕਾਰ ਸ਼ਬਦ ਵੀ ਉਪਨਿਸ਼ਦਾਂ ਵਿਚ ਬ੍ਰਹਮ ਲਈ ਹੀ ਵਰਤਿਆ ਹੈ :

“ਹੇ ਸਤਯਕਾਮ ! ਨਿਸਚੇ ਹੀ ਇਹ ਪਾਰਬ੍ਰਹਮ ਅਤੇ ਅਪਰ ਬ੍ਰਹਮ ਦੋਵੇਂ ਹਨ (ਦੋਹਾਂ ਦਾ ਵਾਚਕ ਹੈ), ਜੋ ਉਕਾਰ ਹੈ (ਪ੍ਰਸ਼ਨ ਉਪ: ਪ੍ਰ.੨); ਅਉਮ ਅੱਖਰਾਂ ਦੇ ਨਿਸ਼ਾਸ ਬਾਰੇ, ਛੰਦੇ : ਉਪਨਿਸ਼ਦ (੨-੨੩.੨-੩), ਵਿਚ ਲਿਖਿਆ ਹੈ : ‘ਪਰਮੇਸ਼ਰ, (ਪਰਜਾਪਤੀ) ਨੇ ਜਗਤ (ਲੋਕਾਂ) ਨੂੰ ਤਪਾਇਆ, ਜਿਸਤੋਂ ਤਿੰਨ ਪ੍ਰਕਾਰ ਦੀ ਵਿਦਿਆ ਪ੍ਰਗਟ ਹੋਈ। ਉਸਨੇ ਫੇਰ ਉਸ ਨੂੰ ਤਪਾਇਆ ਜਿਸਤੋਂ ਤਿੰਨ ਸ਼ਬਦ ਹੋਏ-ਭੂ (ਧਰਤੀ), ਭਵ (ਖਲਾਂ) ਸਵੂ (ਅੜਾਸ਼); ਜਿਸ ਨੂੰ ਫੇਰ ਤਪਾਇਆ ਅਤੇ ਇਸਤਰਾਂ ਤਪਾਂਦਿਆਂ (ਮਥਨ,

1. ਵੇਖੋ ਫਾ. ਜੇਧ ਸਿੰਘ, ਜਪੁਜੀ ਸਟੀਕ, ਪੰਨਾ ੨੧,

2. ਹੋਰ ਵੇਖੋ ਬਿਹੁਰ ਉਪਨਿਸ਼ਦ (ਪ.੧)

ਕਰਦਿਆਂ) ਉਸਤੋਂ 'ਅਉਮ' ਹੋਇਆ। ਜਿਵੇਂ ਡੰਡੀ ਨਾਲ ਸਾਰੇ ਪੱਤੇ ਬੱਝੇ ਹੁੰਦੇ ਰਨ, ਇਸਤਰ੍ਹਾਂ ਅਉਮ ਨਾਲ ਸਾਰੀ ਬਾਣੀ ਬੱਝੀ ਹੋਈ ਹੈ।' ਮਾਂਡੂਕਯੋਪਨਿਸਥ ਵਿਚ ਰਿਸ਼ੀ ਮਾਂਡੂਕਯ ਨੇ ਅਉਮ ਸ਼ਬਦ ਦਾ ਸੰਖੀ-ਛੁੰਦ ਕਰਕੇ ਇਸਤਰ੍ਹਾਂ ਅਰਥ ਕੀਤੇ ਹਨ : ਅਕਾਰ (ਅ) ਦਾ ਅਰਥ ਵੈਸਵਾਨਰ (ਵਿਰਾਟ), ਉਕਾਰ (ਉ) ਵਰਣ ਦਾ ਅਰਥ ਤੇਜਸ (ਹਿਰਣਗਰਭ) ਅਤੇ ਮਕਾਰ (ਮ) ਵਰਣ ਦਾ ਅਰਥ ਪ੍ਰਾਗਯ ਅਥਵਾ ਈਸ਼ਵਰ (੯-੧੧) ਹੈ।

ਗੀਤਾ ਵਿਚ ਕ੍ਰਿਸ਼ਨ ਜੀ ਕਹਿੰਦੇ ਹਨ : 'ਸਾਰੇ ਵੇਦਾਂ ਵਿਚ ਅਉਮ ਅਕਸ਼ਰ ਮੈਂ ਹਾਂ (7.8); ਬਚਨਾਂ ਵਿਚ ਇਕ ਅੱਖਰ ਮੈਂ ਅਉਮ ਹਾਂ (੧੦.੨੫)।'

'ਉ' ਦੀ ਵਿਸ਼ੇਸ਼ਤਾ : ਡਾ: ਭਾਈ ਜੰਧ ਸਿੰਘ ਜੀ ਨੇ ਇਸ ਅੱਖਰ ਦੀ ਅਵੱਸ਼ੇਕਤਾ ਬਾਰੇ ਲਿਖਿਆ ਹੈ ਕਿ ਪਹਿਲਾਂ ਓਮ ਬ੍ਰਹਮ ਦਾ ਹੀ ਵਾਚਕ ਸੀ ਪਰ ਪਿਛੇ ਜਿਹੇ ਆਂ ਕੇ ਲੋਕਾਂ ਇਹਦੇ ਤਿੰਨ ਭਾਗ ਕਰਕੇ ਉਨ੍ਹਾਂ ਦੇ ਵਖ ਵਖ ਅਰਥ ਕਰਨੇ ਅਰੰਭ ਦਿੱਤੇ : ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ; ਸਿਵ), ਤਿੰਨ ਅਵਸਥਾ (ਜਾਗ੍ਰਤ, ਸੁਪਨ, ਸੁਖੋਪਤਿ) ਆਦਿ। ਕਈ ਭਾਵ ਇਹਦੇ ਵਿੱਚੋਂ ਕੱਢਣ ਲਗ ਪਏ। ਗੁਰੂ ਜੀ ਨੇ 'ਉ' ਪਹਿਲੇ ਰੱਖ ਕੇ ਤੇ 'ਕਾਰ' ਅੰਤ ਵਿੱਚ ਪੜ੍ਹ ਕੇ ਮੁੜ ਇਸ ਪਦ ਨੂੰ ਕੰਵਲ ਬ੍ਰਹਮ ਵਾਚਕ ਹੀ ਕਰ ਦੇਤਾ।<sup>੧</sup> 'ਉ' ਬ੍ਰਹਮ ਦੀ ਅਖੰਡਤਾ ਦਾ ਭਾਵ ਸੁਰਖਿਅਤ ਰਖਦਾ ਹੈ। 'ਉ' ਪ੍ਰਕੂ ਦੀ ਏਕਤਾ ਜਾਂ ਅਦੂਤੀ ਹੋਣ ਦਾ ਵਿਚਾਰ ਦਿੱਤ੍ਰੁ ਕਰਾਉਂਦਾ ਹੈ। ਜਪੁਜੀ ਵਿਚ ਅਤੇ ਸਮੁੱਚੀ ਗੁਰਬਾਣੀ ਵਿਚ ਏਕੇ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ :<sup>੨</sup>

ਪੰਚਾ ਕਾ ਗੁਰ ਏਕੁ ਧਿਆਨੁ ॥ (ਪ: ੧੯)

ਸਭਨਾਂ ਜੀਆ ਕਾ ਇਕੁ ਦਾਤਾ ਸੋ ਮੈਂ ਵਿਸਰਿ ਨਾ ਜਾਈ ॥ (ਪ: ੫)

'ਉ' ਉਪਨਿਸਥ ਅਤੇ ਗੀਤਾ ਵਿਚ ਵੀ : ਈਸ : ਉਪਨਿਸਥ (4) ਵਿਚ ਬ੍ਰਹਮ ਨੂੰ 'ਅਨੇਜਦੇਕੰ' (ਅਨੇਜਤ-ਅੱਚਲ, ਏਕ-ਇਕ) ਕਿਹਾ ਹੈ।

ਗੀਤਾ (੮.੧੩) ਵਿਚ ਉਸਨੂੰ ਓਮਿਤਯੋਕਾਕਸ਼ਰ [ਓਮ + ਇਤ(ਐਸੇ) + ਏਕਾਰਸ਼ਰ (ਏਕ ਅੱਖਰ)] ਆਖਿਆ ਹੈ।

**'ਕਾਰ' ਸ਼ਬਦ :**

ਇਸ ਬਾਰੇ ਵਿਦੇਵਾਂਨਾਂ ਨੇ ਵੱਖ ਵੱਖ ਰਾਵਾਂ ਰਿੱਤੀਆਂ ਹਨ। ਪ੍ਰਿੰ: ਤੇਜਾ ਸਿੰਘ ਦਾਂ ਵਿਚਾਰ ਹੈ : 'ਸਾਡੇ ਦੇਸ਼ ਵਿਚ ਸਰਗੁਣ ਬ੍ਰਾਮ ਲਈ 'ਓਅੰ' ਸ਼ਬਦ ਅੱਗੇ ਹੀ ਪ੍ਰਚੱਲਤ ਸੀ। ਗੁਰੂ ਜੀ ਦੇ ਵੌਲੇ ਇਹ ਵਾਧਾ ਕੀਤਾ ਗਿਆ ਕਿ ਓਅੰ ਦੀ ਥਾਂ ਉਅੰਕਾਰ ਸ਼ਬਦ ਬਣਾਇਆ ਗਿਆ ਅਤੇ ਭਾਵੇਂ ਇਹਦਾ ਸੀ ਕਿ ਉਹ ਵਾਹਿਗੁਰੂ ਜਿਸਦਾ ਪ੍ਰਕਾਸ਼

੧: ਵੇਖੋ ਜਪੁਜੀ ਸਟੀਕ, ਪੰਨਾ : ੨੨।

੨: ਸਾਹਿਬ ਮੇਰਾ ਵੇਕੇ ਹੈ। ਏਕੇ ਹੈ ਭਾਈ ਏਕੇ ਹੈ॥ (ਆਸਾ ਮ: ੧)

ਲਗਾਤਾਰ ਹੁੰਦਾ ਰਹੇ।<sup>1</sup> ਡਾ. ਸ਼ੇਰ ਸਿੰਘ ਨੇ ਵੀ ਪ੍ਰੰਤੂ ਤੇਜਾ ਸਿੰਘ ਵਾਂਗ ਇਸ ਨੂੰ ਮੈਲਿਕ ਦੁੱਖਿਆ ਹੈ।<sup>2</sup> ਪਰ ਵਾਸਤਵ ਵਿਚ 'ਓ' ਦੇ ਨਾਲ ਕਾਰ ਦੀ ਵਰਤੋਂ ਜਪੁਜੀ ਵਿਚ ਪਹਿਲੀ ਨਹੀਂ। ਉਪਾਂਸਦਾਂ ਅਤੇ ਗੀਤਾ ਵਿਚ 'ਓ' ਦੇ ਨਾਲ 'ਕਾਰ' ਕਈ ਵਾਰੀ ਆਇਆ ਹੈ। ਪ੍ਰਸ਼ਨ ਉਪਨਿਸਥ (ਪ.੨) ਵਿਚ 'ਬ੍ਰਹਮਯਦੋਕਾਰ' (ਯਤੁ + ਓਅੰਕਾਰ) ਸ਼ਬਦ ਲਿਖਿਆ ਹੈ। ਮਾਂਡੂਕਯ ਉਪਨਿਸਥ ਵਿਚ ਸ੍ਰਵਮੋਕਾਰ (ਸਭ ਕੁਝ ਓਕਾਰ) ਕਿਹਾ ਹੈ ਜੋ ਤਿੰਨਾਂ ਕਾਲਾਂ ਵਿਚ ਹੈ। ਗੀਤਾ (੯.੧੭) ਵਿਚ ਵੀ ਆਖਿਆ ਹੈ "ਪਵਿਤ੍ਰ-ਮੋਕਾਰ"—ਪਵਿਤ੍ਰ (ਪਵਿਤ੍ਰ) + ਓਅੰਕਾਰ।

ਕਾਰ ਸ਼ਬਦ ਦੇ ਅਰਥ ਵੀ ਕਈ ਕੀਤੇ ਗਏ ਹਨ। ਸਾਹਬ ਸਿੰਘ ਅਨੁਸਾਰ 'ਕਾਰ' ਸੰਸਕ੍ਰਿਤ ਪ੍ਰਤੇ (ਪਛੇਤਰ) ਦੇ ਤੌਰ ਤੇ ਵਰਤਿਆ ਹੈ, ਜਿਸਦਾ ਅਰਥ ਹੈ ਇਕ ਰਸ, ਜਿਸ ਵਿਚ ਤਬਦੀਲੀ ਨਾ ਹੋਵੇ।<sup>3</sup> ਕਈ ਵਿਦਵਾਨਾਂ ਨੇ 'ਕਾਰ' ਦਾ ਅਰਥ 'ਕੇਵਲ' ਕੀਤਾ ਹੈ।<sup>4</sup> ਬ੍ਰਹਮ ਦਾ ਅਦੁੱਤੀ ਹੋਣ ਦਾ ਭਾਵ ਜੁ '੧' ਦੁਆਰਾ ਪ੍ਰਗਟਾਇਆ ਗਿਆ ਹੈ 'ਕਾਰ' (ਕੇਵਲ) ਨਾਲ ਵਧੇਰੇ ਪਰਪੱਤ੍ਰ, ਹੁੰਦਾ ਹੈ।

1. ਜਪੁਜੀ ਸਟੀਕ, ਪੰਨਾ ੩੨।

2. ਵੇਖੋ ਗੁਰਮਤਿ ਦਰਸ਼ਨ, ਪੰਨਾ ੧੨੧।

3. ਵੇਖੋ ਜਪੁਜੀ ਸਟੀਕ।

4. ਵੇਖੋ ਭਾ. ਵੀਰ ਸਿੰਘ, ਸੰ: ਸ੍ਰੀ: ਗੁ: ਗ੍ਰੀ: ਸ: ; ਡਾ. ਸ਼ੇਰ ਸਿੰਘ, ਗੁਰਮਤਿ ਦਰਸ਼ਨ, ਪੰਨਾ ੧੨੧; ਪੰ: ਨਰੈਣ ਸਿੰਘ ਗਯਾਨੀ, ਜਪੁਜੀ ਸਟੀਕ।

## ਬ੍ਰਹਮ ਦੇ ਗੁਣ

(Attributes of Brahm)

ਉੱਜ ਤਾਂ ਬ੍ਰਹਮ ਪਾਰਬ੍ਰਹਮ ਦੇ ਤੌਰ ਤੇ ਨਿਰੰਕਾਰ (ਨਿਰ-ਅਕਾਰ) ਹੈ। ਨਿਰੰਕਾਰ ਹੋਣ ਕਰਕੇ ਨਿਰਗੁਣ ਅਥਵਾ 'ਤਿਗੁਣਾਤੀਤ' ਹੈ, ਪਰ ਜੀਵ ਕਲਿਆਨ ਲਈ ਉਹ ਸਰਗੁਣ ਵੀ ਹੈ; ਸਰਬ ਗੁਣਾਂ ਦਾ ਭੰਡਾਰਾ ਅਤੇ ਸਰਬ ਚੰਗਿਆਈਆਂ ਦਾ ਸੌਮਾ ਵੀ ਹੈ। ਜਪੁਜੀ ਵਿਚ ਪ੍ਰਭੂ ਨੂੰ ਗੁਣਾਂ ਦਾ ਭੰਡਾਰਾ ਕਹਿ ਕੇ ਗਾਉਣ ਲਈ ਪ੍ਰੇਰਿਆ ਹੈ :

ਨਾਨਕ ਗਾਵੀਐ ਗੁਣੀ ਨਿਧਾਨੁ ॥ (ਪ: ੫)

ਕਿਸ਼ਨ ਜੀ ਗੀਤਾ (੧੦.੪-੫) ਵਿਚ ਕਹਿੰਦੇ ਹਨ : 'ਮਨੁਖ ਦੇ ਸਾਰੇ ਗੁਣ ਮੇਰੇ ਵਿਚੋਂ ਹੀ ਉਦੇ ਹੁੰਦੇ ਹਨ।

ਪ੍ਰਭੂ ਦੇ ਕੁਝ ਨਾਂ ਜਾਤੀ ਹਨ ਅਤੇ ਕੁਝ ਸਿਫਤੀ ਜਿਨ੍ਹਾਂ ਨੂੰ ਕਿ ਕਿਰਤਮ ਨਾਮ ਵੀ ਕਿਹਾ ਗਿਆ ਹੈ। ਸਤਿਨਾਮ ਤੋਂ ਬਿਨਾਂ ਬਾਕੀ ਦੇ ਸਾਰੇ ਨਾਮ ਕਿਰਤਮ ਹੀ ਹਨ। ਜਪੁਜੀ ਵਿਚ ਅਨੇਕਾਂ ਅਜਿਹੇ ਕਿਰਤਮ ਨਾਮ ਹਨ :—

**ਕਰਤਾ ਪੁਰਖ :**

ਜਪੁਜੀ ਵਿਚ ਜੋ ਪਹਿਲਾ ਸਫ਼ਾਤੀ ਨਾਂ ਪ੍ਰਭੂ ਲਈ ਵਰਤਿਆ ਗਿਆ ਹੈ ਉਹ ਹੈ ਕਰਤਾ-ਪੁਰਖ। ਕਰਤਾ ਸੰਸਕ੍ਰਿਤ ਦੇ ਕਰਤ੍ਰੀ ਤੋਂ ਹੈ ਜਿਸਦਾ ਭਾਵ ਹੈ ਕਰਨੇ ਵਾਲਾ, ਸਾਜਨੇ ਵਾਲਾ।<sup>1</sup> ਪ੍ਰਭੂ ਆਪ ਹੀ ਸਰਬ ਸ੍ਰੂਸ਼ਟੀ ਦਾ ਰਚਨਗਾਰਾ ਹੈ। ਡਾ. ਭਾਈ ਜੋਧ ਸਿੰਘ ਅਤੇ ਭਾਈ ਵੀਰ ਸਿੰਘ ਆਦਿ ਵਿਦਵਾਨਾਂ ਨੇ 'ਪੁਰਖ' ਦੇ ਅਰਥ ਕੀਤੇ ਹਨ ਵਿਆਪਕ। ਕਰਤਾਰ ਸਿੰਘ ਦਾਖਾ ਅਨੁਸਾਰ ਪੁਰਖ ਤੋਂ ਭਾਵ ਹੈ ਦੇਹ ਰੂਪੀ ਪੁਰੀ ਵਿਚ ਸੈਨ ਕਰਨ ਵਾਲਾ।<sup>2</sup> ਪ੍ਰਿ. ਤੇਜਾ

1. ਕਰਤਾ ਦੇ ਪਰਕਾਰ ਦਾ ਹੁੰਦਾ ਹੈ। ਇਕ ਉਹ ਹੈ ਜੁ ਸਮਗੀ ਹੋਰੋਂ ਲੈ ਕੇ ਘੜਦਾ ਬਣਾਂਦਾ ਹੈ, ਦੂਜਾ ਆਪਣੇ ਤੋਂ ਹੀ। ਅਕਾਲ ਪੁਰਖ ਦੂਜੀ ਭਾਂਤ ਦਾ ਕਰਤਾ ਹੈ। ਕਰਤਾ ਦੇ ਪਰਕਾਰ ਦੇ ਹੋਰ ਵੀ ਹਨ। ਇਕ ਉਹ ਹਨ ਜਿਨ੍ਹਾਂ ਦਾ ਕੀਤੀ ਤੇ ਕੋਈ ਅਧਿਕਾਰ ਨਹੀਂ ਹੁੰਦਾ। ਜਿਵੇਂ ਰਾਜ ਘਰ ਉਸਾਰ ਕੇ ਦੇਂਦਾ ਹੈ ਪਰ ਉਸਤੇ ਕੋਈ ਦਖਲ ਨਹੀਂ। ਦੂਜੇ ਉਹ ਹਨ ਜੋ ਆਪਣੀ ਕੀਤੀ ਉਤੇ ਰੱਹਿੰਦੇ ਹਨ ਜਿਵੇਂ ਫੇਰੇ ਦਾ ਆਪਣੇ ਜਾਲੇ ਉਤੇ ਰਹਿਣਾ, ਵਾਹਿਗੁਰੂ ਨੂੰ ਗੁਰੂ ਜੀ ਨੇ ਦੂਜੀ ਪਰਕਾਰ ਦਾ ਕਰਤਾ ਦੱਸਣ ਲਈ ਕਾਦਰ ਕਰਤਾ ਵੀ ਕਿਹਾ ਹੈ, 'ਭਾਃ ਵੀਰ ਸਿੰਘ, ਸੰਸੀਗੁਰੂ: ਸੁਖਿ: ਸੁਖਿ: ਗੁ: ਗੁ: ਸ: ਪ: ੧੯।

2. ਸ੍ਰੀ ਜਪੁਜੀਨਸਾਣ, ਦ.੧੪।

ਸਿੰਘ ਦਾ ਵਿਚਾਰ ਹੈ : “ਗੁਰੂ ਜੀ ਨੇ ਰੱਬ ਲਈ ‘ਪੁਰਖ’ ਇਸ ਲਈ ਵਰਤਿਆ ਹੈ ਕਿ ਲੋਕੀ ਉਸਨੂੰ ਕੇਵਲ ਸਾਇਸਦਾਨਾਂ ਅਤੇ ਫਿਲਾਸਫਰਾਂ ਵਲੀ ਇਕ ਪਸਰੀ ਹੋਈ ਸ਼ਕਤੀ ਹੀ ਨਾ ਮੰਨ ਲੈਣ। ਉਹ ਸਮਰਥ ਅਤੇ ਚੇਤੰਨ ਸ਼ਬਦੀਅਤ ਹੈ। ਜਿਸਦੇ ਨਮੂਨੇ ਤੇ ਸਾਡੀਆਂ ਨਿਕੀਆਂ ਨਿਕੀਆਂ ਹਸਤੀਆਂ ਬਣਾਈਆਂ ਗਈਆਂ ਹਨ।”<sup>1</sup>

ਸਵੇਤ: ਉਪਨਿਸਥ ਵਿਚ ‘ਉਸ’ ਨੂੰ ‘ਪੁਰਸ਼ ਮਹਾਤਮ’ ਕਿਹਾ ਹੈ (੩.੧੯)। ਇਸੇ ਉਪਨਿਸਥ (੩.੯) ਵਿਚ ਆਖਿਆ ਹੈ : ‘ਤੇਨ ਇਦੇ ਪੂਰਣ ਪੁਰਸ਼ੇਣ ਸਰਵੰ’, ਅਰਥਾਤ ਉਸ ਪੁਰਸ਼ ਤੋਂ ਇਹ ਸਭ (ਜਗਤ) ਪੂਰਣ ਹੈ। ਉਸ ਤੋਂ ਹੀ ਸਾਰੇ ਲੋਕ ਜਨਮੇ ਹਨ (੪.੪)।

ਗੌਤਮ ਵਿਚ ਇਸ ਜਗਤ ਵਿਚ ਦੋ ਪੁਰਸ਼ ਦੱਸੇ ਹਨ : ਇਕ ਨਾਸ਼ਮਾਨ ਹੈ ਅਤੇ ਦੂਜਾ ਅਬਿਨਾਸ਼ੀ, ਇਕ ਤੀਜਾ ਜੋ ਨਾਸ਼ਮਾਨ ਅਤੇ ਅਬਿਨਾਸ਼ੀ ਤੋਂ ਵੀ ਉਚੇਰਾ ਹੈ, ਉਹ ਹੈ ਪੁਰਸ਼ੋਤਮ, ਉੱਤਮ ਜਾਂ ਪਰਮਪੁਰਖ (੧੫.੧੯ ; ੧੫.੧੮)। ਸਾਹਬ ਸਿੰਘ ਅਨੁਸਾਰ ਭਗਵਤ ਗੀਤਾ ਵਿਚ ‘ਪੁਰਖ’ ਆਤਮਾ ਦੇ ਅਰਥ ਵਿਚ ਵਰਤਿਆ ਹੈ। ਇਸ ਅਨੁਸਾਰ ਜਪੁਜੀ ਦੇ ਪੁਰਖ ਤੋਂ ਭਾਵ ਵੀ ਹੈ ਉਹ ਆਤਮਾ ਜੋ ਸਾਰੀ ਸ੍ਰੀਸ਼ਟੀ ਵਿਚ ਰਮ ਰਿਹਾ ਹੈ।”<sup>2</sup> ਕਰਤਾ ਬਾਰੇ ਗੀਤਾ ਵਿਚ ਲਿਖਿਆ ਹੈ : “‘ਗੁਣ ਤੇ ਕਰਮਾਂ ਦੇ ਅਨੁਸਾਰ ਚਾਰ ਵਰਣਾਂ ਦੀ ਮੈਂ ਰਚਨਾ ਕੀਤੀ ਹੈ। ਇਨ੍ਹਾਂ ਦਾ ਕਰਤਾ ਹੁੰਦਾ ਹੋਇਆ ਵੀ ਮੈਨੂੰ ਅਬਿਨਾਸ਼ੀ ਪਰਮੇਸ਼ਰ ਨੂੰ ਤੂੰ ਅਕਰਤਾ (ਅਕਰਤੰ) ਹੀ ਜਾਣ (੪.੧੩ ; ੯.੯)।

ਜਪੁਜੀ ਵਿਚ ਗੁਰੂ ਨਾਨਕ ਨੇ ‘ਕਰਤਾ ਪੁਰਖ’ ਇਕੱਠਾ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਪ੍ਰਭੁ ਕਿਰਾ ਕਰਤਾ ਹੀ ਨਹੀਂ ਜੋ ਇਕ ਮਿਸਤਰੀ ਵਾਂਗ ਕਿਸੇ ਵਸਤੂ ਨੂੰ ਘੜ ਕੇ ਜਾਂ ਬਣਾ ਕੇ ਲਾਂਕੇ ਹੋ ਜਾਵੇ ਅਤੇ ਨਾ ਨਿਰਾ ਪੁਰਖ ਹੀ ਹੈ ਜਿਸਦੇ ਕਰਤੇ ਬਾਰੇ ਭੁਲੇਖਾ ਲਗ ਜਾਵੇ। ਉਹ ਕਰਤਾ ਹੋ ਕੇ ਵੀ ਆਪਣੀ ਕ੍ਰਿਤ ਵਿਚ ਵਿਆਪਕ ਹੈ।

### ਨਿਰਭਉ:

ਨਿਰਭਉ<sup>3</sup> ਅਕਾਲ ਪੁਰਖ ਦੀ ਵਡਿਆਈ ਦਾ ਵਿਸ਼ੇਸ਼ ਗੁਣ ਹੈ। ਡਰ ਹੁੰਦਾ ਹੈ

1. ਜਪੁਜੀ ਸਟੀਕ, ਪੰ: ੩੨-੩੩।

2. ਸਟੀਕ ਜਪੁਜੀ ਸਾਹਿਬ।

3. ਸੰਸਕ੍ਰਿਤ-ਕੈ- ਡਰ, ਪ੍ਰਾਕ੍ਰਿਤ-ਭਉ, ਪੰਜਾਬੀ ਭੈ, ਭਉ, ਦੋਇ ਵਰਤੀਂਦੇ ਹਨ। ਨਿਰ—ਬਿਨਾ, ਵਿਹੂਣਾ, ਰਹਿਤ ; ਨਿਰਭਉ ਬਿਨਾ ਡਰ ਦੇ, ਬੇਡਰ, ਬੇਖੋਫ। ਗੁਰਬਾਣੀ ਵਿਚ ਭੈ ਤੇ ਭਉ ਦੁਇ ਪਦ ਵਰਤੇ ਜਾਂਦੇ ਹੈਨ। ਗੁਰੂ ਨਾਨਕ ਦੇਵ ਜੀ ਨੇ ਮੁਲ ਮੰਤ੍ਰ ਵਿਚ ਨਿਰਭਉ ਪਦ ਵਰਤਿਆ ਹੈ ਆਸਾ ਦੀ ਵਾਰ ਵਿਚ ਵੀ ਨਿਰਭਉ ਪਦ ਵਰਤਿਆ ਹੈ ਪਰ ਉਸੇ ਸਲੋਕ ਵਿਚ ਭੈ ਪਦ ਵੀ ਵਰਤਿਆ ਹੈ। ਫੇਰ ਗਉੜੀ ਰਾਗ ਵਿਚ ਵੀ। ਸੇ ਭੈ ਤੇ ਭਉ ਬੇਲੀ ਜਾਣ ਵਾਲੀ ਭਾਸ਼ਾ ਵਿਚ ਦੋਇ ਵਰਤੇ ਜਾਂਦੇ ਹਨ। ਪੰਜਾਬੀ ਵਿਚ ਅਡ ਅਡ ਬਾਈਂ ਇਕੋ ਪਦ ਦੇ ਅਡ ਅਡ ਉਚਾਰਨ ਹਨ, ਜੇਸੇ ਕਿਤੇ ਬੇਲ ਦੇ ਸਨ ‘ਸੈਂ ਜਾ’ ਕਿਤੇ ‘ਸਤ੍ਰੂ ਜਾ’ ਕਿਤੇ ‘ਪੇ’ ਕਿਤੇ ‘ਪਿਊ’ ਕਿਤੇ ਸੌ-100 ਕਿਤੇ ਸਤ੍ਰੂ-100, ਭਾਂ ਵੀਰ ਸਿੰਘ ਸੰ: ਸ: ਗੁ: ਗ੍ਰੂ: ਸ: ਪੰ: ੨੧।

ਆਪਣੇ ਤੋਂ ਵੱਡੇ ਦਾ, ਪਰ ਉਸ ਤੋਂ ਕੋਈ ਉਚੇਰਾ ਹੈ ਹੀ ਨਹੀਂ । ਜਾਂ ਡਰ ਹੁੰਦਾ ਹੈ ਆਪਣੇ ਬਰਾਬਰ ਦੇ ਦਾ ਪਰ ਉਸਦੇ ਬਰਾਬਰ ਵੀ ਕੋਈ ਨਹੀਂ ।<sup>2</sup>

ਬਿਹਦ : ਉਪਨਿਸ਼ਦ (੪.੪.੨੫) ਵਿਚ ਬ੍ਰਹਮ ਨੂੰ “ਅਭਯੰ” ਆਖਿਆ ਹੈ । ਇਸ ਗੁਣ ਨੂੰ ਦੋ ਵਾਰੀ ਦੁਹਰਾਇਆ ਹੈ : ‘ਅਭਯ ਬ੍ਰਹਮ ਹੈ, ਅਭਯ ਹੀ ਬ੍ਰਹਮ ਹੈ, ਜੋ ਅਜਿਹਾ ਜਾਣਦਾ ਹੈ ਉਹ ਅਭਯ ਬ੍ਰਹਮ ਹੀ ਹੋ ਜਾਂਦਾ ਹੈ ।’ ਸੁਬਾਲ ਉਪਨਿਸ਼ਦ (੫) ਵਿਚ “ਅਭਯੰ ਅਸ਼ੋਕੰ ਅਨੰਤੰ” ਕਿਹਾ ਹੈ । ਬਿਹਦ : ਉਪਨਿਸ਼ਦ ਵਿਚ ਕਿਹਾ ਹੈ : ਭੈ ਨਿਰਸੰਦੇਹ ਦੂਜੇ ਤੋਂ ਹੁੰਦਾ ਹੈ (੧.੪.੨) । ਪਰ ਦੂਜਾ ਕੋਈ ਹੈ ਨਹੀਂ ।

ਜਪੁਜੀ ਵਿਚ ਨਿਰਭਉ ਨਿਰਵੈਰ ਤੋਂ ਪਹਿਲਾਂ ਕਿਉਂ ਲਿਖਿਆ ਹੈ ? ਇਸ ਬਾਰੇ ਇਕ ਟੀਕਾਕਾਰ ਦਾ ਵਿਚਾਰ ਹੈ :

“ਚੁਨਾਂਚੇ ਸਤਿਨਾਮ ਕੇ ਨਿਰਭਉ ਹੋਣੇ ਕੇ ਗੁਣ ਸੇ ਸਿਲਸਿਲਾਵਾਰ ਪਤਾ ਚਲਤਾ ਹੈ ਕਿ ਨਿਰਭਉ ਕੇ ਗੁਣ ਪਰ ਨਿਰਵੈਰ ਕੇ ਗੁਣ ਕਾ ਹੋਣਾ ਜ਼ਰੂਰੀ ਅੰਤ ਲਾਜ਼ਮੀ ਹੋ ਜਾ ਹੈ । ਭਉ ਸੇ ਹੀ ਵੈਰ ਕੀ ਉਤਪਤੀ ਅੰਤ ਪੈਦਾਇਸ਼ ਹੈ.....ਫਿਰ ਜਿਸਕੇ ਕਿਸੀ ਕਾ ਭੈ ਨਾ ਹੋ, ਉਸ ਕੋ ਕਿਸੀ ਸੇ ਵੈਰ ਰਖਣੇ ਕੀ ਜ਼ਰੂਰਤ ਨਹੀਂ ਹੋਤੀ, ਕਿਉਂਕਿ ਵੈਰ ਤੋਂ ਭੈ ਕੇ ਮਿਟਾਣੇ ਕੇ ਲੀਏ ਕੀਆ ਜਾਤਾ ਹੈ ।”<sup>3</sup>

## ਨਿਰਵੈਰ

ਭਾਗ : ਵੀਰ ਸਿੰਘ ਜੀ ਨੇ ਇਸ ਸ਼ਬਦ ਦਾ ਪਿੱਛਾ ਦਸਦਿਆਂ ਲਿਖਿਆ ਹੈ : ‘ਜਗਤ ਦੇ ਅਨੇਕ ਮਤਾਂ ਵਿਚ ਦੇਵੀ ਦੇਵਤਿਆਂ ਨੂੰ ਪਰਮੇਸ਼ਰ ਕਰਕੇ ਮੰਦਿਆ ਹੈ, ਉਹ ਕੀਤੇ ਹੋਏ ਸਨ ਕਰਤਾ ਪੁਰਖ ਦੇ । ਉਨ੍ਹਾਂ ਵਿਚ ਵਡਿੱਤਣ ਦੇ ਕਈ ਗੁਣਾਂ ਦੇ ਹੁੰਦਿਆਂ ਬੀ ਛੋਟਿਆਂ ਨਾਲ ਗੁੱਸਾ, ਬਰੋਬਰ ਦਿਆਂ ਨਾਲ ਈਰਖਾ ਤੇ ਵੈਰ, ਤੇ ਵਡਿਆਂ ਤੋਂ ਭੈ ਜ਼ਿਆਦਾ ਰਿਹਾ । ਕਰਤਾ ਪੁਰਖ ਸਭ ਤੋਂ ਵੱਡਾ ਹੈ । ਉਹ ਨਿਰਭਉ ਹੈ । ਉਸਦੇ ਬਰਾਬਰ ਦਾ ਬੀ ਕੋਈ ਹੈ ਨਹੀਂ । ਇਸ ਕਰਕੇ ਉਸਨੂੰ ਕਿਸੇ ਨਾਲ ਈਰਖਾ, ਦਵੈਸ਼, ਵੈਰ ਨਹੀਂ’’।<sup>4</sup> ਭਾਈ ਜੋ ਯ ਸਿੰਘ ਜੀ ਨੇ ਇਸ ਸ਼ਬਦ ਦੇ ਭਾਵ ਨੂੰ ਹੋਰ ਸਪਸ਼ਟ ਭਾਂਤ ਲਿਖਿਆ ਹੈ : “ਆਪਣੇ ਸਾਜਿਆਂ ਹੋਇਆਂ ਨਾਲ ਵੈਰ ਕੀ ਕਰਨਾ ਹੋਇਆ ? ਇਸ ਕਰਕੇ ਉਹ ਨਿਰਵੈਰ ਹੈ ।”<sup>5</sup> ਜੇ ਇਕ ਬਿਨਾ ਕੋਈ ਦੂਜਾ ਹੋਵੇ ਹੀ ਨਾ ਤਾਂ ਵੈਰ ਦਾ ਭਾਵ ਉਤਪਨ ਹੀ ਨਹੀਂ ਹੋ ਸਕਦਾ ।

1. ਤਿਸ ਤੇ ਉਪਰਿ ਨਾਹੀਂ ਕੋਇ ॥ ਕਉਣ ਡਰੈ ਡਰ ਕਿਸਕਾ ਹੋਇ ॥ (ਬਿਲਾਵਲ ਮ: ੩) ੧੪੨

2. ਤੂ ਆਦਿ ਪੁਰਖ ਅਪਰੰਪਰੁ ਕਰਤਾ ਜੀ ਤੁਪੁ ਜੇਵਡੁ ਅਵਰੁ ਨ ਕੋਈ ॥ (ਆਸਾ ਮ: ੪) ੩੪੮

3. ਸਭਰਵਾਲ, ਜਪੁਜੀ ਸਾਹਿਬ (ਉਰਦੂ) ਪੰ: ੧੯ ।

4. ਸੰ: ਸੀ ਗੁ: ਗੁ: ਸ: ਪੰ: ੨੫

5. ਜਪੁਜੀ ਸਟੀਕ ਪੰ: ੨੩

ਗੀਤਾ (੬.੨੯) ਵਿਚ ਵੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੇਰੇ ਅੰਦਰ ਕਿਸੇ ਬਾਰੇ ਦੈਸ਼ਯ (ਵੈਰ) ਨਹੀਂ ਹੈ ।

### ਅਕਾਲ ਮੂਰਤਿ :

ਕਾਲ ਤੋਂ ਭਾਵ ਹੈ ਸਮਾਂ ਜਾਂ ਪਿ੍ਰਤੂ । ਅਕਾਲ ਉਹ ਹੈ ਜਿਹੜਾ ਮ੍ਰਿਤੁ ਰਹਿਤ ਹੈ ਜਾਂ ਜੋ ਸਮੇਂ ਵਿਚ ਨਹੀਂ ਆਉਂਦਾ । ਮੂਰਤਿ ਤੋਂ ਭਾਵ ਹੈ ਸਰੂਪ (ਸਾਹਬ ਸਿੰਘ), ਹਸਤੀ (ਭਾ. ਜੋਧ ਸਿੰਘ), ਹੋਂਦ (ਜ: ਤੇਜਾ ਸਿੰਘ) । ਉਹ ਹਸਤੀ ਜਾਂ ਸਰੂਪ ਜੋ ਨਾਸ਼ ਨਹੀਂ ਹੁੰਦੀ ਅਕਾਲ ਮੂਰਤਿ ਹੈ । ਪ੍ਰਿੰ: ਗੰਗਾ ਸਿੰਘ ਅਨੁਸਾਰ : 'ਕਿਰਤਮ ਸੰਸਾਰ ਦੀਆਂ ਸਾਰੀਆਂ ਮੂਰਤਾਂ ਕਾਲ ਨਾਲ ਘਰੀਆਂ ਹੋਣ ਕਰਕੇ ਕਰਤਾ ਨੂੰ ਅਕਾਲ ਮੂਰਤ ਕਿਹਾ ਗਿਆ ਹੈ ।<sup>1</sup> ੩੦ਵੀਂ ਪਉੜੀ ਵਿਚ ਉਸਨੂੰ ਅਨਾਹਤਿ ਕਿਹਾ ਹੈ ਜਿਸਦਾ ਭਾਵ ਵੀ ਹੈ ਨਾਸ਼ ਰਹਿਤ । ਸਮੇਂ ਨਾਲ ਤਬਦੀਲੀ ਅਵੇਸ਼ਕ ਹੈ, ਪਰ ਉਹ ਪ੍ਰਭੂ ਤਾਂ "ਜੁਗੁ ਜੁਗੁ ਏਕੋ ਵੇਸ" (ਪ: ੨੮) ਹੈ ।

ਬਿਹੁਦ ਉਪਨਿਸਥ (੧.੩.੫) ਵਿਚ ਕਿਹਾ ਹੈ ਕਿ 'ਬ੍ਰਹਮ ਦੂਰ ਨਾਮ ਵਾਲਾ ਹੈ ਕਿਉਂਕਿ ਕਾਲ ਉਸਤੋਂ ਦੂਰ ਰਹਿੰਦਾ ਹੈ, ਜੋ ਉਸਨੂੰ ਜਾਣਦਾ ਹੈ ਕਾਲ ਉਸਤੋਂ ਦੂਰ ਰਹਿੰਦਾ ਹੈ ।<sup>2</sup> ਸੇਤ ਉਪਨਿਸਥ (੬.੧੬) ਵਿਚ ਉਸਨੂੰ 'ਕਾਲਕਾਲੇ' ਅਰਥਾਤ ਮਹਾਂਕਾਲ ਆਖਿਆ ਹੈ ਜੋ ਕਿ ਕਾਲ ਦਾ ਵੀ ਕਾਲ ਹੈ । ਗੀਤਾ ਦੇ ਦੂਜੇ ਅਧਿਆਏ ਦੇ ੧੨ਵੇਂ ਸ਼ਲੋਕ ਦੀ ਵਿਆਖਿਆ ਕਰਦਿਆਂ ਡਾ: ਰਾਧਾ ਕ੍ਰਿਸ਼ਨ ਨੇ ਲਿਖਿਆ ਹੈ : 'ਬ੍ਰਹਮ ਸਮੇਂ ਵਿਚ ਨਿਵਾਸ ਨਹੀਂ ਰਖਦਾ, ਸਮਾਂ ਬ੍ਰਹਮ ਵਿਚ ਹੈ ।'<sup>3</sup> ਇਸੇ ਅਧਿਆਏ ਵਿਚ ਲਿਖਿਆ ਹੈ, 'ਹੇ ਅਰਜਨ! ਨਾਸ ਤੋਂ ਰਹਿਤ ਅਬਿਨਾਸ਼ੀ ਤੂ ਉਸੇ ਨੂੰ ਜਾਣ ਜਿਸਦੇ ਨਾਲ ਇਹ ਸਾਰਾ ਸੰਸਾਰ ਕਾਇਮ ਹੈ ! ਕਿਉਂ ਕਿ ਉਸ ਅਬਿਨਾਸ਼ੀ ਦਾ ਕਦੇ ਨਾਸ਼ ਨਹੀਂ ਹੁੰਦਾ ਅਤੇ ਨਾ ਹੀ ਕੋਈ ਉਸਦਾ ਨਾਸ਼ ਕਰ ਸਕਦਾ ਹੈ (੨.੧੭) ।

### ਅਜੂਨੀ :

ਅਜੂਨੀ (ਸੰਸ : ਅਯੋਤੀ<sup>5</sup>) ਤੋਂ ਭਾਵ ਹੈ ਕਿ ਜਿਸਦੀ ਹੋਂਦ ਦਾ ਕਾਰਨ ਨਹੀਂ ਹੈ, ਭਾਵ ਅਕਾਰਣ ਹੈ । ਜਪੁਜੀ ਵਿਚ ਪਹਿਲਾਂ ਉਸ ਮੂਰਤਿ (ਹਸਤੀ) ਨੂੰ ਕਾਲ ਰਹਿਤ ਕਿਹਾ ਹੈ । ਕਾਲ ਉਸੇ ਨੂੰ ਗ੍ਰਸਦਾ ਹੈ ਜੋ ਜਨਮ ਵਿਚ ਆਉਂਦਾ ਹੈ ।<sup>4</sup> ਨਾਲੇ ਗਰਭ ਜੂਨੀ ਵਿਚ ਉਹੋ ਹੀ ਆਉਂਦਾ ਹੈ ਜੋ ਰਕਤ ਬੀਜ ਤੋਂ ਜਨਮੇ, ਪਰ ਉਸਦੀ ਨਾ ਮਾਂ ਹੈ ਨਾ ਬਾਪ ਹੈ ।<sup>5</sup>

1. ਜਪੁਜੀ ਸਟੀਕ, ਪੰ: ੨

2. ਹੋਰ ਵੇਖੋ : ਕਠ (੬.੫.੧੨), ਸ਼ਵੇਤ ਉਪ: (੮.੫)

3. R.K ,B.G.,p. 103.

4. ਜੋ ਉਪਜੇ ਸੇ ਕਾਲੀ ਸੰਘਾਰਿਆ (ਗਊੜੀ ਮ: ੧) ੨੨੭

5. ਨਾ ਤਿਸੁ ਮਾਤ ਪਿਤਾ ਸੁਤ ਬੰਧੁ ਨਾ ਤਿਸੁ ਕਾਮ ਨ ਨਾਰੀ ॥ (ਜੋਰਠ ਮ: ੧) ੫੮੭

ਬਿਹੁਦ : ਉਪਨਿਸ਼ਦ (੪.੪.੨੫) ਵਿਚ ਵੀ ਉਸ ਬ੍ਰਹਮ ਨੂੰ ਦੂਜੇ ਵਿਸ਼ੇਸ਼ਣਾ ਨਾਲ 'ਅਜਾ' (ਅਜਨਮਾ) ਆਖਿਆ ਹੈ। ਸ਼ਵੇਤ : ਉਪ : (੬.੯) ਅਨੁਸਾਰ 'ਉਸਦਾ ਕੋਈ ਉਤਪਨ ਕਰਨ ਵਾਲਾ ਨਹੀਂ ਹੈ।'

ਗੀਤਾ ਵਿਚ ਵੀ ਕ੍ਰਿਸ਼ਨ ਜੀ ਕਹਿੰਦੇ ਹਨ :—

"ਅਪਣੀ ਯੋਗ ਮਾਇਆ ਦੇ ਨਾਲ ਲੁਕਿਆ ਹੋਇਆ ਮੈਂ ਸਭ ਦੇ ਸਾਹਮਣੇ ਨਹੀਂ ਹੁੰਦਾ। ਇਸ ਲਈ ਉਹ ਅਗਿਆਨੀ ਮਨੁਖ ਮੈਨੂੰ, ਜਨਮ ਮਰਨ ਤੋਂ ਰਹਿਤ ਅਬਿਨਾਸ਼ੀ ਪਰਮਾਤਮਾ ਨੂੰ ਤਤਵ ਦੇ ਨਾਲ ਨਹੀਂ ਜਾਣਦੇ, ਅਰਥਾਤ ਮੈਨੂੰ ਜਨਮ ਮਰਨ ਵਾਲਾ ਮੰਨੀ ਬੈਠੇ ਹਨ" (ਸਲੋਕ ੭.੨੫)। ਇਕ ਹੋਰ ਸਲੋਕ (੧੦.੩) ਵਿਚ ਕਿਹਾ ਹੈ: "ਜਿਹੜਾ ਮੈਨੂੰ ਅਯੋਨਿ (ਅਜੂਨੀ) ਆਦਿ ਰਹਿਤ, ਸੰਸਾਰ ਦਾ ਮਹਾਨ ਈਸ਼ਵਰ ਜਾਣਦਾ ਹੈ, ਉਹ ਪੁਰਖਾਂ ਵਿਚ ਗਿਆਨੀ ਅਤੇ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ"

### ਸੈਭੰ

ਜਪੁਜੀ ਦੇ ਮੂਲ ਮੰਤਰ ਵਿਚ ਵਰਤੇ ਇਸ 'ਸੈਭੰ' ਸ਼ਬਦ ਬਾਰੇ ਟੀਕਾਕਾਰਾਂ ਨੇ ਦੋ ਤਰ੍ਹਾਂ ਦੇ ਵਿਚਾਰ ਦਿੱਤੇ ਹਨ। ਕੁਝ ਇਸਦਾ ਨਿਕਾਸ ਸੰਸਕ੍ਰਿਤ ਦੇ 'ਸਵਯੰ' (ਆਪਣੇ ਆਪ) ਨੂੰ (ਪ੍ਰਕਾਸ਼) ਦੱਸ ਕੇ ਅਰਥ ਕਰਦੇ ਹਨ : 'ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ।' ਦੂਜੇ ਸੰਸਕ੍ਰਿਤ ਦੇ ਸ਼ਬਦ 'ਸ੍ਰਯੰ' (ਆਪਣੇ ਆਪ)-ਭੂ (ਹੋਏਆ) ਅਨੁਮਾਰ ਅਰਥ ਕਰਦੇ ਹਨ : 'ਆਪਣੇ ਆਪ ਤੋਂ ਹੋਂਦ ਵਿਚ ਆਇਆ ਜਾਂ ਪੈਦਾ ਹੋਇਆ।' ਦੋਵੇਂ ਵਿਚਾਰ ਹੀ ਠੀਕ ਹੋ ਸਕਦੇ ਹਨ। ਜਦ ਅਸੀਂ ਪ੍ਰਭੂ ਦੀ ਹੋਂਦ ਨੂੰ ਮੰਨਦੇ ਹਾਂ ਤਾਂ ਸਵਾਲ ਉਠਦਾ ਹੈ ਕਿ ਉਸਦੀ ਇਹ ਹੋਂਦ ਹੋਈ ਕਿਸਤੋਂ? ਅਜੂਨੀ ਹੋਣ ਕਰਕੇ ਉਹ ਰਕਤਬਿੰਦ ਤੋਂ ਤਾਂ ਜਨਮਿਆ ਨਹੀਂ! 'ਸੈਭੰ' ਸ਼ਬਦ ਸਪਸ਼ਟ ਕਰਦਾ ਹੈ ਕਿ ਉਸਦੀ ਹੋਂਦ ਆਪਣੇ ਆਪ ਤੋਂ ਹੀ ਹੋਈ ਹੈ।<sup>1</sup>

ਸੈਭੰ ਸ੍ਰਯੰਭੂ ਦੇ ਭਾਵ ਵਿਚ ਉਪਨਿਸ਼ਦਾਂ ਵਿਚ ਵੀ ਕਈ ਥਾਈਂ ਆਇਆ ਹੈ :

- (ੳ) 'ਉਹ' ਆਪਣੀ ਸੈਭੀਛਾ ਨਾਲ ਪ੍ਰਗਟ ਹੋਣ ਵਾਲਾ ਹੈ (ਈਸ : ੮)
- (ਅ) 'ਉਹ' ਆਪਣੇ ਆਪ ਤੋਂ ਹੋਇਆ ਹੈ (ਤੈਤ:ਉਪ:੨.੯.੧)
- (ਇ) ਬ੍ਰਹਮ ਸ੍ਰਯੰਭੂ ਹੈ। (ਬਿਹੁਦ:ਉਪ:੨.੯.੩)

'ਭਾ' ਅਰਥ ਪ੍ਰਭੂ ਦੇ ਗੁਣਾਂ ਵਿਚ ਵਾਧਾ ਕਰਦਾ ਹੈ। ਸੰਸਕ੍ਰਿਤ ਵਿਚ ਇਸਦੇ ਅਰਥ 'ਸੈਦਰਯ' ਕੀਤੇ ਗਏ ਹਨ। ਭਾਈ ਵੀਰ ਸਿੰਘ ਜੀ ਨੇ ਵੀ ਇਹੋ ਅਰਥ ਹੀ ਕੀਤੇ ਹਨ। ਗੀਤਾ (੧੦.੧੧) ਵਿਚ ਵੀ ਉਸ ਨੂੰ ਪ੍ਰਕਾਸ਼ ਰੂਪ ਕਿਹਾ ਹੈ ਅਤੇ ਉਪਨਿਸ਼ਦਾਂ ਵਿਚ

1. ਜਪੁਜੀ ਵਿਚ ਉਸਦੇ ਆਪਣੇ ਆਪ ਤੋਂ ਹੋਣ ਦੇ ਭਾਵ ਨੂੰ ਹੋਰ ਥਾਂ ਵੀ ਪ੍ਰਗਟਾਇਆ ਹੈ : ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ (ਪ: ੫)

ਵੀ ਪ੍ਰਭੂ ਦੇ ਪ੍ਰਕਾਸ਼ ਰੂਪ ਦਾ ਵਰਣਨ ਹੈ (ਬਿ੍ਰਹਦ ਉਪ: ੫.੧.੧ ; ਛੰਦੋ : ਉਪ: ੧੪.੨੧ ਸ਼ਵੇਤ: ਉਪ: ੬.੧੪)। ਗੁਰਬਾਣੀ ਵਿਚ ਵੀ ਉਸ ਨੂੰ ਜੋਤੀ ਸਰੂਪ ਕਿਹਾ ਹੈ।<sup>੧</sup>

ਜਪੁਜੀ ਵਿਚ ਉਸਨੂੰ 'ਵੱਡਾ ਸਾਹਿਬ' (ਪ: ੨੧) ਆਖਿਆ ਹੈ। ਮੰਡਕੋਪਨਿਸ਼ਦ (੩.੧.੧) ਵਿਚ ਵੀ ਕਿਹਾ ਹੈ : 'ਬ੍ਰਾਹਮ ਚ ਤਦ' ਅਰਥਾਤ ਉਹ ਨਿਰਸੰਦੇਹ ਵੱਡਾ ਹੈ। ਜਿਥੇ ਉਹ ਵੱਡਾ ਹੈ, ਸਰਬ-ਉਚ ਵੀ ਹੈ। ਐਨਾ ਉਚਾ ਹੈ ਕਿ ਉਸਦੀ ਉਚਾਈ ਉਹੋ ਹੀ ਜਾਣ ਸਕਦਾ ਹੈ ਜੇ ਕੋਈ ਏਡਾ ਉਚਾ ਹੋ ਸਕੇ। ਜਪੁਜੀ ਦਾ ਮਹਾਂਵਾਕ ਹੈ :

“ਏਵੱਡੁ ਉਚਾ ਹੋਵੈ ਕੋਇ  
ਤਿਸ ਉਚੇ ਕਉ ਜਾਣੈ ਸੋਇ” (ਪ: ੨੪)

ਗੀਤਾ (੭.੭) ਵਿਚ ਵੀ ਇਸੇਤਰ੍ਹਾਂ ਹੀ ਕ੍ਰਿਸ਼ਨ ਜੀ ਕਹਿੰਦੇ ਹਨ : 'ਕੋਈ ਵੀ ਅਜਿਹੀ (ਵਸਤੂ) ਨਹੀਂ ਜਿਹੜੀ ਮੇਰੇ ਨਾਲੋਂ ਉਚੇਰੀ ਹੋਵੇ।'

ਛੰਦੋ : ਉਪਨਿਸ਼ਦ (੧.੬.੧) ਵਿਚ ਆਖਿਆ ਹੈ ਕਿ ਉਸਦਾ ਨਾਂ 'ਉਤ' (ਉੱਚਾ) ਹੈ, ਉਹ ਸਰਬ ਬੁਰਾਈਆਂ ਤੋਂ ਉੱਚਾ ਹੈ, ਜਿਹੜਾ ਉਸ ਨੂੰ ਜਾਣਦਾ ਹੈ ਉਹ ਵੀ ਉੱਚਾ ਹੋ ਜਾਂਦਾ ਹੈ। ਇਨ੍ਹਾਂ ਤੋਂ ਬਿਨਾਂ ਪ੍ਰਭੂ ਦੇ ਹੋਰ ਅਨੇਕਾਂ ਹੀ ਸਫ਼ਾਤੀ ਨਾਮ ਜਪੁਜੀ, ਉਪਨਿਸ਼ਦਾਂ ਅਤੇ ਗੀਤਾ ਵਿਚ ਕਬਨ ਕੀਤੇ ਗਏ ਹਨ। ਪ੍ਰਭੂ ਦੇ ਬੇਅੰਤ ਗੁਣ ਹੋਣ ਕਰਕੇ ਬੇਅੰਤ ਹੀ ਕ੍ਰਿਤਮ ਨਾਮ ਹੋ ਸਕਦੇ ਹਨ, ਜਿਨ੍ਹਾਂ ਸਾਚਿਆਂ ਦਾ ਕਬਨ ਕੀਤਾ ਹੀ ਨਹੀਂ ਜਾ ਸਕਦਾ।<sup>੨</sup>

### ਸਤਿਨਾਮ :

ਗੁਰੂ ਨਾਨਕ ਨੇ ਪ੍ਰਭੂ ਦਾ ਇਕ ਵਿਲੱਖਣ ਅਤੇ ਸਰਬੋਤਮ ਨਾਮ 'ਸਤਿ' ਦਸ ਕੇ ਮੰਤਰ ਰੂਪ ਬਣਾਇਆ। ਬ੍ਰਾਹਮ ਦੇ ਬਾਕੀ ਨਾਂ ਕਿਰਤਮ ਹਨ ਅਤੇ ਸਤਿ ਨਾਮ ਅਕਿਰਤਮ ਹੈ।<sup>੩</sup> ਭਾਈ ਵੀਰ ਸਿੰਘ ਜੀ ਸਤਿ ਨੂੰ '੧' ਦਾ ਟੀਕਾ ਕਹਿੰਦੇ ਹਨ।<sup>੪</sup> 'ਸਤਿ' ਦਾ ਧਾਰੂ ਸੰਸਕ੍ਰਿਤ ਦਾ 'ਅਸ' ਹੈ ਜਿਸਤੋਂ ਭਾਵ ਹੈ ਹੋਣਾ। ਡਾ: ਮੌਹਨ ਸਿੰਘ ਅਨੁਸਾਰ 'ਉਸਦੀ ਹੋਂਦ ਦਾ ਵਾਚਕ ਨਾਮ ਕੇਵਲ ਸੱਤ ਹੈ, ਹੋਰ ਜਿੰਨੇ ਨਾਮ ਹਨ ਉਸਦੇ ਗੁਣਾਂ ਦੇ ਵਾਰਕ ਹਨ।<sup>੫</sup>

ਜਿਥੇ ਜਪੁਜੀ ਵਿਚ ਬ੍ਰਾਹਮ ਨੂੰ ਸਦਾ ਸਤਿ ਹੀ ਕਿਹਾ ਹੈ ਓਥੇ ਗੀਤਾ ਅਨੁਸਾਰ

- ਜੋਤਿ ਸਰੂਪ ਸਦਾ ਸੁਖਦਾਤਾ ਸਰੇ ਸੋਭਾ ਪਇਦਾ (ਮਾਰੂ ਮ: ੧) ੧੦੩੯
- ਤਵ ਸਰਬ ਨਾਮ ਕਬੇ ਕਵਨ ਕਰਮ ਨਾਮ ਬਰਨਤ ਸੁਮਤਿ (ਜਾਪੁ ਸਾਹਿਬ)
- ਕਿਰਤਮ ਨਾਮ ਕਬੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (ਮਾਰੂ ਸੋਲਹੇ ਮ: ੫) ੧੦੯੩
- ਸੰ: ਸੁ: ਗ੍ਰ: ਸ: ਪੰ: ੧੦-੧੧
- ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ ਪੰ. ੨੨

‘ਉਹ’ ਨਾ ਸਤਿ ਹੈ ਅਤੇ ਨਾ ਅਸਤਿ (ਸ਼ਲੋਕ : ੧੩.੧੨)। ਉਪਨਿਸ਼ਦਾਂ ਵਿਚ ਬ੍ਰਹਮ ਨੂੰ ਸਤਿ ਹੀ ਕਿਹਾ ਗਿਆ ਹੈ ।<sup>1</sup>

ਜਪੁਜੀ ਵਿਚ ‘ਸਤਿਨਾਮ’ ਇਕੱਠਾ ਮੂਲ ਮੰਤਰ ਦਾ ਸ਼ਬਦ ਹੈ ।<sup>2</sup> ਸਤਿ ਦੀ ਥਾਂ ਸਚਿ ਸ਼ਬਦ ਵੀ ਵਰਤਿਆ ਹੈ :

ਅੰਮ੍ਰਿਤ ਵੇਲਾ ਸਚੁ ਨਾਉ ॥ (ਪ: ੪)

1. ਵੇਖੋ ਸਿਰਲੇਖ ‘ਸਤਚਿਤਆਨੰਦ’, ਏਸੇ ਅਧਿਆਇ ਵਿਚ ।

2. ਪਿੰਡ ਗੰਗਾ ਸਿੰਘ ਅਨੁਸਾਰ ਨਾਮ ਸਾਰੀ ਕਿਰਤਮ ਸਮਗ੍ਰੀ ਦਾ ਕਾਰਣ ਰੂਪ ਸ਼ਬਦ ਹੈ

(ਜਪੁਜੀ ਸਟੀਕ ਪੰ. ੩)

## ਬ੍ਰਹਮ-ਸਤਿ ਚਿਤ ਅਨੰਦ

ਸੱਚ-ਚਿਤ-ਅਨੰਦ ਬ੍ਰਹਮ ਦੇ ਭਿੰਨ ਗੁਣ ਦੋਂਥੇ ਗਏ ਹਨ। ਅਤਿਆਤਮਵਾਦੀਆਂ ਨੇ ਤਿੰਨਾਂ ਦਾ ਇਕੋ ਸੰਘਮੀ ਸ਼ਬਦ 'ਸਚਿਦਾਨੰਦ' ਬਣਾ ਦਿੱਤਾ ਹੈ। ਸਦਗੁਰੂ ਸਰਣ ਅਵੱਸਥੀ ਅਨੁਸਾਰ ਪ੍ਰਾਣੀ ਲਈ ਸਾਸਤ੍ਰੀ ਸ਼ਬਦ 'ਚਿਦ' (ਚਿਤ) ਹੈ। ਨਿਰਜੀਵ ਪ੍ਰਾਣੀ ਨੂੰ ਅਚਿਤ ਕਿਹਾ ਹੈ, ਪਰਮ ਸ਼ਕਤੀ ਨੂੰ ਅਨੰਦ ਕਿਹਾ ਹੈ। ਪਾਰਬ੍ਰਹਮ ਪਰਮਾਤਮਾ ਅਨੰਦਮਯ ਹੈ। ਚਿਤ ਨੂੰ ਅਨੰਦ ਵਲ ਜਾਣਾ ਹੈ। ਚਿਤ ਅਤੇ ਅਨੰਦ ਸਤਿ ਹੈ। ਏਸੇ ਲਈ ਸਚਿਦਾਨੰਦ ਕਿਹਾ ਜਾਂਦਾ ਹੈ।<sup>1</sup>

ਸਤਿ ਪ੍ਰਭੂ ਦੀ ਹੋਂਦ ਦਾ ਵਾਚਕ ਹੈ ਜਿਸਦਾ ਵਰਣਨ ਪਹਿਲਾਂ 'ਸਤਿਨਾਮ' ਦੇ ਸਿਰਲੇਖ ਹੋਠ ਕੀਤਾ ਗਿਆ ਹੈ। 'ਚਿਤ' ਰੋਸ਼ਨੀ ਹੈ, ਗਿਆਨ ਹੈ, ਪ੍ਰਕਾਸ਼ ਹੈ। ਇੰਦ੍ਰੀਆਂ ਮਨ ਅਤੇ ਬੁਧੀ ਕ੍ਰਿਆਸੀਲ ਹੁੰਦੇ ਹਨ ਜੋਦ ਚੇਤਨਤਾ ਦਾ ਪ੍ਰਕਾਸ਼ ਉਨ੍ਹਾਂ ਨੂੰ ਪ੍ਰਜਵਲਤ ਕਰਦਾ ਹੈ। ਚੇਤਨਾ ਦੀ ਅਣਹੋਂਦ ਤੇ ਨਾ ਅਖਾਂ ਵੇਖ ਸਕਦੀਆਂ ਹਨ, ਨਾ ਕੰਨ ਸੂਣ ਸਕਦੇ ਹਨ। ਚੇਤਨਾ ਬ੍ਰਹਮ ਦਾ ਅੰਗ ਹੈ ਅਤੇ ਅਵਿਦਿਆ ਪ੍ਰਕ੍ਰਿਤੀ ਦਾ ਅੰਗ ਹੈ।<sup>2</sup>

ਜਪੁਜੀ ਦੇ ਮੂਲ ਮੰਤਰ ਵਿਚ ਸਤਿ ਅਤੇ ਨਾਮ ਇਕੱਠੇ ਲਿਖੇ ਹਨ। ਨਾਮ ਪ੍ਰਭੂ ਦੇ ਚੇਤਨ ਗੁਣ ਦਾ ਲਖਾਇਕ ਹੈ। ਉਸ ਸਤਿ ਨੇ ਜੋ ਵੀ ਕੁਝ ਉਪਜਿਆ ਉਸ ਵਿਚ ਆਪ ਚੇਤਨ ਹੋ ਕੇ ਵਰਤ ਰਿਹਾ ਹੈ। ਜਪੁਜੀ ਦੀ ੧੯ਵੀਂ ਪਉੜੀ ਵਿਚ ਆਖਿਆ ਹੈ :

ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥

ਚੇਤਨਾ ਬਿਨਾ ਕੋਈ ਥਾਂ ਜਾਂ ਕੋਈ ਵਸਤੂ ਹੈ ਹੀ ਨਹੀਂ। ਉਸਦੀ ਹੋਂਦ ਚੇਤਨਾ ਭਰਪੂਰ ਹੈ ਅਤੇ ਚੇਤਨਾ ਉਸਦੀ ਹੋਂਦ ਦੀ ਵਾਚਕ ਹੈ। 'ਉਸ' ਸਤਿ ਦੀ ਚੇਤਨਾ ਵੀ ਸਤਿ ਵਰਗੀ ਹੈ :—

ਸਾਚਾ ਸਾਹਿਬੁ ਸਾਚੁ ਨਾਇ ॥ (ਪ: ੪)

'ਪੁਰਖ ਦਾ ਭਾਵ ਵੀ ਮਨੁਖੀ ਚੇਤਨਤਾ ਤੋਂ ਹੈ',<sup>3</sup>। ਸੈਭੰ ਵੀ ਇਸੇ ਭਾਵ ਦਾ ਲਖਾਇਕ ਹੈ। ਭਾ. ਵੀਰ ਸਿੰਘ ਅਨੁਸਾਰ ਪਰਮੇਸ਼ਰ ਨੂੰ ਜੋਤੀ-ਸਰੂਪ, ਪ੍ਰਕਾਸ਼-ਸਰੂਪ, ਸੈਭੰ

1. ਸਹਿਤ ਤਰਗ (ਹਿੰਦੀ)-ਪੰ: ੧੫੩

2. Jayadayal Goyandka, What is God, p. 42.

3. ਡਾ: ਸ਼ੇਰ ਸਿੰਘ-ਗੁਰਮਤਿ ਦਰਸ਼ਨ-ਪੰ: ੨੦੧

ਕਹਿਣ ਤੋਂ ਭਾਵ ਹੈ ਕਿ ਉਹ ਚੇਤਨ ਹੈ ਅਤੇ ਉਸਦੀ ਚੇਤਨਤਾ ਆਪਣੇ ਆਪ ਤੋਂ ਹੈ ।  
ਪੰਜਵੀਂ ਪਉੜੀ ਵਿਚ 'ਗੁਰਮੁਖਿ ਰਹਿਆ ਸਮਾਈ' ਵਾਕ ਚੇਤਨਾ ਦਾ ਭਾਵ ਪ੍ਰਗਟਾਂਦਾ ਹੈ ।

ਜਪੁਜੀ ਵਿਚ ਸਤਿ ਚਿਤ ਅਨੰਦ ਦਾ ਇਕੱਠਾ ਭਾਵ ਵੀ ਇਕ ਤੁਕ ਵਿਚ ਪ੍ਰਗਟ ਹੁੰਦਾ ਹੈ :

ਸਤਿ<sup>੧</sup> ਸੁਹਾਣੁ ਸਦਾ ਮਨਿ ਚਾਉ ॥ (ਪ: ੨੧)

ਇਸ ਵਿਚ ਸਤਿ, ਚਿਤ, ਸੁਦਰਤਾ ਅਤੇ ਅਨੰਦ ਦਾ ਸੰਘਮ ਹੈ, ਪਰ ਸੁਦਰਤਾ ਹੈ ਹੀ ਅਨੰਦ, ਇਸਤਰੂਂ 'ਤ੍ਰਿਬੇਣੀ' (ਸਤਿਦਾਨੰਦ) ਦੀ ਸੋਝੀ ਗੁਰੂ ਨਾਨਕ ਨੇ ਕਰਾਈ ਹੈ ।

ਡਾਸਨ ਦੇ ਕਥਨ ਅਨੁਸਾਰ ਸਜਿਦਾਨੰਦ, ਦਾ ਸੰਕੇਤ ਪਹਿਲਾਂ ਉਪਨਿਸ਼ਦਾਂ ਵਿਚ ਅਇਆ ਹੈ ਜਿਥੇ ਕਿ ਪਾਰਬ੍ਰਹਮ ਦੇ ਸਰੂਪ ਦਾ ਵਾਚਕ ਹੈ ।<sup>੩</sup> ਬਿਹੁਦ : ਉਪਨਿਸ਼ਦ (੩.੯.੨੮) ਵਿਚ ਕਿਹਾ ਹੈ : 'ਬ੍ਰਹਮ ਜਿਹੜਾ ਕਿ ਗਿਆਨ ਅਤੇ ਅਨੰਦ ਹੈ ਉਸ (ਮਨੁਖ) ਦਾ ਅੰਤਮ ਨਿਸ਼ਾਨਾ ਹੈ । ਤੇਤ: ਉਪ: (੨.੧) ਵਿਚ ਆਖਿਆ ਹੈ : 'ਬ੍ਰਹਮ ਸਤਿ, ਵਿਗਿਆਨ ਅਤੇ ਅਨੰਤ ਹੈ' ।

ਜਪੁਜੀ ਵਿਚ ਜਿਥੇ ਪ੍ਰਭੂ ਨੂੰ ਸਦਾ ਸਤਿ ਹੀ ਕਿਹਾ ਹੈ ਗੀਤਾ (੧੩.੧੨) ਵਿਚ ਉਸਨੂੰ ਨ ਸਤਿ ਕਿਹਾ ਹੈ ਅਤੇ ਨਾ ਅਸਤਿ । ਪ੍ਰਭੂ ਦੇ ਚੇਤਨਾ ਗੁਣ ਬਾਰੇ ਗੀਤਾ ਵਿਚ ਲਿਖਿਆ ਹੈ :

ਜਿਹੜਾ ਤੇਜ਼ ਤੇ ਪ੍ਰਕਾਸ਼ ਸੂਰਜ ਵਿਚ ਹੈ, ਜਿਸਦੇ ਨਾਲ ਸੰਸਾਰ ਦਿਸਦਾ ਹੈ ਅਤੇ ਜਿਹੜਾ ਪ੍ਰਕਾਸ਼ ਚੰਨ ਤੇ ਅੱਗ ਵਿਚ ਹੈ ਉਹ ਸਭ ਮੇਰਾ ਹੀ ਹੈ” (੧੫.੧੨)

ਗੀਤਾ ਦੇ ਇਕ ਸ਼ਲੋਕ (੧੪.੨੦) ਵਿਚ ਦੱਸਿਆ ਹੈ ਕਿ ਮਨੁਖ-ਆਤਮਾ ਤਿਨ ਗੁਣਾਂ ਤੋਂ ਜਦ ਮੁਕਤ ਹੋ ਜਾਂਦੀ ਹੈ ਉਹ ਜਨਮ ਮਰਨ, ਬੁਢਾਪੇ ਅਤੇ ਦੁਖਾਂ ਵਿਚੋਂ ਨਿਕਲ ਕੇ ਪਰਮਾਨੰਦ ਨੂੰ ਪਰਾਪਤ ਕਰ ਲੈਂਦੀ ਹੈ ।

1. ਸੰ: ਸੂ: ਗੁ:ਗ੍ਰੀ: ਸ:, ਪੰ: ੩੦

2. ਭਾ. ਵੀਰ ਸਿੰਘ ਨੇ ਇਸਤਰੂਂ ਅਰਥ ਕੀਤੇ ਹਨ—ਸਤਿ=ਸਤਿ; ਸੁਹਾਣੁ=ਸੁਦਰਤਾ;  
ਮਨਿ=ਮਨੀਖਾ ਜਾ ਚੇਤਨਤਾ ; ਚਾਉ=ਅਨੰਦ : ਸੰ:ਸ:ਗੁਗ੍ਰੀ:ਸ:ਪੰ: 12

3. The Philosophy of the Upanishads ..p. 126.

# ਬ੍ਰਾਹਮ-ਸਤਿਗੈ-ਪਿਛੇ-ਸੁਦਰੰ

ਸਾਡੀ ਜਿਵੇ ਪ੍ਰੇਤੀ ਕ੍ਰਾਨ ਦੇ ਤਿੰਨ ਚੌਥੇ ਗੁਣ ਦੱਸਾਂਦੇ ਗਏ ਹਨ । ਇਹ ਤੱਤ  
ਜਾਣਦੇਅਮਾ ਸਾਹਿਤ ਦੀ ਵਿਸ਼ੇਸ਼ਤਾ ਵੀ ਦੱਸੇ ਗਏ ਹਨ । ਪੱਤਾਂ ਆਤੇ ਭਾਲੀ ਸਾਹਿਤ  
ਵਿਖ੍ਯਾਤ ਗੁਣ ਦੀ ਬੀਚੀ ਲਾਲ ਭਾਲੀ ਹੈ, ਪਰ ਇਸਦਾ ਅਧਿਆਤਮਿਕ ਵਿਵਿਤ ਲਾਮਾ  
ਮਾਤਰ ਦੀ ਮਿਲਦਾ ਹੈ । ਇਸ ਨੂੰ ਸਾਹਿਤ ਦੇ ਬਾਬੀ ਗੁਣਾਂ ਵਾਲਾ ਪੱਤਾਂ ਸਾਹਿਤ ਦੀ  
ਦੋਹਾ ਕਿਰਾ ਗਿਆ ਹੈ । ਤਾਂ ਗੁਣਥਤ ਤੱਤ ਦੇ ਕਥਕ ਮਾਨਸਾ ਸਾਡੀ ਜਿਵੇ ਸੁਦਰੰ ਦੀ  
ਪੱਤਾਂ ਜਾਣਦੇ ਹਨ ਕਿਉਂ ਸਾਹਿਤ ਦੀ ਕਥਕ ਆਪਣੀ ਤੱਤਾਤਿਕੀ ਦਾ ਸੁਭਾਤ ਦੇਂਦਾ ਹੈ ॥

ਸਾਹਿਤ ਵਿਚ ਇਹ ਸਿਖ ਸਾਹਿਤ ਪੱਤਾਂ ਦੀ ਗੁਲ ਜਾਂ ਤਾਂਦੀ, ਕਠੀਲ ਗੁਲ ਜਾਂ ਪੁੱਗੀਲ  
ਮੁਝ ਕੇਂਦ੍ਰ ਦੇ ਹੁਕਮਾਂ ਸਾਂਕਦੇ ਹੁਕਮ ਪੱਤਾਂ ਜਿੰਦੀ ਤਥਾ ਇਸਦਾ ਅਧਿਆਤਮਿਕ ਸੀਵੀਂਧ ਹੈ ਇਹ ਪੁੱਗੀਲ  
ਅਤੇ ਤਾਂਦੀ ਹੁਕਮ ॥ ਸਾਂਕਦ੍ਰਾਨ ਵਾਲੀਆਂ ਕੇ ਬ੍ਰਾਹਮਾ ਦੀ ਗੁਣਾਂ ਨੂੰ ਪੱਤਾਂ ਦੀ ਵਿਚ ਵੇਖਿਆ  
ਅਤੇ ਉਸਦੀ ਅਕੁਥਾ ਸੁਵਾਹਤਾ ਦੇ ਵੇਖਕਰਾਂ ਤੇ ਇਕ ਆਤਮਕ ਅਨੁਦਾਨ ਅਨੁਭਾਵਿਆ ॥

ਕੀਟੀਆ ਦੇ ਵੇਖ 'ਸਾਚਿ ਸੋ ਦੁਖਮ ਹੈ' ਅਤੇ 'ਸੋ ਦੁਖਮ ਸਾਚਿ' ਇਕ ਪੱਤਾਂ ਸਾਹਿਤੀ  
ਗੁਣ ਦੀ ਵੇਖਦੀ ਸਾਹਿਤੀ ਹੈ ॥

'ਪ੍ਰਾਤਿ ਵਿਚ ਸਿਵੈ ਤੁਝੁ ਗੁਣਾ ਹੈ ॥ ਸਿਵੈ ਦਾ ਅਨੁਸਾਰ ਕਲਿਆਇ ਹੈ ॥ ਸਿਵੈ  
ਸਮਿਤਿ ਹੈ ਉਹ ਪ੍ਰਿਵੈ ਦੀ ਹੈ ॥ ਅਵਿਕਾਰ ਨੂੰ ਸਾਵਿਕਾਰ ਅਤੇ ਜਾਗੈ ਨੂੰ ਜਾਸ਼ਨ  
ਦੀ ਵਾਹਿਗੁਰੂ ਸਿਵੈ ਦੀ ਦੀ ਸੁਸਾਗ ਲਾਭ ਹੈ ॥ ਸਾਚਿ ਸਿਵੈ ਸੁਹਸਾਰੀ ਵਿਚ ਕੋਈ ਵਿਚਾਰ ਨਾਲ  
ਕੋਈ (ਵੇਛ ਦੀ ਕਥਾ ਹੈ) ਕੋਈ ਬਿੱਖੀ ਜਾਂ ਸਾਂਕਦੀ, ਇਉਂ ਕਿ ਇਹ ਸਿਵੈ ਦੀ ਇਕ ਹੁਕਮ,  
ਨਾਮ ਕੈਂਦ੍ਰ ਕੇਂਦ੍ਰੀ ਵੈਖਦੀ ਹੈ ॥'

ਪ੍ਰਾਤਿ ਦੇ ਸਾਚਿ ਸੋ ਦੁਖਮ ਦਾ ਵਿਚਾਰ ਕੇ 'ਸਾਚਿ ਸਿਤਾਰੇ' ਵਿਚ ਕੀਤਾ ਗਿਆ  
ਹੈ ॥ ਜਾਪੁਸੀ ਵਿਚ ਕੈਥ ਦੇ ਸਿਵੈ ਗੁਣ ਬਾਂਦੇ ਕਿਰਾ ਹੀ ਕਿ ਪ੍ਰਾਤਿ ਦਾ ਵਿਚਸ਼ ਗੁਣ ਹੈ  
ਜੇ ਉਹ ਕੀਤਾ ਹੈ ਕੀ ਕੋਈ ਬਾਣੀ ਹੈ ਅਤੇ ਚੰਗਾ ਹੈ ਕੋਈ ਚੰਗਾ ਹੈ ਕੋਈ ਚੰਗਾ ਹੈ ॥

ਕੋਈ ਕਿਸੀ ਕੀਤਾ ਗੁਣ ਕਿਸੀ ਗੁਣਵੀਤ ਵਾਲਾ ਗੁਣ ਦੇ ॥ (ਪ: ੨)

1. ਸਾਚਿ ਵਿਚੈਪ (ਪਿੱਤੀ) ਪੰ ਵੱਡ
2. This is Beauty and Beauty is truth that is all, We caught two birds.
3. ਸਾਹਿਤ ਸੁਭ ਅਕੁਥ ਸਾਹਿਤ ਦੀ ਸਾਹਿਤ ਤੁਲਾ, ਪੰ: ਪੱਤਾਂ,
4. ਉਸ ਵਿਚ ਵੀਂਦੀ ਸੁਭ ਸੁਭ ਦੀ ਵਿਚ ਵੀਂਦੀ ਪੱਤਾਂ ਵਿਚ ਵੀਂਦੀ ਹੈ, ਪੱਤਾਂ ਪੱਤਾਂ ਤੀਂਤੀ ਸਾਹਿਤ  
ਤੀਂਤੀ ਸੁਭ ਵੀਂਦੀ ਵਿਚ ਵੀਂਦੀ ਪੱਤਾਂ ਵਿਚ ਵੀਂਦੀ ਹੈ ॥ ਇਉਂ

ਉਹ ਇਕ ਅਜਿਹਾ ਛਕਿਆਲਵਾਣੀ ਹੈ ਜੋ ਆਪਣੀ ਮਿਹਰ ਦੀ ਇੜ ਨੱਗਰ ਨਾਲ ਮਹੁਖ ਨੂੰ ਪ੍ਰਸੰਨਤਾ ਭਰਪੂਰ ਬਣਾ ਵੇਂਦਾ ਹੈ :

### ਨਾਨਕ ਨੂਹਚੀ ਨਦਰਿ ਨਿਹਾਲੁ (ਪ: ੩੮)

ਬਵੈਡ : ਉਪਨਿਸਥ ਵਿਚ ਪ੍ਰਭੂ ਨੂੰ ਮੁਕਤੀ ਦਾ ਮਾਲਕ (ਕਲਿਆਣ ਕਰਨ ਵਾਲਾ) ਕਿਵਾ ਹੈ (੩.੧੫)। ਇਸੇ ਉਪਨਿਸਥ ਵਿਚ ਬਿਵ ਦਾ ਗੁਣਨਾਮ 'ਹਰਿ' ਵਰਤਿਆ ਹੈ, ਜੋ ਅਵਿਦਿਆ ਨੂੰ ਢੂਰ ਕਰਦਾ ਹੈ।

ਭੀਤਾ ਅਨੁਸਾਰ ਸਵੇਂ ਧਰਮ ਵਾਂ ਹਾਠੀ ਹੀਦੀ ਹੈ ਅਥਵਾ ਪ੍ਰਾਪ ਰਖਦਾ ਹੈ ਪ੍ਰਭੂ ਦਾ ਸਿਫ ਰੂਪ ਮੁਨਥੀ ਕਲਿਆਣ ਲੁਟੀ ਅਵਤਾਰ ਧਾਰਦਾ ਹੈ। ਕਿਸ਼ਨ ਜੀ ਕਹਿੰਦੇ ਹਨ :

"ਸਾਉ ਪੁਰਸਾਂ ਵਾਂ ਉਧਾਰ ਕਰਨ ਛਈ ਅਤੇ ਦੁਖਿਤ ਕਰਮ ਕਰਨ "ਹਾਲਿਆ" ਦਾ ਨਾਸ਼ ਕਰਨ ਲਈ, ਤਥਾ ਧਰਮ ਸਥਾਪਨ ਕਰਨ ਛਈ ਯੁਕ ਪ੍ਰੰਗ ਵਿਚ ਪ੍ਰਗਟ ਹੋਣਾ ਹੈ" (੩.੮)।

ਧੂਮ ਧਰਮ ਸੰਦਰਭ ਹੈ। 'ਗੁਗਤ ਦੀ ਸੰਦਰਤਾ ਬਹੁਮ ਦੀ ਸੰਦਰਤਾ ਦੀ ਪ੍ਰਤਿਬਿੰਬ ਹੈ।'

ਜਪੂਜੀ ਈਂ ਰਕਵੀਂ ਪੁਤੀੜੀ ਵਿਚ ਕਿਹਾ ਹੈ : 'ਕੇਤੇ ਤਾਣੁ ਸੁਆਲਿਹੁ ਰੂਪੁ'। ਅਥਵਾਤ ਪ੍ਰਭੂ ਦੇ ਸਾਥੀ ਸੰਦਰ ਰੂਪਾਂ ਦੀ ਕਿਣਤੀ ਨਹੀਂ ॥ ਅਨੇਕ ਸੰਦਰ ਰੂਪਾਂ ਨੂੰ ਸ਼ਾਸਟ ਰਾਨੂੰ ਨਿਸਚੇ ਹੀ ਪਰਮਾਦਰ ਹੋਵੇਗਾ ॥

ਕਿਸ਼ਨ ਜੀ ਆਪਣੇ ਮਹਾਨ ਸੰਦਰਧ ਰੂਪ ਦਾ ਚੁਰਣ ਕਰਦੇ ਹਨ :

"ਮੈਂ ਬੁਧੀਵਾਨੁਂ ਦਾ ਬੁਧ ਹਾਂ ਅਡੇ ਤੇਜਸਵੀਆਂ ਦਾ ਭੇਜ ਹਾਂ" (ਗੀ: ੭.੧੦)।

ਭੇਜ ਹੈ ਸੰਦਰਤਾ। ਸੰਦਰ ਰੂਪਾਂ ਨੂੰ ਸ਼ਾਸਟ ਰਾਨੂੰ ਉਹ ਪਰਮ ਸੰਦਰਾ ਹੈ।

1. Hara is one of the names of Shiva, one who removes ignorance, R. K. P., Up. p. 715.

2. 'The beauty of the Universe and of every object in it is the reflection of divine beauty', D.N. Bose, Tantras...p. 98.

3. ਅਰਤੀ ਤਜੀ ਜੇਤ ਸਿੰਘ

4. ਦਾਰ ਮਾਤਰ (ਪੰ: ੧੨੨੮) ਵਿਚ ਕੁਝ ਨਾਲਕ ਨੇ ਉਸਨੂੰ 'ਤੁੜਲ੍ਹਿ' (ਸੁੰਦਰ) ਨਾਮ ਦੀ ਕਿਹਾ ਹੈ।

## ਬ੍ਰਹਮ-ਬ੍ਰਹਮਾ, ਵਿਸ਼ਨੂੰ, ਸ਼ਿਵਜੀ

ਬ੍ਰਹਮ ਦੇ ਇਹਨਾਂ ਤਿੰਨਾਂ ਗੁਣਾਂ ਨੂੰ ਤਿ੍ਰਿਮੂਰਤੀ ਆਖਿਆ ਹੈ । 'ਮਨੁਖੀ ਸੌਰ ਦੀ ਸਹੂਲਤ ਲਈ ਹਿੰਦੂ ਤਿ੍ਰਿਮੂਰਤੀ ਦਾ ਵਿਚਾਰ ਹੋਂਦ ਵਿਚ ਆਇਆ, ਬਹਮ ਜਗਤ ਦਾ ਰਚਨਹਾਰਾ ਹੋਣ ਕਣਕੇ ਬ੍ਰਹਮਾ, ਬ੍ਰਹਮ ਜਗਤ ਦਾ ਪਾਲਨਹਾਰ ਹੋਣ ਕਰਕੇ ਵਿਸ਼ਨੂੰ ਅਤੇ ਜਗਤ ਦਾ ਨਾਸ਼ਕ ਹੋਣ ਕਰਕੇ ਰੁਦਰ ਜਾਂ ਸ਼ਿਵ ਹੈ ।<sup>1</sup> ਡੀ: ਐਸ: ਸਰਮਾ ਅਨੁਸਾਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤਿੰਨੇ ਈਸ਼ਵਰ ਦਾ ਰੂਪ ਹਨ । ਬ੍ਰਹਮ ਦੇ ਸੰਸਾਰ ਨਾਲ ਸੰਬੰਧ ਨੂੰ ਈਸ਼ਵਰ ਕਹਿੰਦੇ ਹਨ । ਇਹ ਤਿੰਨੇ ਨਾਂ 'ਇਕ' ਦੇ ਹੀ ਵੱਖ ਵੱਖ ਪੱਖ ਹਨ, ਜਿਸ ਕਰਕੇ ਇਸ ਨੂੰ ਤਿ੍ਰਿਮੂਰਤੀ ਕਿਹਾ ਗਿਆ ਹੈ, ਜਿਸਦਾ ਭਾਵ ਹੈ—'ਇਕ' ਤਿੰਨ ਰੂਪਾਂ ਸਹਿਤ ।<sup>2</sup>

ਬਾਅਦ ਵਿਚ ਸ਼ਰਧਾਲੂ ਉਪਾਸ਼ਕਾਂ ਨੇ ਇਹ ਪੱਖ ਵੱਖ ਵੱਖ ਹਸਤੀਆਂ ਮੰਨ ਲਈਆਂ । ਕਿਸੇ ਨੇ ਬ੍ਰਹਮਾ ਨੂੰ ਉਚਤਮ ਜਾਣ ਕੇ ਕੇਵਲ ਬ੍ਰਹਮਾ ਦੀ ਉਪਾਸ਼ਨਾ ਹੀ ਸ਼੍ਰੋਸ਼ਟ ਸਮਝੀ । ਦੂਜਿਆਂ ਨੇ ਵਿਸ਼ਨੂੰ ਗੁਣ ਵਿਚ ਸ਼੍ਰੋਸ਼ਟਤਾ ਸਮਝ ਕੇ ਵਿਸ਼ਨੂੰ ਦੀ ਅਰਾਧਨਾ ਅਰੰਭ ਕੀਤੀ ਅਤੇ ਤੀਜੀ ਧਿਰ ਨੇ ਸ਼ਿਵਜੀ ਨੂੰ ਸਰਬ ਸ਼੍ਰੋਸ਼ਟ ਜਾਣਿਆ । ਇਸਤਰ੍ਹਾਂ 'ਇਕ' ਦੀ ਤ੍ਰਿਖੰਡੀ ਪੂਜਾ ਅਰੰਭ ਹੋ ਗਈ । ਇਕ ਧਿਰ ਨੇ ਆਪਣੇ ਇਸ਼ਟ ਨੂੰ ਉਚੇਰਿਆਂ ਦਸਣ ਲਈ ਦੂਜਿਆਂ ਨੂੰ ਨੀਵਾਂ ਦਸਿਆ, ਜਿਸ ਨਾਲ ਏਕਾ-ਭਾਵ ਵਿਸਰਨ ਲਗਾ ਅਤੇ ਝਗੜੇ ਅਰੰਭ ਹੋਏ । ਵਿਨੋਭਾ ਅਨੁਸਾਰ ਸੌਵਾਂ ਨੇ ਸੰਕਰ ਨੂੰ ਸਰਵਸ਼੍ਰੋਸ਼ਠ ਮੰਨਿਆ ਤਾਂ ਵੈਸ਼ਨਵਾਂ ਨੇ ਵਿਸ਼ਨੂੰ ਨੂੰ ।<sup>3</sup>

ਜਪੁਜੀ ਅਨੁਸਾਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਇਕ ਅਕਾਲਪੁਰਖ ਦੇ ਉਪਜਾਣ, ਪਾਲਣ ਅਤੇ ਸਮੇਟਣ ਦੇ ਤਿੰਨ ਗੁਣ ਹੀ ਹਨ । ਜਿਹੜੇ ਇਸ ਅਸਲੀਅਤ ਨੂੰ ਭੁਲਾ ਕੇ ਇਨ੍ਹਾਂ ਨੂੰ ਵੱਖ ਹਸਤੀਆਂ ਸਮਝ ਕੇ ਅਰਾਧਦੇ ਹਨ ਉਨ੍ਹਾਂ ਨੂੰ ਇਨ੍ਹਾਂ ਅਖਉਤੀ ਹਸਤੀਆਂ ਦੀ ਤੁਛਤਾ ਅਤੇ ਪਰਾਧੀਨਤਾ ਦਾ ਗਿਆਨ ਦੇ ਕੇ ਸਰਬਸ਼ਕਤੀ ਮਾਨ ਇਕ ਪ੍ਰਭੂ ਦੀ ਉਚਿਤਾ ਦਾ ਅਹਿਸਾਸ ਕਰਾਇਆ ਹੈ । ਜਪੁਜੀ ਦੀ ੩੦ਵੀਂ ਪਉੜੀ ਵਿਚ ਸਪਸ਼ਟ ਕੀਤਾ ਹੈ । ਪ੍ਰਚਲਤ ਵਿਚਾਰ ਸੀ ਕਿ ਮਾਇਆ ਚੇਤੰਨ ਨਾਲ ਮਿਲਕੇ ਪ੍ਰਸੂਤ ਹੋਈ ਜਿਸਨੇ ਸੰਤਾਰੀ (ਬ੍ਰਹਮਾ), ਭੰਡਾਰੀ (ਵਿਸ਼ਨੂੰ) ਅਤੇ ਦੀਵਾਨ ਲਾਉਣ ਵਾਲੇ ਅਰਥਾਤ ਨਾਸ ਕਰਨ ਵਾਲੇ (ਸ਼ਵਜੀ) ਤਿੰਨ ਦੇਵਤਿਆਂ ਨੂੰ ਜਨਮ ਦਿੱਤਾ :

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥  
ਇਕੁ ਸੰਸਾਰੀ ਇਕ ਭੰਡਾਰੀ ਇਕੁ ਲਾਏ ਦੀਬਾਣੁ” ॥

<sup>1.</sup> D. N. Bose, Tantras..... p.83.

<sup>2.</sup> A Primer of Hinduism, p.74.

<sup>3.</sup> ਜਪੁਜੀ (ਹਿੰਦੀ)-ਪੰ: ੨੫ ।

ਇਨ੍ਹਾਂ ਦੀ ਹਸਤੀ ਵਿਚ ਵਿਸ਼ਵਾਸ ਰਖਣ ਵਾਲਿਆਂ ਨੂੰ ਕਿਹਾ ਹੈ ਕਿ ਜੇ ਇਨ੍ਹਾਂ ਦੀ ਹੋਂਦ ਨੂੰ ਮੰਨ ਵੀ ਲਿਆ ਜਾਵੇ ਤਾਂ ਇਹ ਤਿੰਨੇ ਹੀ ਆਗਿਆਕਾਰੀ ਹਨ, ਪ੍ਰਭੂ ਜਿਵੇਂ ਇਨ੍ਹਾਂ ਨੂੰ ਹੁਕਮ ਕਰਦਾ ਹੈ ਉਹ ਉਸੇ ਤਰ੍ਹਾਂ ਹੀ ਪ੍ਰਬੰਧ ਚਲਾਂਦੇ ਹਨ। ਅਰਥਾਤ ਆਪਣੇ ਆਪਣੇ ਕਰਮ ਵਿਚ ਸੁਤੰਤਰ ਨਹੀਂ ਹਨ :

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥<sup>1</sup>

ਛੇਰ ਇਕ ਹੋਰ ਅਚਰਜ ਗਲ ਇਹ ਹੈ ਕਿ ਪਰਮਾਤਮਾ ਤਾਂ ਉਨ੍ਹਾਂ ਨੂੰ ਵੇਖ ਰਿਹਾ ਹੈ ਪਰ ਉਨ੍ਹਾਂ ਨੂੰ ਏਨੀ ਵੀ ਸਮਰਥਾ ਪ੍ਰਾਪਤ ਨਹੀਂ ਕਿ ਪ੍ਰਭੂ ਨੂੰ ਵੇਖ ਸਕਣ :

ਓਹ ਵੇਖੇ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

ਇਸ ਲਈ ਇਨ੍ਹਾਂ ਦੀ ਥਾਂ ਉਸ ਇਕ ਪਰਮਾਤਮਾ ਨੂੰ ਹੀ ਨਮਸਕਾਰ ਕਰਨੀ ਬਣਦੀ ਹੈ ਜੋ ਮੁਢ ਤੋਂ ਹੈ, ਗਿਣਤੀ ਰਹਿਤ ਹੈ, ਆਦਿ ਰਹਿਤ ਅਤੇ ਨਾਸ ਰਹਿਤ ਹੈ ਅਤੇ ਜੁਗਾਂ ਜੁਗਾਂ ਵਿਚ ਇਕ ਰਸ ਹੈ :

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥

ਜਪੁਜੀ ਅਨੁਸਾਰ ਪ੍ਰਭੂ ਆਪ ਹੀ ਇਹ ਤਿੰਨੇ ਕੰਮ ਕਰਦਾ ਹੈ, ਉਹ ਆਪ ਹੀ ਰਚਨਾਂ ਕਰਦਾ ਹੈ ਅਤੇ ਰਚ ਕੇ ਆਪੇ ਹੀ ਦੇਖ ਭਾਲ ਕਰਦਾ ਹੈ, ਉਸ ਬਿਨਾਂ ਹੋਰ ਕੋਈ ਵਖ ਹਸਤੀ ਨਹੀਂ :

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥(ਪ:੨੭)

ਉਹ ਆਪ ਹੀ ਵਿਸ਼ਨੂੰ ਹੈ ਸਰਬ ਜੀਵਾਂ ਦੀ ਸੰਭਾਲ ਕਰਨ ਵਾਲਾ ।

ਜਿਤੁ ਬਹਿ ਸਰਬ ਸਮਾਲੇ ॥ (ਪ: ੨੭)

ਬ੍ਰਹਮ ਦੇ ਸਿਵ ਗੁਣ ਬਾਰੇ ਦਸਿਆ ਹੈ ਕਿ ਉਹ ਜੀਵਾਂ ਦਾ ਸੰਘਾਰ ਆਪਣੇ ਹੁਕਮ ਨਾਲ ਕਰਦਾ ਹੈ, ਜਿਵੇਂ ਹੁਕਮ ਨਾਲ ਸਿਰਜਨਾ :

<sup>1</sup> ਸਗੋਂ ਉਹ ਤਾਂ ਆਪ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਬਣਨ ਲਈ ਉਸਦੇ ਦਰ ਤੋਂ ਉਸਤੱਤ ਗਾ ਰਹੇ ਹਨ : ਗਾਵਹਿ ਈਸਰ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ (ਪ: ੨੭)

ਜੇ ਕੋਈ ਚਾਹੇ ਤਾਂ ਇਹਨਾਂ ਦੀ ਪਦਵੀ ਸਹਿਜੇ ਹੀ ਨਾਮ ਸੁਣਨ ਨਾਲ ਪ੍ਰਾਪਤ ਕਰ ਸਕਦਾ ਹੈ :

ਸੁਣਿਐ ਈਸਰੁ ਬਰਮਾ ਇੰਦੁ ॥ (ਪ:੬)

ਨਾਨਕ ਯੁਕਤੀ ਆਖਦੂ ਜਾਗੁ ॥ (ਪੰ.੨੦)

ਉਪਾਨਿਸਥੀ ਦਿਵ ਵੀ ਇਹ ਠੰਡ ਦੇ 'ਠਿੰਨ ਛੁਟ ਦੱਸੇ ਗਏ ਹਨ। ਮੈਕੀ ਉਪਾਨਿਸਥੀ (ਪੰ.੧) ਦਿਵ ਕਿਹਾ ਹੈ :

'ਕੁਝੀ ਹੀ ਬ੍ਰਾਹਮਾ ਹੈ, ਕੁਝੀ ਹੀ ਕਿਸ਼ਾਨੂੰ ਹੈ। ਕੁਝੀ ਹੀ ਕੁਦਰ (ਸਿਰ) ਹੈ' ।

ਉਸੇ ਉਪਾਨਿਸਥੀ ਦੇ ਮੈਡਾ (ਪੰ.੨) ਦਾ ਸਾਰ ਦਸਤਿਆਂ ਭਾਗ ਰਾਗ ਕ੍ਰਿਸ਼ਨਨ ਹੈ ਕਿਥਿਆ ਹੈ :

"ਉਹ ਠਿੰਨੇ ਸੂਣੀਡਾ ਪੁਰਖ ਨਹੀਂ ਹਨ, ਉਹ ਬ੍ਰਾਹਮਚਾ ਕ੍ਰਿਪਖੀਪ੍ਰਗਠਾ ਹਨ।"<sup>੧</sup>  
ਵਿਹ ਭਾਵ ਜਪੂਜੀ ਵਾਲੀ 30ਵੀਂ ਪਵਿਤ੍ਰੀ ਵਾਲੀ ਹੀ ਹੈ ।

ਗੀਤਾ ਦੀ ਵਿਸ਼ੇ ਵਿਵਾਹ ਦੀ ਪ੍ਰਸ਼ਾਸ਼ੀ ਕਰਦੀ ਹੈ। ਬ੍ਰਾਹਮਾ ਦੇ ਕੁਟ ਵਾਲੇ ਵੀਤਿਆ ਹੈ :

ਕਿਹੜਾ ਕਿਹੜਾ ਸੰਸਾਰ ਦੇ ਅੰਦਰ ਕੌਦੀ ਕ੍ਰਾਤੀ ਵਾਲਾ, ਉਸ ਵਾਲਾ ਅਤੇ ਤੁਲਤ ਵਾਲਾ ਪਛਾਵਦ ਜ਼ਾਂ ਪ੍ਰਾਣੀ ਹੈ ਉਹ ਸਭ ਮੇਰੇ ਹੀ ਅੰਨ੍ਹ ਤੋਂ ਪੈਦਾ ਹੋਇਆ ਜਾਣ (੧੦੦੪੧)  
ਅਤੇ ਵਿਸ਼ਾਨੂੰ ਪੈਖ ਕਾਢੇ ਆਖਿਆ ਹੈ :

"ਵਿਸ਼ੇਸ਼ੀਓ ਵਿਵਾਹ ਮੈਂ ਦਾਸੁਦੇਰ ਹੀ ਵਿਸ਼ਾਨੂੰ ਸੂਪ ਦਿਓ ਅਧਿਕਰਯ ਅੰਤਰਾਤ  
ਥੋੜ੍ਹਾ ਦਾ ਪਣੀ ਹਾਂ (੮.੪)" ।

ਉਚਨਾਂ ਅਤੇ ਨਾਨਕ ਬਚਨਾਂ ਦੀਵੇਂ ਕੁਟ ਉਸੇ ਦੇ ਏਂ ਹਨ :

"ਏ ਅਚਨਨ ! ਬਲਪ ਦੇ ਅਖੀਰ ਦਿਓ ਸਾਰੇ ਪ੍ਰਾਣੀ ਮੇਰੀ ਪਰਕਿਰਤੀ ਨੂੰ  
ਪ੍ਰਾਪਤ ਕੀਵੇਂ ਹਨ। ਬਲਪ ਦੇ ਆਖਿ ਦਿਓ ਮੈਂ ਵਿਦਾ ਕੀਵੇਂ ਕੋਈ ਰਚ ਦੇਂਦਾ ਹਾਂ" (੮.੭)

'ਪੈਰ ਵਿਦਾ ਭਿੰਨੀ ਪੈਖਾ ਵਿਚੋਂ ਗੀਤਾ ਦਿਵ ਨਿਸ਼ਚਿਤਨ ਦੇ ਮੁਖ ਆਸੇ ਕਲੀ,  
ਵਿਸ਼ਾਨੂੰ ਪੱਧ ਹੀ ਬਚੇਂਦੇ ਛੁਹਤਾਹਿਆ ਹੈ ।'<sup>੨</sup>

੧. 'ਜਾਹਾ ਯਾਨੂ ਸੇਵੀ ਭਾਵੁ ਨ ਕੇਵੀ ॥

ਜਿਲੀ ਨਿਰਲੀ ਤਿਲ ਹੀ ਫੁਲ ਕੇਵੀ ॥, (ਮਾਨੂ ਸੇਵੇ ਮ.੧) ੧੦੨੦

2. The three Brahma, Visnu and Siva are not to be conceived as independent persons; they are the three-fold manifestation of the one Supreme.' The Principal Upanisads p.815.

3. 'The Gita is interested in the process of redeeming of the world, so the aspect of Visnu is emphasized. Krishna represents the Visnu aspect of the Supreme' ib.BG. p. 26.

# ਬ੍ਰਾਹਮ ਦਾ ਅਵਤਾਰ

(Incarnation of Brahman)

ਅਵਤਾਰ ਕਿਸੇ ਨਾ ਲਿੰਗਣ ਵਾਲੀ ਹਾਸ਼ਮੀ ਦੇ ਪ੍ਰਕਾਰ ਤੁਥ ਨੂੰ ਕਿਉਂਕਿ ਹਾਲ<sup>1</sup> ਵਿਸਤੂਰੀ ਵੀ ਪਾਠਿਯਕਾ ਲਿੰਡੀ ਹਾਲੀ ਹੈ ਕਿ ਕਿਸੇ ਵਿਸ਼ੇਸ਼ ਮੱਨੌਤਕ ਲਾਲੀ ਜਾਂਦੀ ਹੈ ਅਤੇ ਅਨੁਭਵੀ ਜਾਂਪੀ ਵਿਚ ਆਉਂਦਾ ਹੈ ਅਜੇਹੀ ਉਸਨੂੰ ਅਵਤਾਰ ਕਿਹੜੀ ਹੈ ਤਾਂ ॥ ਗੁਰੂ ਨਾਨਕ ਨੇ ਖੋਜ੍ਹੇ ਦੇ ਪ੍ਰਕਾਰੀ ਜਾਂਪੀ ਵਿਚ ਅਵਤਾਰ ਹਾਲਾਂ ਦੇ ਵਿਚਾਰ ਨੂੰ ਅਧਿਗਤਾਨ ਕੀਤਾ ਹੈ ॥ ਉਸਨੂੰ ਨੇ ਸਾਫ਼ੀ ਦੇ ਪ੍ਰਕਾਰ ਮੰਡਲ ਵਿਚ ਰਖ ਕੂੰ "ਆਨੁਦੀ" ਕਿਹਾ ਗੈਂਦੀ ਜਿਸਲਾ ਤਾਂਤ੍ਰ ਹੈ ਕਿ ਉਹ ਹਾਲਤ ਸੂਨ ਵਿਚ ਨਹੀਂ ਆਉਂਦਾ ॥ ਜਾਣੀ ਯਾਦ ਵੀ ਹਾਲੀ ਦੀ ਹੁਣੀ ਦੀ ਤਾਂ ਅਜਿਥੀ ਸੀਮੇ ਬਹੁਮੰਦ ਅਵਤਾਰ ਨਹੀਂ ਧਾਰਾ, ਗੁਰੂ ਪ੍ਰਾਣ ਦੀਆਂ ਹੈ ॥ ਅਤੇ ਗੁਰੂ ਦਾ ਅਵਤਾਰ ਉਸਦੇ ਪ੍ਰਕਾਰ ਵਿਚ ਹੈ ॥

ਉਪਰਾਲਾਂ ਵਿਚ ਤੁਥ ਦੇ ਅਵਤਾਰ ਦਾ ਸਾਡਾ ਕੰਢੀ ਵਿਦਾ ਲੁਲੁਣ ਨਹੀਂ ਹੈ ॥ ਕੇਵਲ ਉਪਰਾਲਾਂ ਦੇ ਤੀਜੇ ਦੌਥੇ ਅਧਿਆਤੇ ਵਿਚ ਟੌਮਿਆਂ ਹੈ ਕਿ ਤੱਤਾਂ ਨਾਵਿਤਤੀ ਲਈ ਬ੍ਰਾਹਮ ਅਵਤਾਰ ਧਾਰਾ ਹੈ, ਤਾਂਕੇ ਸਾਡੇ ਪ੍ਰਕਾਰੀ ਪ੍ਰਤੀਕ ਵਿਚ ਨਹੀਂ, ਇਕ ਤੁਹਾ ਦੇ ਤੁਧਾ ਵਿਚ ਜੋ ਅਸੁਆ ਦੀਆਂ ਤੱਤਕਾਤ ਕਰਾਉ ਹੈ ॥ ਸੇਵਾਂ ਦੀ ਰੁਕਾਵ ਵੀ ਨਾਵਿਤਤੀ ਹਾਲੀ ਬ੍ਰਾਹਮ ਤੁਹਾ (ਯਤਨ) ਦੇ ਤੁਧਾ ਵਿਚ ਪ੍ਰਸਾਦ ਹੋਇਆ ॥ ਸੇਵ ਸਾਡੇ ਨਾ ਸਕੇ ॥ ਅਗਲੀ ਅਤੇ ਵਾਧੂ ਵਾਚੀ ਵਾਲੀ ਉਸਦੇ ਸਾਹਮਣੇ ਗਏ ਅਤੇ ਆਪਣੀ ਆਪਾਮਹਿਕਾ ਦਾ ਇਕਥਾਨ ਨੀਤਾ ॥ ਇਸਤੂਰੀ ਸੁਖਮਿਤੀ ਵਿਚ ਬ੍ਰਾਹਮ ਦੇ ਅਵਤਾਰ ਦਾ ਲੁਲੁਣ ਹੈ ॥

੧. ਪ੍ਰਕਾਰੀ, ਪੰ: ੫੩੫।

੨. D. S. Swami A Philosopher of Hinduism, p. 15

੩. ਬ੍ਰਾਹਮਿਕ ਵਿਧਿਆਨੀ ਨੇ ਪ੍ਰਕਾਰ ਅਵਤਾਰ ਮੱਨੌਤ ਵਿਚਿਆਂ ਨੂੰ ਸ਼ਾਕੁ ਤੁਖੜਾ ਕੀਤੀ ਹੈ: ਜੋ ਮੱਨੌਤੀ ਪ੍ਰਕਾਰੀਆਂ ਉਸਾ ਨੇ ਸੰਸਾਰ ਵਿਚ ਆਪ ਬ੍ਰਾਹਮ ਆਇਆ ਹੈ ॥

ਸੰਸਾਰ ਵਿਚ ਕਿਉਂਕਿ ਸ਼ਾਕੁ ਤੁਖੜਾ ਹੈ ॥

ੴ ਸਤਿਗੁਰ ਪੈ: ੧੦੭

ਕਾਵੀ ਬ੍ਰਾਹਮ ਦੀ ਸੰਸਾਰ ਵਿਚ ਆਪ ਬ੍ਰਾਹਮ ਆਇਆ ਹੈ ॥

੨. D. Greenberg, The Gospel of the Guru Granth Sahib, p. viii,

ਗੀਤਾ ਵਿਚ ਧਰਮ ਰਖਿਆ ਲਈ ਸਮੇਂ ਸਮੇਂ ਵਿਸ਼ਨੂੰ ਦਾ ਅਵਤਾਰ ਹੁੰਦਾ ਮੰਨਿਆ ਹੈ। ਕਿਸ਼ਨ ਜੀ ਕਹਿੰਦੇ ਹਨ :

“ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਅਤੇ ਅੱਧਰਮ (ਪਾਪ) ਪਰਫਲਤ ਹੁੰਦਾ ਹੈ, ਓਦੋਂ ਓਦੋਂ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ, ਸਾਥੂ ਪੁਰਸ਼ਾਂ ਦਾ ਉਧਾਰ ਕਰਨ ਲਈ ਅਤੇ ਦੂਸ਼ਿਤ ਕਰਮ ਕਰਨ ਵਾਲਿਆਂ ਦਾ ਨਾਸ਼ ਕਰਨ ਲਈ। ਧਰਮ ਸਬਾਅਣ ਕਰਨ ਲਈ ਯੁਗ, ਯੁਗ ਵਿਚ ਪ੍ਰਗਟ ਹੁੰਦਾ ਹਾਂ।” (ਗੀਤਾ: ੪.੨-੮)

ਕਿਸ਼ਨ ਜੀ ਉਨ੍ਹਾਂ ਲੋਕਾਂ ਨੂੰ ਮੂਰਖ ਦੱਸਦੇ ਹਨ, ਜੋ ਉਨ੍ਹਾਂ ਨੂੰ ਪਰਮੇਸ਼ਵਰ ਦੀ ਥਾਂ ਮਨੁਖੀ ਜਾਮੇ ਵਿਚ ਹੋਣ ਕਰਕੇ ਸਾਧਾਰਣ ਮਨੁਖ ਹੀ ਸਮਝ ਲੈਂਦੇ ਹਨ (ਗੀਤਾ ੯.੧੧)।

ਕਿਸ਼ਨ ਜੀ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦਾ ਰੱਬੀ ਅਵਤਾਰ ਇਕ ਵਾਰ ਹੀ ਨਹੀਂ, ਪਹਿਲਾਂ ਵੀ ਕੁਈ ਵਾਰ ਹੋ ਚੁਕਾ ਹੈ (ਗੀਤਾ ੪.੫)।

## **2-ਆਤਮਾ (ਜੀਵ) ਦਾ ਸੰਕਲਪ**

**(Concept of Soul)**



## ਆਤਮਾ (ਜੀਵ)

ਬ੍ਰਹਮ ਵਾਂਗ ਆਤਮਾ ਵੀ ਇਕ ਰਹੱਸਮਈ ਵਿਸ਼ਾ ਹੈ ਜਿਸਦੀ ਜਾਣਕਾਰੀ ਅਨੁਭਵ ਅਵਸਥਾ ਵਿਚ ਹੀ ਹੁੰਦੀ ਹੈ। ਉਸ (ਬ੍ਰਹਮ) ਸਰਬ ਘਟਾਂ ਵਿਚ ਵਸਦੀ ਪਰਮ-ਚੇਤਨਾ ਦੀ ਅੰਸ਼-ਚੇਤਨਾ ਹੈ। ਇਸਦੀ ਸੋਝੀ ਹੋ ਜਾਣ ਨਾਲ ਬ੍ਰਹਮ ਦੇ ਸਾਖਿਆਤ ਦੀਦਾਰ ਹੋ ਜਾਂਦੇ ਹਨ, ਕਿਉਂਕਿ ਹੋਈ ਜੁ ਬ੍ਰਹਮ ਦਾ ਰੂਪ, ਰਾਮ ਦੀ ਅੰਸ਼। ਅਕਾਲ ਪ੍ਰਭੂ ਵਾਂਗ ਮਿਤੁ ਰਹਿਤ ਹੈ। ਮਾਇਆ ਦੇ ਪ੍ਰਤਾਪ ਕਰਕੇ ਆਵਾਗਵਨ ਦੇ ਚੱਕਰ ਵਿਚ ਰਹਿੰਦੀ ਹੈ। ਮੁਕਤ ਹੋਣ ਤੇ ਪ੍ਰਭੂ ਦੀ ਨੇੜਤਾ ਪ੍ਰਾਪਤ ਕਰ ਲੈਂਦੀ ਹੈ।

### ਆਦਿ ਕਿ ਅਨਾਦਿ ?

ਜਪੁਜੀ ਅਨੁਸਾਰ ਜਿਥੇ ਬ੍ਰਹਮ ਅਨਾਦਿ ਹੈ ਉਥੇ ਆਤਮਾ ਅਨਾਦਿ ਨਹੀਂ। ਆਤਮਾ ਦਾ ਆਦਿ ਪਰਮਾਤਮਾ ਹੈ, ਜਿਵੇਂ ਕਿਰਣਾਂ ਦਾ ਆਦਿ ਹੈ ਸੂਰਜ। ਪ੍ਰਭੂ ਦੇ ਹੁਕਮ ਨਾਲ 'ਜੀਵ' ਹੋਂਦ ਵਿਚ ਆਉਂਦਾ ਹੈ :

"ਹੁਕਮੀ ਹੋਵਨਿ ਜੀਅ...." (ਪ.੨)  
ਜਾ

ਸਭਨਾ ਜੀਆਂ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ (ਪ.੫)

ਉਪਨਿਸ਼ਦਾਂ ਅਤੇ ਗੀਤਾ ਵਿਚ ਵੀ ਸਿਧੇ ਤੌਰ 'ਤੇ ਆਤਮਾ ਨੂੰ ਆਦਿ ਨਹੀਂ ਕਿਹਾ ਗਿਆ ਅਤੇ ਨਾ ਹੀ ਬ੍ਰਹਮ ਵਾਂਗ ਇਸ ਲਈ ਅਨਾਦਿ ਸ਼ਬਦ ਵਰਤਿਆ ਹੈ ਪਰ ਕਿਰਣ, ਚੰਗਿਆੜੀ ਆਦਿ ਚਿੰਨ ਦੱਸਦੇ ਹਨ ਕਿ ਉਨ੍ਹਾਂ ਦਾ ਆਦਿ ਸੂਰਜ, ਅੰਸ਼ੀ ਜਾਂ ਅਗਨੀ ਹੈ ਜਿਸਡੋਂ ਕਿ ਉਹ ਵਿਜੋਗ ਹੋਏ। ਕਿਸ਼ਨ ਜੀ ਕਹਿੰਦੇ ਹਨ :

"ਇਸ ਸਰੀਰ ਵਿਚ ਇਹ ਜੀਵਾਤਮਾ ਮੇਰਾ ਹੀ ਸਨਾਤਨ ਅੰਸ਼ ਹੈ" (੧੫.੧)  
ਛੰਦੋਂ : ਉਪਨਿਸ਼ਦ ਵਿਚ ਆਖਿਆ ਹੈ :

"ਸਾਰੇ ਜੀਵ ਜੰਡੂ ਉਸੇ 'ਹੋਂਦ' ਤੋਂ ਆਏ ਹਨ" (੬.੧੦.੨)

## ਆਤਮਾ ਅਤੇ ਸਰੀਰ :

ਆਤਮਾ ਅਤੇ ਸਰੀਰ ਦਾ ਬੜਾ ਗੂੜਾ ਸੰਬੰਧ ਹੈ। ਆਤਮਾ ਸਰੀਰ ਵਿਚ ਆਉਂਦੀ ਹੈ, ਉਚੇਰੇ ਗੁਣਾਂ ਦਾ ਗ੍ਰਹਿਣ ਕਰਦੀ ਹੋਈ ਇਕ ਵਿਸ਼ੇਸ਼ ਅਵਸਥਾ ਤੇ ਪ੍ਰਭੂ ਦੇ ਦਰ ਤੇ ਜਾ ਪੁਜਦੀ ਹੈ। ਜੇਮਜ਼ ਸੇਠ ਨੇ ਠੀਕ ਕਿਹਾ ਹੈ ਕਿ ਸਰੀਰ ਅਤੇ ਆਤਮਾ ਪਰਸਪਰ ਸਾਬੀ ਹਨ, ਦੋਵੇਂ ਇਕ ਦੂਜੇ ਦੇ ਕੰਮ ਆਉਂਦੇ ਹਨ। ਸਰਬ ਮਨੁਖੀ ਚੰਗਿਆਈ ਸਰੀਰ ਦੀ ਮਹਾਨਤਾ ਅਤੇ ਕਦਰ ਸਿਖਣ ਵਿਚ ਹੈ।<sup>1</sup>

ਵਿਵੇਕਾਨੰਦ ਅਨੁਸਾਰ ਹਰ ਆਤਮਾ ਇਕ ਗੋਲਦਾਰਾ ਹੈ ਜਿਸਦਾ ਘੇਰਾ ਕਿਧਰੇ ਵੀ ਨਹੀਂ, ਪਰ ਜਿਸਦਾ ਕੇਂਦਰ ਸਰੀਰ ਵਿਚ ਹੈ ਅਤੇ ਮ੍ਰਿਤੂ ਤੋਂ ਭਾਵ ਹੈ ਇਸ ਕੇਂਦਰ ਦਾ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਜਾਣਾ।<sup>2</sup>

ਮਨੁਖੀ ਸਰੀਰ ਜੀਵ ਲਈ ਪ੍ਰਭੂ ਤੋਂ ਪ੍ਰਾਪਤ ਹੋਇਆ ਸਰਬੋਤਮ ਅਵਸਰ ਹੈ, ਇਹ ਅਵਸਰ ਉਸਦੇ ਉਚੇਰੇ ਕਰਮਾਂ ਕਰਕੇ ਪ੍ਰਭੂ ਦੇ ਹੁਕਮ ਨਾਲ ਪ੍ਰਾਪਤ ਹੁੰਦਾ ਹੈ :

ਕਰਮੀ ਆਵੈ ਕਪੜਾ ॥ (ਪ:੪)

ਹੁਕਮੀ ਹੋਵਨ੍ਹਿ ਆਕਾਰ ॥ (ਪ:੨)

ਇਸ ਲਈ ਇਹ ਅਵਸਰ ਉਚੇਰਿਆਂ ਉਠਣ ਲਈ ਹੈ। ਸਰੀਰ ਨੂੰ ਤਸੀਹੇ ਦੇ ਕੇ ਆਤਮਾ ਨੂੰ ਉਚੇਰਾ ਕਰਨ ਦਾ ਵਿੱਚਾਰ ਹਾਨੀਕਾਰਕ ਹੈ, ਅਕੁਦਰਤੀ ਹੈ। ਡਾ. ਭਾਈ ਜੋਪ ਸਿੰਘ ਅਨੁਸਾਰ ‘ਦੇਹ ਦੀਆਂ ਸਾਰੀਆਂ ਤਾਕਤਾਂ ਨੂੰ ਇਸ ਲਈ ਵਰਤੇ ਕਿ ਜੋਤਿ ਅੰਦਰ ਜਗ ਪਵੇ।<sup>3</sup>

ਛੰਦੋ:ਉਪ: (੮.੧੨.੧) ਵਿਚ ਕਿਹਾ ਹੈ : ‘ਸਰੀਰ ਨੂੰ ਮੌਤ ਜ਼ਰੂਰ ਵਿਆਪਦੀ ਹੈ ਪਰ ਇਹ ਮ੍ਰਿਤੂ ਰੰਗ ਆਤਮਾ ਦਾ ਸਹਾਰਾ ਹੈ’।

ਮੈਤ੍ਰੀ:ਉਪ: (੨.੩.੪), ਵਿਚ ਸਰੀਰ ਨੂੰ ਰੱਖ ਕਿਹਾ ਹੈ ਜਿਸਦੀ ਸੰਚਾਲਕ ਆਤਮਾ ਹੈ।

ਡਾ: ਰਾਧਾ ਕ੍ਰਿਸ਼ਨ ਅਨੁਸਾਰ ਸਰੀਰ ਆਤਮਾ ਦਾ ਸੇਵਕ ਹੈ, ਪਿੰਜਰਾ ਨਹੀਂ।<sup>4</sup>

ਗੀਤਾ ਵਿਚ ਸਰੀਰ ਨੂੰ ਕਰਮ-ਖੇਤਰ ਆਖਿਆ ਹੈ। ਧਰਮ ਕਮਾਵਨ ਦਾ ਬੜਾ ਸੁਭ ਅਵਸਰ ਹੈ। ‘ਇਹ ਸਰੀਰ ਕਸੇਤਰ ਹੈ, ਇਸ ਨੂੰ ਜੋ ਜਾਣਦਾ ਹੈ ਉਹ ਕਸੇਤ੍ਰਗਿਆ ਹੈ’ (ਗੀ:੧੩.੧)।

ਜਿਸ ਪ੍ਰਕਾਰ ਇਕ ਹੀ ਸੂਰਜ ਇਸ ਸੰਪੂਰਣ, ਬ੍ਰਹਮੰਡ ਨੂੰ ਪ੍ਰਕਾਸ਼ਿਤ ਕਰਦਾ ਹੈ, ਉਸੇ ਤਰ੍ਹਾਂ ਇਕ ਹੀ ਆਤਮਾ ਸੰਪੂਰਣ ਕਸੇਤਰ ਨੂੰ ਪ੍ਰਕਾਸ਼ਿਤ ਕਰਦੀ ਹੈ’ (ਗੀ:੧੩.੩੩)

1. A Study of Ethical Principles, p.168.

2. Hinduism, p. 5.

3. ਗੁਰਮਤਿ ਨਿਰਣਯ, ਪੰ: ੬੧

4. Indian Philosophy, V.I., p 218.

## ਆਤਮਾ ਅਤੇ ਪ੍ਰਾਣ

ਸਵਾਸ ਅਤੇ ਆਤਮਾ ਦਾ ਅਨਿਖੜ ਰਿਸ਼ਤਾ ਹੈ। ਆਤਮਾ ਸਵਾਸ ਦੇ ਪੰਘੂੜੇ ਵਿਚ ਬਹਿ ਕੇ ਸਰੀਰ ਵਿਚ ਪ੍ਰਵੇਸ਼ ਕਰਦੀ ਹੈ ਅਤੇ ਜਦ ਤਕ ਪ੍ਰਾਣ ਸਰੀਰ ਵਿਚ ਰਹਿੰਦੇ ਹਨ ਇਕ ਸੁਰ ਰਹਿੰਦੀ ਹੈ ਅਤੇ ਜਾਣ ਸਮੇਂ ਸਵਾਸ ਦੀ ਡੋਲੀ ਵਿਚ ਬੈਠ ਕੇ ਹੀ ਜਾਂਦੀ ਹੈ। ਸਵਾਸ ਸਰੀਰ ਦਾ ਜੀਵਨ ਹਨ, ਸਰੀਰ ਵਿਚਲੇ ਸਾਰੇ ਸਬੂਲ ਅਤੇ ਸੂਖਮ ਪੁਰਜੇ ਸਵਾਸ ਨਾਲ ਹੀ ਹਰਕਤ ਵਿਚ ਰਹਿੰਦੇ ਹਨ, ਇਸਦੇ ਨਿਕਲਣ ਨਾਲ ਮਸ਼ੀਨਰੀ ਦੀ ਸਾਰੀ ਹਰਕਤ ਬੰਦ ਹੋ ਜਾਂਦੀ ਹੈ।

‘ਜੀਵਨ ਦਾ ਸੰਬਧ ਸਵਾਸ ਨਾਲ ਹੈ, ਸਵਾਸ ਦਾ ਸੰਬੰਧ ਪਵਨ ਨਾਲ ਹੈ। ਲਾਤੀਨੀ ਸ਼ਬਦ ਅਨਿਮਾ (Anima) ਜੋ ਆਤਮਾ ਲਈ ਵਰਤਿਆ ਜਾਂਦਾ ਹੈ ਉਸਤੋਂ ਪ੍ਰਾਣ ਅਤੇ ਪਵਨ ਦੋਵੇਂ ਹੀ ਭਾਵ ਹਨ।’<sup>1</sup>

ਜਪੁਜੀ ਵਿਚ ਪਵਨ (ਪ੍ਰਾਣ) ਨੂੰ ਵਿਸ਼ੇਸ਼ ਮਹਾਨਤਾ ਦਿੱਤੀ ਗਈ ਹੈ। ਪਵਨ ਨੂੰ ਆਖਰੀ ਸ਼ਲੋਕ ਵਿਚ ‘ਗੁਰੂ’ ਆਖਿਆ ਹੈ। ਸਰੀਰ ਦੀ ਹੋਂਦ ਹੋਈ ਜੁ ਪ੍ਰਾਣ ਕਰਕੇ ਹੀ ਹੈ।<sup>2</sup> ਪਉਣ ਨਾ ਹੋਵੇ ਤਾਂ ਸਾਹ ਲੈਣ ਬਿਨਾਂ ਜੀਵ ਤੁਰਤ ਮਰ ਜਾਣ। ਗੁਰੂ ਇਸ ਲਈ ਹੈ ਕਿ ਜਿਕੁਰ ਗੁਰੂ ਦੇ ਉਪਦੇਸ਼ ਬਿਨਾਂ ਆਤਮਾ ਮੁਰਦਾ ਹੈ ਇਕੁਰ ਪਉਣ ਬਿਨਾਂ ਸਰੀਰ। ਪਉਣ ਸਰੀਰਾਂ ਦਾ ਗੁਰੂ ਹੈ।<sup>3</sup>

ਸਰੀਰ ਦੀਆਂ ਬਾਕੀ ਇੰਦਰੀਆਂ ਦੀ ਹੋਂਦ ਪ੍ਰਾਣ ਕਰਕੇ ਹੀ ਹੈ। ਪ੍ਰਾਣ ਦੀ ਸੋਸ਼ਟਾ ਲਈ ਛੌਂਦੋ:ਉਪਨਿਸਥ (ਪ.੧.੧.੧੫) ਵਿਚ ਬੜੀ ਮਨੰਗਜਕ ਵਿਥਿਆ ਦਿੱਤੀ ਹੈ। ਇੰਦਰੀਆਂ ਦਾ ਅਤੇ ਪ੍ਰਾਣ ਦਾ ਪਰੱਸਪਰ ਝਗੜਾ ਹੋ ਗਿਆ ਆਪਣੀ ਆਪਣੀ ਸੋਸ਼ਟਾ ਬਾਰੇ। ਸਾਰੇ ਪਰਜਾਪਤੀ, ਆਪਣੇ ਪਿਉ ਪਾਸ ਗਏ। ਉਸਨੇ ਕਿਹਾ ਕਿ ਜਿਸਦੇ ਵਿਛੜਨ ਤੇ ਸਰੀਰ ਦੀ ਹਾਲਤ ਕੈਡੀ ਹੋ ਜਾਵੇਗੀ, ਉਹੋ ਹੀ ਸੋਸ਼ਟ ਹੋਵੇਗਾ, ਪਹਿਲਾਂ ਬਾਣੀ ਜਾਂਦੀ ਹੈ, ਪਰ ਸਰੀਰ ਤੇ ਕੋਈ ਅਸਰ ਨਹੀਂ ਹੁੰਦਾ। ਫੇਰ ਅੱਖ, ਕੰਨ ਅਤੇ ਮਨ ਵਾਰੀ ਵਾਰੀ ਜਾਂਦੇ ਹਨ, ਉਨ੍ਹਾਂ ਦੀ ਵਾਪਸੀ ਤੇ ਸਰੀਰ ਕਾਇਮ ਰਹਿੰਦਾ ਹੈ। ਪਰ ਜਦ ਪ੍ਰਾਣ ਨਿਕਲਣ ਲਗਦਾ ਹੈ ਤਾਂ ਸਾਰੇ ਹੀ ਉਸ ਬਿਨਾਂ ਆਪਣੀ ਅਣਹੋਂਦ ਸਮਝਦੇ ਹਨ। ਜੇ ਪ੍ਰਾਣ ਹੈ ਤਾਂ ਸਾਰੇ ਇੰਦਰੇ ਹਨ। ਅਖੀਰ ਵਿਚ ਕਿਹਾ ਹੈ ਕਿ ਬਾਣੀ, ਕੰਨ, ਅੱਖ ਅਤੇ ਮਨ ਪ੍ਰਾਣ ਹੀ ਅਖਵਾਉਂਦੇ ਹਨ ਕਿਉਂਕਿ ਇਹ ਸਭ ਪ੍ਰਾਣ ਕਰਕੇ ਹਨ।

ਕੋਸ਼ਿਤਕੀ ਉਪਨਿਸਥ (੩.੨) ਵਿਚ ਆਖਿਆ ਹੈ ਕਿ ਜੀਵਨ ਪ੍ਰਾਣ ਹੈ ਅਤੇ ਪ੍ਰਾਣ ਜੀਵਨ।

1. R.K.P.U., p.404.

2. ਪਵਣੇ ਕੇ ਵਸਿ ਦੇਹਰੀ ਸਿਰੀ ਰਾਗੁ ਮ: ੧) ਵੰ੩

3. ਭਾ. ਜੋਪ ਸਿੰਘ, ਜਪੁਜੀ, ਪੰਨਾ ਵੰ੮

## ਮਨ ਬਾਰੇ ਵਿਚਾਰ

ਮਨ ਮਨੋਵਿਗਿਆਨ ਦਾ ਅਤੇ ਅਧਿਆਤਮ ਵਿਦਿਆ ਦਾ ਬੜਾ ਮਹੱਤਵ ਪੂਰਣ ਵਿਸ਼ ਹੈ। ਆਤਮਵਾਦੀ ਮਨ ਨੂੰ ਆਤਮਾ ਦਾ ਸੂਖਮ ਸਰੀਰ ਕਹਿੰਦੇ ਹਨ ਜੋ ਸਰੀਰ ਤਿਆਗਣ ਪਿਛੇ ਆਤਮਾ ਦੇ ਨਾਲ ਜਾਂਦਾ ਹੈ। ਚੰਗੇਰੇ ਪਾਸੇ ਲਗਿਆਂ ਇਹ ਆਤਮਾ ਨੂੰ ਬੰਧੁ-ਮੁਕਤ ਕਰਾ ਦੇਂਦਾ ਹੈ ਨ ਤੋਂ ਤਾਂ ਆਵਾਗਾਨ ਦੇ ਚੱਕਰ ਵਿਚ ਪਾਣ ਦਾ ਕਾਰਣ ਬਣ ਗਿਆ ਹੈ। “ਧਰਤੀ ਤੇ ਸਭ ਤੋਂ ਮਹਾਨ ਮਨੁਖ ਹੈ ਅਤੇ ਮਨੁਖ ਵਿਚ ਸਭ ਤੋਂ ਮਹਾਨ ਮਨ ਹੈ।”<sup>1</sup>

ਅਧਿਆਤਮਵਾਦੀ ਮਨ ਨੂੰ ਕਾਬੂ ਕਰਨ ਤੇ ਜ਼ੋਰ ਦੇਂਦੇ ਹਨ। ਮਨ ਨੂੰ ਕਾਬੂ ਕਰਨਾ ਹੈ ਮਤ ਦੀ ਸਕਤੀ ਨੂੰ ਇਕਾਗਰ ਕਰਨਾ। ਜਪੁਜ਼ੀ ਨੇ ਮਨ ਨੂੰ ਸੰਸਾਰ ਦੀ ਸਭ ਤੋਂ ਵੱਡੀ ਸਕਤੀ ਦੇਂਸਾ ਹੈ। ਜੋ ਇਸ ਨੂੰ ਜਿਤ ਸਕਦਾ ਹੈ ਜਾਂ ਇਕਾਗਰ ਕਰ ਸਕਦਾ ਹੈ ਉਹ ਸਾਰੇ ਵਿਸ਼ਵ ਦਾ ਜੇਤੂ ਬਣ ਸਕਦਾ ਹੈ :—

ਮਨਿ ਜੀਤੇ ਜਗੁ ਜੀਤ<sup>2</sup> ॥ (ਪੰ: ੨੮)

ਬਿਹਦ : ਉਪਨਿਸਥ ਵਿਚ ਲਿਖਿਆ ਹੈ ਕਿ ਮਨ ਸਭ ਇੰਦਰੀਆਂ ਦਾ ਮੁਖੀ ਹੈ। ਮਨ ਦਾ ਸੰਗਰਕ ਨਾ ਹੋਵੇ ਤਾਂ ਨਾ ਕੰਨ ਸੁਣਦੇ ਹਨ ਅਤੇ ਨਾ ਅੱਖਾਂ ਵੇਖਦੀਆਂ ਹਨ। ਮਨੁਖ ਮਨ ਨਾਲ ਹੀ ਵੇਖਦਾ ਹੈ, ਮਨ ਨਾਲ ਹੀ ਸੁਣਦਾ ਹੈ, ਮਨ ਨਾਲ ਸਪਰਸ਼ ਕਰਦਾ ਹੈ (੧.੪.੩)। ਅਰਥਾਤ ਮਨ ਨੂੰ ਕਾਬੂ ਕਰਨ ਨਾਲ ਇੰਦਰੀਆਂ ਵੱਡੇ ਵਿਚ ਹੋ ਸਕਦੀਆਂ ਹਨ। ਸੋ ਮਨ ਹੀ ਸਭ ਤੋਂ ਵਧੀ ਸਕਤੀਸ਼ਾਲੀ ਹੈ।

ਪਰੇ ਮਨ ਨੂੰ ਕਾਬੂ ਕਿਵੇਂ ਕੀਤਾ ਜਾਵੇ? ਇਸ ਬਾਰੇ ਕਈ ਸਾਧਨ ਦੌਸੇ ਜਾਂਦੇ ਹਨ। ਮੇਨ ਦੀ ਸਾਧਨਾਂ ਯੋਗ ਦਾ ਪ੍ਰਮੁਖ ਵਿਸ਼ਾ ਹੈ। ਮਨੋਵਿਗਿਆਨੀਆਂ ਨੇ ਵੀ ਇਸਦੇ ਕਈ ਹੱਲ ਲਭਣ ਦੇ ਜਤਨ ਕੀਤੇ ਹਨ।

ਜਪੁਜ਼ੀ ਅਨੁਸਾਰ ਜੇ ਇਸ ਨੂੰ ਪ੍ਰਭੂ ਦੇ ਪ੍ਰੇਮ ਵਿਚ ਰੁੰਗ ਦਿੱਤਾ ਜਾਵੇ ਤਾਂ ਇਹ ਸ਼ਾਂਤ ਹੋਇਆ ਆਸੇ ਨੂੰ ਪ੍ਰਾਪਤ ਹੋ ਜਾਂਦਾ ਹੈ :

ਸੁਣਿਆ ਮੰਨਿਆ ਮਨਿ ਕੀਤਾ ਭਾਉ ॥

ਅੰਤਰ ਗਤਿ ਤੀਰੰਬ ਮਲਿ ਨਾਉ ॥ (ਪ. ੨੧)

ਜਦੋਂ ਪ੍ਰਭੂ ਦਾ ਪ੍ਰੇਮ ਮਨ ਅੰਦਰ ਫਿਵਾਸ ਕਰ ਗਿਆ ਤਾਂ ਜੀਵਨ ਮੁਕਤ ਹੋ ਜਾਂਦਾ ਹੈ ਅਤੇ ਮੋਹ ਨਾਲ ਠਗਿਆ ਵੀ ਨਹੀਂ ਜਾਂਦਾ :

1. James Seth, A. Study of Ethical Principles, p.440.

2. ਜਿਨ ਗੁਰਪੁਸ਼ਾਦੀ ਮਨ ਜੀਤਿਆ ਜਾਂ ਤਿਨੈ ਜਿਤਾਇਆ ॥ ਵਾਚ ਮਾਰੂ । ੧੦੮੮

ਨਾ ਚਿਹਿ ਮਰਹਿ ਨ ਠਾਗੇ ਜਾਹਿ,  
ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਪ. ੩੭)

ਮਨ ਨੂੰ ਜਿੱਤਣ ਦੀ ਇਹ ਅਵੱਸਥਾ ਬੜੀ ਉਚੇਰੀ ਅਵੱਸਥਾ ਹੈ ਜਿਸਨੂੰ ਜਪੁਜੀ  
ਵਿਚ 'ਕਰਮ ਖੰਡ' ਆਖਿਆ ਹੈ ਅਤੇ ਜਿਸ ਅਵੱਸਥਾ ਵਿਚ ਰਹਿੰਦੇ ਹਨ :

ਤਿਥੈ ਜੋਧ ਮਹਾਬਲ ਸੂਰ ॥ (ਪ. ੩੭)

ਅਰਥਾਤ ਇਸ ਅਵੱਸਥਾ ਨੂੰ 'ਮਨ ਜਿਤਣ ਵਾਲੇ ਮਹਾਬਲ ਵਾਲੇ ਸੂਰਮੇ ਤੇ  
ਜੋਧੇ ਹੀ ਪੁਜਦੇ ਹਨ' ।<sup>1</sup>

ਗੀਤਾ ਵਿਚ ਅਰਜਨ ਕਹਿੰਦਾ ਹੈ ਕਿ ਹਵਾ ਵਾਂਗ ਚੰਚਲ ਮਨ ਨੂੰ ਕਾਬੂ ਕਰਨਾ  
ਅਸੰਭਵ ਵਰਗਾ ਹੈ । ਕ੍ਰਿਸ਼ਨ ਜੀ ਇਸਦੇ ਦੋ ਹਲ ਦੱਸਦੇ ਹਨ, ਇਕ ਅਹਿਆਸ ਅਤੇ ਦੂਜਾ  
ਵੇਰਾਗਯ (ਗੀਤਾ : ੬.੩੪) ।

ਕਠ ਉਪਨਿਸ਼ਦ (੨.੨੦.੨੧) ਅਨੁਸਾਰ ਇਛਾ-ਰਹਿਤ ਹੋ ਕੇ ਮਨ ਨੂੰ ਪਵਿਤ੍ਰ  
ਅਤੇ ਅਡੋਲ ਰਖਿਆ ਜਾ ਸਕਦਾ ਹੈ ।

### ਇੰਦਰੀਆਂ

ਮਨ ਜੋ ਆਤਮਾ ਦਾ ਸੂਖਮ ਸਰੀਰ ਹੈ ਇੰਦਰੀਆਂ ਰਾਹੀਂ ਹੀ ਭੋਗ ਹੁੰਦਾ ਹੈ ।  
ਇਨ੍ਹਾਂ ਇੰਦਰੀਆਂ ਰਾਹੀਂ ਸਾਡਾ ਬਾਹਰਲੀ ਦੁਨੀਆਂ ਨਾਲ ਸੰਬੰਧ ਹੈ । ਇਹ ਬਣੀਆਂ ਤਾਂ ਹਨ  
ਸੱਚ ਦਾ ਸਰਗੁਣ-ਸੋਂਦਰਯ ਰੂਪ ਵੇਖ ਕੇ ਉਸਦੀ ਅਨੂਪਮ ਕ੍ਰਿਤ ਦਾ ਗਿਆਨ ਹੋਣ ਤੇ  
ਵਿਸਮਾਦੀ ਹੋਣ ਲਈ, ਪਰ ਇਸ ਸੋਂਦਰਯ ਦੇ ਸੂਖਮ ਅਨੰਦ ਦੀ ਪ੍ਰਾਪਤੀ ਦੀ ਥਾਂ ਤ੍ਰਿਸ਼ਨਾਲ੍ਹ  
ਸਥੂਲ ਭਾਵੀ ਵਾਲੀਆਂ ਬਣ ਜਾਂਦੀਆਂ ਹਨ । ਦਸਾਂ ਇੰਦਰੀਆਂ ਵਿਚੋਂ ਪੰਜਾਂ ਨੂੰ ਗਿਆਨ-  
ਇੰਦਰੀਆਂ ਦਾ ਨਾਮ ਇਸ ਕਰਕੇ ਦਿੱਤਾ ਹੈ ਜੋ ਗਿਆਨ ਪ੍ਰਾਪਤੀ ਰਾਹੀਂ ਅੰਤਰ-ਆਤਮੇ  
ਚਾਨਣਾ ਭਰ ਸਕਣ, ਪਰ ਜਦੋਂ ਗਿਆਨ ਦੀ ਥਾਂ ਅਗਿਆਨ ਅਥਵਾ ਹਨੋਰੇ ਨੂੰ ਢੋਣ ਲਗ  
ਪੈਂਦੀਆਂ ਹਨ ਤਾਂ ਮਨੁਖ ਠੇਡੇ ਖਾਂਦਾ ਦੁਖੀ ਹੁੰਦਾ ਹੈ । ਬਾਕੀ ਪੰਜਾਂ ਨੂੰ ਕਰਮ ਇੰਦਰੀਆਂ  
ਆਖਿਆ ਹੈ, ਜੋ ਧਰਮ ਕਮਾਵਣ ਲਈ ਹਨ, ਕੁਕਰਮ ਕਰਕੇ ਸਰੀਰ ਨੂੰ ਵਿਗਾੜਨ ਅਤੇ  
ਵਿਕਾਰਾਂ ਦੇ ਪਰਦੇ ਨਾਲ ਆਤਮਾ ਦੀ ਜੋਤ ਨੂੰ ਢਕਣ ਲਈ ਨਹੀਂ ।

ਜਪੁਜੀ ਵਿਚ ਅਜਿਹੇ ਸੰਸਾਰਕ ਭੋਗਾਂ ਦੀ ਨਿਤ ਯਾਚਨਾ ਕਰਨ ਵਾਲਿਆਂ ਦਾ  
ਵਰਣਨ ਹੈ ਜੋ ਇੰਦਰੀਆਂ ਦੁਆਰਾ ਵਿਕਾਰਾਂ (ਭੋਗਾਂ) ਨੂੰ ਬਹੁਤ ਭੋਗ ਭੋਗ ਕੇ ਹੁਟ  
ਲਏ ਹਨ :

ਕੇਤੇ ਪਖਿ ਤੁਰਹਿ ਵੇਕਾਰ ॥ (ਪ. ੨੫)

<sup>1.</sup> ਅਰਥ ਭਾਈ ਜੋਧ ਸਿੰਘ. ਜਪੁਜੀ ਸਟੀਬ, ਪੰ. ੬੭ ।

ਕਿਉਂਕਿ ਇੰਦਰੀ-ਤ੍ਰਿਸ਼ਨਾ ਦੀ ਭੁਖ ਅਜਿਹੀ ਅਗਨੀ ਹੈ ਜੋ ਵਧਦੀ ਹੀ ਰਹਿੰਦੀ ਹੈ ਭਾਵੇਂ ਉਸ ਨੂੰ ਸਾਰੇ ਸੰਸਾਰ ਦੇ ਪਦਾਰਥ ਪ੍ਰਾਪਤ ਹੋ ਜਾਣ :

ਭੁਖਿਆ ਭੁਖ ਨ ਉਤਰੀ ਜੋ ਬੰਨਾ ਪੂਰੀਆ ਭਾਰ ॥ (ਪ. ੧)

ਇਸੇ ਕਰਕੇ ਅਧਿਆਤਮਵਾਦੀ ਆਖਦੇ ਹਨ ਕਿ ਇੰਦਰੀਆਂ ਦਾ ਰੁਖ ਅੰਦਰ ਵੰਨੇ ਕਰਨ ਦੀ ਲੋੜ ਹੈ । ਕੇਨ ਉਪਨਿਸ਼ਦ ਵਿਚ ਲਿਖਿਆ ਹੈ : —

“ਬੱਦਰ-ਪੁਰਸ਼ ਆਤਮਾ ਨੂੰ ਇੰਦਰੀ-ਵਾਸ਼ਨਾ ਤੋਂ ਉਚੇਰਾ ਕਰਦੇ ਹਨ ਅਤੇ ਮੁਕਤੀ ਪ੍ਰਾਪਤ ਕਰ ਲੈਂਦੇ ਹਨ (੧.੨) । ਪ੍ਰਸਨ ਉਪਨਿਸ਼ਦ ਦੇ ਅਰੰਤ ਵਿਚ ਅਰਦਾਸ ਹੈ : ਇੰਦਰੀਆਂ ਨੂੰ ਚੰਗੇ ਪਾਸੇ ਲਗਾਣ ਲਈ :

“ਹੇ ਪ੍ਰਭੂ ਅਸੀਂ ਸਾਰੇ ਕੰਨਾ ਨਾਲ ਸਦਾ ਮੰਗਲ ਸ਼ਬਦ ਸੁਣੀਏ । ਅੱਖਾਂ ਨਾਲ ਭਦਰ ਰੂਪ ਵੇਖਿਏ ।”

ਗੀਤਾ ਵਿਚ ਇੰਦਰੀਆਂ ਦੇ ਹਾਨੀਕਾਰਕ ਪੱਖ ਨੂੰ ਵਧੇਰੇ ਦੱਸਿਆ ਹੈ ਜਗਿਆਸ ਨੂੰ ਸਾਵਧਾਨ ਕਰਨ ਲਈ, ਵਿਕਾਤਾਂ ਵੱਲੋਂ ਮੂੰਹ ਮੌੜ ਕੇ ਆਤਮ-ਰਸ ਵਾਲੇ ਪਾਸੇ ਲਗਾਉਣ ਲਈ ।

ਗੀਤਾ ਕਹਿੰਦੀ ਹੈ :

“ਇੰਦਰੀਆਂ ਵਿਚ ਸਥਿਤ ਰਾਗ ਅਤੇ ਦਵੇਸ਼ ਹੈ । ਇਨ੍ਹਾਂ ਦੇ ਕੋਈ ਵੱਸ ਵਿਚ ਨਾ ਆਵੇ ਕਿਉਂਕਿ ਦੋਵੇਂ ਕਲਿਆਨ ਮਾਰਗ ਵਿਚ ਵਿਘਣ ਪਾਣ ਵਾਲੇ ਸ਼ਤਰੂ ਹਨ” (੩.੩੪)

“ਜਿਹੜੇ ਇਨ੍ਹਾਂ ਇੰਦਰੀਆਂ ਤਥਾ ਵਿਸ਼ਿਆ ਦੇ ਸੰਜੋਗ ਨਾਲ ਉਤਪਨ ਹੋਣ ਵਾਲੇ ਸਾਰੇ ਭੋਗ ਹਨ, ਉਹ ਸਭ ਵਿਸ਼ਈ ਪੁਰਸ਼ਾਂ ਨੂੰ ਸੁਖ ਰੂਪ ਲਗਦੇ ਹਨ, ਪਰ ਹਨ ਨਿਰਸੰਦੇਹ, ਦੁਖ ਦੇ ਹੋਰੂ ਅਤੇ ਅਨਿਤਯ । ਇਸ ਲਈ ਹੇ ਅਰਜਨ ! ਵਿਵੇਕੀ ਪੁਰਸ਼ ਉਨ੍ਹਾਂ ਵਿਚ ਨਹੀਂ ਰਮਦਾ” (ਗੀ. ੫.੨੨) ।

### ਬੁੱਧੀ

ਇੰਦਰੀਆਂ ਅਤੇ ਮਨ ਤੋਂ ਉਚੇਰੀ ਬੁੱਧੀ ਹੈ । ਸਰੀਰ-ਰਸ ਦਾ ਮਾਲਕ ਵੀ ਇਸਨੂੰ ਕਿਹਾ ਗਿਆ ਹੈ । ਨਾਰੰਗ ਅਨੁਸਾਰ ਬੁੱਧੀ ਕੇਂਦਰੀ ਸੂਚਨਾ ਸਥਾਨ ਹੈ । ਇੰਦਰੀਆਂ ਏਥੇ ਇਤਲਾਹ ਦੇਂਦੀਆਂ ਹਨ, ।<sup>1</sup> ਬੁੱਧੀ ਸੱਤ ਅਸੱਤ ਦਾ ਵਿਚਾਰ ਕਰਨ ਵਾਲੀ ਸ਼ਕਤੀ ਦਾ ਨਾਮ ਹੈ ।<sup>2</sup> ਉਚੇਰੀ ਬੁੱਧੀ ਸਤਿ ਦੀ ਖੋਜ ਕਰਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸਹਾਇ ਹੁੰਦੀ ਹੈ ।

1. Real Hinduism, p. 68.

2. ਭਾ. ਜੇਪ ਸਿੰਘ, ਜਪੁਜੀ ਸਠੀਕ. ਪੰ. ੬੬।

ਜਪੁਜੀ ਅਨੁਸਾਰ ਮਨੁਖ ਅੰਦਰ ਉਚੇਰੀ ਬੁਧੀ ਓਦੋਂ ਪ੍ਰਗਟ ਹੁੰਦੀ ਹੈ ਜਦੋਂ ਕਿ ਉਹ ਸ਼੍ਰਵਣ ਕਰਕੇ ਮੰਨਨ ਕਰਦਾ ਹੈ :—

ਮੰਨੈ ਸੁਰਤਿ ਹੋਵੈ ਮਨਿ ਬੁਧਿ (ਪ:੧੩)

ਅਜਿਹੀ ਬੁਧੀ ਉਚੇਰੀ ਅਵਸਥਾ ਅਰਥਾਤ 'ਸਰਮ ਖੰਡ' ਦੀ ਘਾੜਤ ਦੱਸੀ ਹੈ :

ਤਿਥੇ ਘੜੀਐ ਸੁਰਤਿ ਮਤਿ ਮਨਿ ਬੁਧਿ (ਪ:੩੬)

ਇਸ ਉਚੇਰੀ ਬੁਧੀ ਬਾਰੇ ਕਠ ਉਪਨਿਸ਼ਦ ਵਿਚ ਕਿਹਾ ਹੈ : 'ਆਤਮਾ ਸਭ ਵਿਚ ਛੁਪੀ ਹੋਈ ਹੈ ਪਰ ਨਜ਼ਰ ਕੇਵਲ ਰਿਸ਼ੀਆਂ ਨੂੰ ਸੂਖਮ ਬੁਧੀ ਰਾਹੀਂ ਹੀ ਆਉਂਦੀ ਹੈ (੩.੧੨)।

ਗੀਤਾ ਵਿਚ ਬੁਧੀ ਦੀ ਵਿਸ਼ੇਸ਼ ਵਿਆਖਿਆ ਹੈ। ਇਸ ਨੂੰ ਬੁਧੀ ਯੋਗ ਆਖਿਆ ਹੈ। ਕ੍ਰਿਸ਼ਨ ਜੀ ਬੁਧੀ ਦੀ ਮਹਾਨਤਾ ਦੱਸਦੇ ਹਨ :

'ਹੇ ਪਾਰਬ ! ਇਹ ਬੁਧੀ ਮੈਂ ਤੇਰੇ ਵਾਸਤੇ ਗਿਆਨ ਯੋਗ ਦੇ ਸੰਬੰਧ ਵਿਚ ਕਹੀ ਹੈ ਹੁਣ ਤੁੰ ਓਸ ਨੂੰ ਨਿਸ਼ਕਾਮ ਕਰਮਯੋਗ ਦੇ ਸੰਬੰਧ ਵਿਚ ਸੁਣ, ਜਿਨ ਬੁਧੀ ਦੇ ਨਾਲ ਤੁੰ ਕਰਮਾਂ ਦੇ ਬੰਧਨ ਨੂੰ ਚੰਗੀ ਤਰ੍ਹਾਂ ਨਾਸ ਕਰੋਂਗਾ (੨.੩੮)।

ਗੀਤਾ ਵਿਚ ਬੁਧੀਆਂ ਵੀ ਤਿੰਨ ਪ੍ਰਕਾਰ ਦੀਆਂ ਦੱਸੀਆਂ ਹਨ : 'ਸਾਤਵਿਕ ਰਾਜਸਕ ਅਤੇ ਤਾਮਸਕ' (੧੮.੩੦-੩੨)। ਸਾਤਵਿਕ ਬੁਧੀ ਉਚੇਰੇ ਪ੍ਰਕਾਰ ਦੀ ਹੈ।

## ਅਨੁਭਵ

ਅਨੁਭਵ ਬੁਧੀ ਤੋਂ ਉਚੇਰੀ ਅਵਸਥਾ ਹੈ। 'ਬੁਧੀ ਜਾਂ ਵਿਗਿਆਨ ਜਦੋਂ ਵਿਸ਼ਵਾਤਮਾ ਵਲ ਰੁਖ ਮੌਜੂਦਦਾ ਹੈ ਤਾਂ ਉਸ ਦੁਆਰਾ ਅਨੁਭਵ ਜਾਂ ਸੱਚਾ ਗਿਆਨ ਹੁੰਦਾ ਹੈ'।<sup>1</sup>

'ਅਨੁਭਵ ਦਾ' ਬੁਧੀ ਨਾਲ ਸੰਬੰਧ ਇਸਤਰ੍ਹਾਂ ਹੈ, ਜਿਵੇਂ ਲੇਖਕ ਦਾ ਮੁਦੂਰ ਨਾਲ, ਮੁਸਾਫਰ ਦਾ ਡਰਾਈਵਰ ਨਾਲ, ਰਾਗੀ ਦਾ ਸਾਜ਼ ਨਾਲ। ਬੁਧੀ ਦੱਸਦੀ ਹੈ ਕਿ ਕੀ ਵੇਖਣਾ ਹੈ, ਅਨੁਭਵ ਵੇਖਦਾ ਹੈ...।'<sup>2</sup>

ਜਪੁਜੀ ਦੀ 35ਵੀਂ ਪਉੜੀ ਵਿਚ ਆਏ 'ਸੁਧਿ' ਸ਼ਬਦ ਦੇ ਅਰਥ ਭਾਈ ਵੀਰ ਸਿੰਘ ਨੇ ਕੀਤੇ ਹਨ : 'ਸੁਤੇ ਗਿਆਨ ਵਾਲੀ ਬੁਧੀ, ਇਹ ਪੱਛਮੀ ਫਿਲਾਸਫਰਾਂ ਦੀ Intuition ਨਾਲ ਕੁਝ ਮਿਲਦੀ ਹੈ।'<sup>3</sup> ਇਹ ਅਨੁਭਵ ਜਾਂ ਸੂਝ ਦੇਵਤਿਆਂ ਅਤੇ ਸਿਧਾਂ ਲੋਕਾਂ

1. R.K.,P.Up., p.95.

2. Sain Dass, Message of the Up., p.67.

3. ਸੰ:ਸੂ:ਗੁ:ਰ੍ਗ:ਸ: ਪੰ. ੧੭੩।

ਦੀ ਹੈ ।<sup>1</sup> ਉਸ ਅਵਸਥਾ ਦੀ ਹੈ ਜਿਸਨੂੰ ਜਪੁਜ਼ੀ ਵਿਚ ਸਰਮ ਖੰਡ ਆਖਿਆ ਹੈ :

ਤਿਥੇ ਘੜੀਐ ਸੁਰਾ ਸਿਧਾ ਕੀ ਸੁਧਿ ॥ (ਪ:੩੯)

ਕਠ ਉਪਾਨਿਸਥ ਵਿਚ ਕਿਹਾ ਹੈ : 'ਉਸਦਾ (ਬ੍ਰਹਮ) ਰੂਪ ਦਿੱਸਟੀ ਖੇਤਰ ਵਿਚ ਨਹੀਂ । ਕੋਈ ਉਸਨੂੰ ਅੱਖਾਂ ਨਾਲ ਨਹੀਂ ਵੇਖ ਸਕਦਾ । ਉਹ ਬੁਧੀ ਦੇ ਅਨੁਭਵ ਰਾਹੀਂ ਜਾਣਿਆ ਜਾ ਸਕਦਾ ਹੈ<sup>2</sup> (੬.੬) ।

1. ਵੇਖੋ ਭਾ. ਜੋਪ ਸਿੰਘ, ਜਪੁਜ਼ੀ, ਪੰ: ੬੬ ।

2. He is revealed by the intuition of the intellect, S. Sarvananda, Kath Up., p. 106.

## \* ਜਪੁਜੀ ਵਿਚ ਪੰਜ ਖੰਡ

ਇਸ ਵਿਚ ਸੰਦੇਹ ਨਹੀਂ ਕਿ ਮਨੁਖ ਨੂੰ ਕਿਸੇ ਲਕਸ਼ ਦੀ ਪ੍ਰਾਪਤੀ ਲਈ ਕਈ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਪ੍ਰਭੂ ਨਾਲ ਇਕ ਰਸ ਹੋਣ ਲਈ ਕਈ ਪੌੜੀਆਂ ਚੜ੍ਹਨਾ ਪੈਂਦਾ ਹੈ। ਇਕ ਪੜਾ ਤੇ ਸਫਲਤਾ ਸਹਿਤ ਪੁਜਿਆਂ ਦੂਜੇ ਪੜਾ ਲਈ ਤਾਂਘ ਜਾਗਦੀ ਹੈ। ਮੰਜ਼ਲ ਤੇ ਪੁਜਿਆਂ ਯਾਤਰੀ ਨੂੰ ਇਕ ਅਕਹਿ ਸਰੂਰ ਆਉਂਦਾ ਹੈ। ਇਸ ਅਨੰਦਾਵਸਥਾ ਨੂੰ ਪ੍ਰਾਪਤ ਹੋਇਆ ਸਾਧਕ ਆਨੰਦ ਰੂਪ ਹੋ ਜਾਂਦਾ ਹੈ।

ਜਪੁਜੀ ਵਿਚ ਆਤਮ-ਪ੍ਰਗਤੀ ਦੇ ਪੰਜ ਦਰਜੇ ਹਨ। ਇਨ੍ਹਾਂ ਦਰਜਿਆਂ ਨੂੰ ਮੰਡਲ ਵੀ ਕਿਹਾ ਹੈ। ਇਸ ਨੂੰ ਮੰਜ਼ਲ ਤੇ ਪੁਜਣ ਲਈ ਪਉੜੀ ਦੇ ਪੰਜ ਡੰਡੀਆਂ ਤੇ ਚੜ੍ਹਦੀਆਂ ਆਤਮਾ ਆਪਣੇ ਅਸਲ ਘਰ ਜਾ ਪੁਜਦੀ ਹੈ।<sup>1</sup>

ਇਨ੍ਹਾਂ ਖੰਡਾਂ ਵਾਲੀਆਂ ਪੜ੍ਹੀਆਂ ਵਿਚ 'ਗੁਰੂ ਜੀ ਆਤਮਕ ਦਰਜਿਆਂ ਦਾ ਤੇ ਉਨ੍ਹਾਂ ਨੂੰ ਪ੍ਰਾਪਤ ਹੋਏ ਜੀਵਾਂ ਦੇ ਕਰਮਾਂ ਤੇ ਗਿਆਨ ਦਾ ਵਰਣਨ ਕਰਦੇ ਹਨ।

### ਧਰਮ ਖੰਡ

ਮੰਜ਼ਲ ਵਲ ਵਧਣ ਦਾ ਪਹਿਲਾ ਦਰਜਾ ਧਰਮ ਦਾ ਹੈ, ਛਰਜ਼ ਪਛਾਨਣ ਦਾ ਹੈ। ਕੁਦਰਤ ਦੇ ਪਸਾਰੇ ਵਿਚ ਪਰਮਾਤਮਾ ਨੇ ਧਰਤੀ ਨੂੰ ਧਰਮ ਕਮਾਵਣ ਦੀ ਥਾਂ ਬਣਾਇਆ ਹੈ। ਏਸ ਧਰਤੀ ਤੇ ਅਨੇਕ ਰੰਗਾਂ ਅਤੇ ਵਿਉਂਤਾਂ ਦੇ ਜੀਵੁਹਨ। 'ਕਰਮ' ਕਰਦਿਆਂ ਕਰਦਿਆਂ ਉਨ੍ਹਾਂ ਜੀਵਾਂ ਦੇ ਮਨ ਵਿਚ ਵੀਚਾਰ ਪੈਦਾ ਹੁੰਦਾ ਹੈ। ਭਾਵ ਇਹ ਹੈ ਕਿ ਜੋ ਜੀਵ ਇਸ ਧਰਤੀ ਪੁਰਸ਼ ਸਾਜੇ ਗਏ ਹਨ ਉਹ ਸੁਭਾਅ ਅਨੁਸਾਰ ਕਰਮਾਂ ਵਿਚ ਲਗੇ ਰਹਿੰਦੇ ਹਨ। ਕਰਮਾਂ ਵਿਚ ਲਗੇ ਲਗੇ ਕਦੀ ਉਹ ਸਮਾਂ ਆ ਜਾਂਦਾ ਹੈ ਜਦੋਂ ਉਨ੍ਹਾਂ ਦੀ ਬੁੱਧੀ ਵਿਚ ਵੀਚਾਰ ਪਰਗਟ ਹੋ ਜਾਂਦਾ ਹੈ। ਇਸ ਵਿਚਾਰ ਦੇ ਉਤਪੰਨ ਹੁੰਦਿਆਂ ਹੀ ਉਨ੍ਹਾਂ ਦੀ ਆਤਮਕ ਉਨਤੀ ਅਰੰਭ ਹੋ ਜਾਂਦੀ ਹੈ।...ਉਹ ਵਿਚਾਰ ਹੈ ਕਿ ਪਰਮਾਤਮਾ ਸਦਾ ਰਹਿਣ ਵਾਲਾ ਹੈ ਅਤੇ ਉਹਦੀ ਕਚੈਹਰੀ ਵਿਚ ਭੀ ਸੱਚ ਹੀ ਵਰਤਦਾ ਹੈ। ਇਸ ਵਿਚਾਰ ਦੇ ਨਾਲ ਇਹ ਵੀ ਪਤਾ ਲਗਦਾ ਹੈ ਕਿ ਉਸ ਪਰਮਾਤਮਾ ਦੇ ਦਰਬਾਰ ਵਿਚ ਉਹੀ ਪਰਮਾਣਿਕ ਸ੍ਰੋਸ਼ਟ ਪੁਰਸ਼ ਸੋਭਾ ਪਾਣੁਗੇ ਜਿਨ੍ਹਾਂ ਨੂੰ ਪਰਮਾਤਮਾ ਦੀ ਬਖਸ਼ਸ਼ ਦਾ ਚਿੰਨ ਪ੍ਰਾਪਤ ਹੋ ਗਿਆ ਹੈ।<sup>2</sup> ਏਸ ਕਰਮਖੇਤਰ ਵਿਚ ਕੀਤੇ

1. The Gospel of the Guru Granth Sahib, p. 262.

2. ਵੇਖੋ ਭਾ. ਜੋਧ ਸਿੰਘ, ਜਪੁਜੀ ਸਟੀਕ ਪੰ. ੬੩-੬੪।

ਚੰਗੇ ਮੰਦੇ ਕਰਮਾਂ ਦਾ ਨਿਤਾਰਾ ਅਗੇ ਪ੍ਰਭੂ ਦੇ ਦਰਬਾਰ ਵਿਚ ਹੋ ਜਾਂਦਾ ਹੈ ।

ਜਦੋਂ ਇਹ ਵੀਚਾਰ ਉਪਜ ਪੈਂਦਾ ਹੈ ਤਾਂ ਜੀਵ ਅਗਲੇ ਦਰਜੇ ਵਲ ਵਧਦਾ ਹੈ ।  
ਜੋ ਗਿਆਨ ਦਾ ਦਰਜਾ ਹੈ ।

### ਗਿਆਨ ਖੰਡ

ਗਿਆਨ ਮਨੁਖੀ ਵਿਸ਼ਾਲ ਕਰਦਾ ਹੈ । ਧਰਮ ਖੰਡ ਵਿਚ ਮਨੁਖ ਦੀ ਨਜ਼ਰ ਸੀਮਤ ਹੋਣ ਕਰਕੇ ਪ੍ਰਕਿਰਤੀ ਦੀ ਖੇਡ ਪੂਰੀ ਤਰ੍ਹਾਂ ਨ੍ਹੂਹੀਂ ਦੇਖ ਸਕਦੀ । ਗਿਆਨ ਖੰਡ ਦੀ ਅਵਸਥਾ ਵਿਚ ਕੁਦਰਤ ਦੇ ਵਿਸ਼ਾਲ ਪਸਾਰੇ ਦਾ ਪਤਾ ਲਗਦਾ ਹੈ, ਜਿਸਦੀ ਸੂਚੀ ਜਪੁਜੀ ਦੀ ਤੱਪਵੀਂ ਪਉੜੀ ਵਿਚ ਦਿੱਤੀ ਹੈ । ਪਉੜੀ ਰੜੇਵੀਂ ਵਾਲਾ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਦਾ ਗਿਆਨ ਹੋ ਜਾਂਦਾ ਹੈ । ਵਿਨੋਭਾ ਅਨੁਸਾਰ ਇਹ ਗਿਆਨ ਬਾਹਰੂੰ ਇੰਦਰੀਆਂ ਦੁਆਰਾ ਪ੍ਰਾਪਤ ਹੋਇਆ ਸਿਸ਼ਟੀ ਦਾ ਗਿਆਨ ਨਹੀਂ, ਇਹ ਤਾਂ ਅੰਤਰ ਮਨ ਵਿਚ ਪ੍ਰਾਪਤ ਹੁੰਦਾ ਹੈ ।<sup>1</sup> ਇਸ ਖੰਡ ਦੀ ਪ੍ਰਾਪਤੀ ਬਾਰੇ ਗੁਰੂ ਜੀ ਆਪ ਲਿਖਦੇ ਹਨ :

ਗਿਆਨ ਖੰਡ ਮਹਿ ਗਿਆਨੁ ਪਰਚੰਡ ॥  
ਤਿਵੈ ਨਾਦ ਬਿਨੋਦ ਕੋਡ ਅਨੰਦੁ । (ਪ:੩੯)<sup>2</sup>

### ਸਰਮ ਖੰਡ



ਪ੍ਰਭੂ ਦੀ ਬੇਅੰਤਤਾ ਦੀ ਸੌਝੀ ਤੋਂ ਬਾਅਦ ਅਗਲਾ ਖੰਡ ਅਰੰਭ ਹੁੰਦਾ ਹੈ ਸਰਮ ਖੰਡ । ਉਦੱਮ ਕੀਤਿਆਂ ਹੀ ਆਸੇ ਦੀ ਪੂਰਤੀ ਹੋ ਸਕਦੀ ਹੈ ।<sup>3</sup> ਇਸ ਖੰਡ ਦਾ ਮੁਖ ਲਫਣ ਅਨੂਪਮ ਸੰਦਰਤਾ ਹੈ । ਭਾਈ ਜੋਧ ਸਿੰਘ ਜੀ ਦੇ ਸ਼ਬਦਾਂ ਵਿਚ : “ਭਾਵ ਇਹ ਕਿ ਰੂਪ ਦਵਾਰਾ ਹੁਣ ਸੰਜੋਗ ਅਰੰਭ ਹੁੰਦਾ ਹੈ । ਆਮ ਹਾਲਤ ਵਿਚ ਚਿਤ ਦੇ ਭਾਵ ਬੋਲਕੇ ਪਰਗਟ ਕੀਤੇ ਜਾਂਦੇ ਹਨ ਪਰ ਸਰਮ ਖੰਡ ਦੀ ਬੋਲੀ ਰੂਪ ਹੈ । ਇਸ ਸਰਮ ਖੰਡ ਵਿਚ ਵਡੀ ਅਸਤਰਜ ਘਾੜਤੁ ਘੜੀ ਜਾਂਦੀ ਹੈ । ਇਸ ਲਜਤਾਂ ਵਿਚ ਹੀ ਮਨ ਆਦਿ ਵਿਸ਼ਿਆਂ ਤੋਂ ਟੁਟਕੇ ਆਤਮ ਪ੍ਰਾਇਣ ਹੁੰਦੇ ਹਨ ।<sup>4</sup> ਪੰਜਾਂ ਖੰਡਾਂ ਵਿਚੋਂ ਇਸ ਖੰਡ ਦਾ ਕਥਨ ਬੜਾ ਸੰਖਿਪਤ ਹੈ ਕਿਉਂਕਿ

1. ਜਪੁਜੀ (ਹਿੰਦੀ) ਪੰ: 68 ।
2. ਇਸ ਖੰਡ ਵਿਚ ਗਿਆਨ ਚੰਗੀ ਤਰ੍ਹਾਂ ਜਗਦਾ ਹੈ । ਇਸ ਹਾਲਤ ਵਿਚ ਕਈ ਨਾਚਾਂ ਦੀਆਂ ਖੁਸ਼ੀਆਂ ਤੋਂ ਕੌੜਾਂ ਅਨੰਦ ਪ੍ਰਾਪਤ ਹੁੰਦੇ ਹਨ । ਅਰਥ-ਭਾਵ: ਜੋਧ ਸਿੰਘ, ਜਪੁਜੀ ਸਟੀਕ ਪੰ: ੬੫.
3. ਵਿਦਵਾਨਾਂ ਨੇ ਇਸਦੇ ਕਈ ਅਰਥ ਕੀਤੇ ਹਨ : ਸਰਮਨ (ਸੰਸਕ੍ਰਿਤ) ਭਾਵ ਹਰਖ, ਅਨੰਦ (ਭਾਵ: ਵੀਰ ਸਿੰਘ); ਪੰਤ, ਇਜ਼ਤ (ਭਾਵ: ਮੋਹਨ ਸਿੰਘ), ਤਿਤਿਖਿਆ ਤੇ ਮੰਡਲ (ਪੰ: ਕਰਤਾਰ ਸਿੰਘ ਰਾਖ:), ਸਿਫਤ ਸਲਾਹ (ਸੋਢੀ ਹਜ਼ਾਰਾ ਸਿੰਘ) ਉਦਮ, ਮਿਹਨਤ (ਭਾਵ: ਜੋਧ ਸਿੰਘ ਅਤੇ ਸਾਹਬ ਸਿੰਘ) । ਆਖਰੀ ਅਰਥ ਵਧੇਰੇ ਜੱਚਦੇ ਹਨ ।
4. ਜਪੁਜੀ ਸਟੀਕ, ਪੰ: ੬੬ ।

ਰੂਪ-ਅਵਸਥਾ ਬਾਰੇ ਬਹੁਤਾ ਕਿਹਾ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਨੇ ਇਸ ਖੰਡ ਬਾਰੇ ਆਪ ਕਿਹਾ ਹੈ :

ਤਾ ਕੀਆ ਗਲਾ ਕਬੀਆ ਨਾ ਜਾਇ ॥  
ਜੇ ਕੋ ਕਹੈ ਪਿੱਛੇ ਪਛੁਤਾਇ ॥

ਇਸ ਕਰਕੇ ਅੜਖਨੀਜ-ਚੈ ਕਿਉਂਕਿ ਸੁਰਤ, ਮਤਿ, ਮਿਤ ਬੁਧਿ ਅਤੇ ਸੁਧਿ ਸਾਰੇ ਏਥੇ ਹੀ ਤਾਂ ਘੜੇ ਜਾਂਦੇ ਹਨ।

## ਕਰਮ ਖੰਡ

ਯਥਾਰਥ ਗਿਆਨ ਮਗਰੋਂ ਠੀਕ ਪਾਸੇ ਘਾਲ ਘਾਲਣ ਨਾਲ ਹੁਣ ਬਖਸ਼ਸ਼ ਦਾ ਦਰ ਲਭਦਾ ਹੈ।<sup>1</sup> ਇਹ ਪ੍ਰਾਪਤੀ ਜਾਂ ਪਰਵਾਨਗੀ ਦਾ ਦਰਜਾ ਹੈ। ਉਨ੍ਹਾਂ ਆਤਮਕ ਯੋਧਿਆਂ ਦਾ ਸੁਖਮ ਨਿਵਾਸ ਅਸਥਾਨ ਹੈ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਇਕ ਰਸ ਰਮਿਆ ਰਹਿੰਦਾ ਹੈ। ਉਹ ਪ੍ਰਭੂ ਵਾਂਗ ਹੀ ਅਮਰ ਅਤੇ ਅੱਛਲ ਹੋ ਜਾਂਦੇ ਹਨ ਅਤੇ ਸਦਾ ਅਨੰਦਾਵਸਥਾ ਵਿਚ ਵਿਚਰਦੇ ਹਨ। ਡਾ. ਸੇਰ ਸਿੰਘ ਨੇ ਕਰਮ ਖੰਡ ਨੂੰ ਪਰਮਪਦ ਦੀ ਅਵਸਥਾ ਆਖਿਆ ਹੈ।<sup>2</sup> ਡਾ. ਮੋਹਨ ਸਿੰਘ ਅਨੁਸਾਰ ਸਚ ਖੰਡ ਵਿਚ ਆਉਣ ਲਈ ਆਖਰੀ ਛਾਪ ਕਰਮ-ਬਖਸ਼ਸ਼ ਦੀ ਚਾਹੀਦੀ ਹੈ।<sup>3</sup>

## ਸਚ ਖੰਡ

ਇਸ ਦਰਜੇ ਵਿਚ ਨਿਰੰਕਾਰ ਆਪ ਵਿਆਪਕ ਹੈ, ਅਰਥਾਤ ਇਸ ਆਖਰੀ ਆਤਮਕ ਅਵਸਥਾ ਵਿਚ ਪ੍ਰਭੂ ਅਤੇ ਉਸਦੀ ਲੀਲਾ ਦੇ ਸਾਖਿਆਤ ਦੀਦਾਰ ਹੁੰਦੇ ਹਨ। ਇਹ ਉਹ ਖੰਡ ਹੈ ਜਿਥੇ ਪਰਮਾਤਮਾ ਦੇ ਸੱਤ ਸਰੂਪ ਦਾ ਸਾਖਿਆਤ ਗਿਆਨ ਪ੍ਰਾਪਤ ਹੁੰਦਾ ਹੈ। ਉਹ ਸੱਤ ਸਰੂਪ ਸਾਜਦਾ ਸਮੁਲਦਾਂ ਤੇ ਆਪਣੇ ਹੁਕਮ ਵਿਚ ਚਲਾਉਂਦਾ ਪਤਾ ਲਗਦਾ ਹੈ। ਜੋ ਉਸ ਹਾਲਤ ਨੂੰ ਵੇਖ ਲਵੇ, ਉਹਦਾ ਵਿਰਾਰ ਕਰ ਕਰ ਕੇ ਆਨੰਦ ਨੂੰ ਪ੍ਰਾਪਤ ਹੁੰਦਾ ਹੈ। ਪਰ ਉਹਦਾ ਬਿਆਨ ਕਰਨਾ ਲੋਹੇ ਵਤ ਕਰਨਾ ਹੈ ਅਰਥਾਤ ਡਾਢਾ ਅੱਖਾ ਹੈ।<sup>4</sup>

ਸਚਿਖੰਡ ਪ੍ਰਭੂ ਦਾ ਕੋਈ ਵਖਰਾ ਸਥਾਨ ਨਹੀਂ ਹੈ, ਜਿਵੇਂ ਕਿ ਕਈ ਟੀਕਾਕਾਰਾਂ ਨੇ ਹੋਰ ਮੱਤਾਂ ਦੇ ਵਿਸ਼ਵਾਸ ਅਨੁਸਾਰ ਕਿਹਾ ਹੈ। ਭਾਈ ਵੀਰ ਸਿੰਘ ਜੀ ਇਸਦੀ ਸਪਸ਼ਟਤਾ

1. ਭਾਈ ਜੋਪ ਸਿੰਘ, ਜਪੁਜੀ ਸਟੀਕ, ਪੰ ੬੬।

2. ਗੁਰਮਤਿ ਦਰਸ਼ਨ ਪੰ ੩੨੦।

3. ਪੰ ਭਾ. ਵਿ. ਅਤੇ ਗੁ. ਗਿ. ਪੰ. ੧੧੫।

4. ਭਾ. ਜੋਪ ਸਿੰਘ, ਜਪੁਜੀ ਸਟੀਕ, ਪੰ. ੬੭।

### ਵਜੋਂ ਲਿਖਦੇ ਹਨ :

'ਨਿਰੰਕਾਰ ਸਾਰੇ ਹੈ, ਨਿਰੰਕਾਰ ਅਨੰਤ ਹੈ, ਅਨੰਤ ਹਰ ਥਾਂ ਹੈ। ਸੋ ਉਸਦਾ ਸਚਖੰਡ ਵੱਖਰੇ ਦੇਸ਼ ਵਿਚ ਨਹੀਂ, ਉਸਦੇ ਸਚਖੰਡ ਵਿਚ ਹੈਨ ਸਾਰੇ ਖੰਡ, ਮੰਡਲ, ਬ੍ਰਹਮੰਡ, ਲੋਕ ਤੇ ਆਕਾਰ, ਗਣਿਤ ਵਿਦਯਾ ਵਾਲੇ ਬੀ ਅਨੰਤ ਦਾ ਕੇਂਦਰ ਹਰ ਥਾਂ ਮੰਨਦੇ ਹਨ'।<sup>1</sup>

ਇਹੋ ਨਿਰੰਕਾਰ ਦਾ 'ਸੋਦਰ' ਹੈ, ਇਹ ਹੀ ਉਸਦਾ 'ਸੂਖ ਮਹਿਲ' ਹੈ, ਬੇਗਮਪੁਰਾ ਹੈ। "ਇਸ ਤਰ੍ਹਾਂ ਇਹ ਸਚਿਖੰਡ ਮਨੁਖੀ ਜੀਵਨ ਦਾ ਅੰਤਮ ਮਕਾਮ ਹੈ।"<sup>2</sup>

ਜਪੁਜੀ ਦੇ ਇਹਨਾਂ ਪੰਜਾਂ ਖੰਡਾਂ ਵਰਗਾ ਪੈਂਗਲ ਉਪਨਿਸ਼ਦ ਵਿਚ ਕੁਝ ਕੁਝ ਮਿਲਦਾ ਜੁਲਦਾ ਕਬਨ ਹੈ। ਸਚਖੰਡ ਵਰਗੀ ਅਵਸਥਾ ਤੇ ਪੁਜਿਆਂ ਨੀਵੇਂ ਦਰਜਿਆਂ ਦੇ ਅਨੰਦ ਦੀ ਲੋੜ ਛੀਨ ਹੋਣੀਂ ਭਾਸਦੀ :

'ਜਿਸ ਯੋਗੀ ਨੇ ਬ੍ਰਹਮ ਗਿਆਨ ਦਾ ਅੰਮ੍ਰਿਤ ਪੀ ਲਿਆ ਹੈ, ਉਸ ਲਈ ਹੋਰ ਕੀ ਹੈ ਜੋ ਪ੍ਰਾਪਤ ਨਹੀਂ ਹੋਇਆ। ਜੇ ਕੋਈ ਹੋਰ ਪ੍ਰਾਪਤ ਕਰਨ ਵਾਲਾ ਹੈ ਤਾਂ ਉਸਨੂੰ ਸਤਿ ਦਾ ਗਿਆਨ ਹੀ ਨਹੀਂ ਹੋਇਆ' (੪.੯)। ਫੇਰ ਧਰਮ ਖੰਡ, ਗਿਆਨ ਖੰਡ ਦੇ ਦਰਜਿਆਂ ਅਤੇ ਸਚਿ ਖੰਡ ਦੀ ਪ੍ਰਾਪਤੀ ਦਾ ਸੰਖਿਪਤ ਜਿਹਾ ਮਿਲਵਾਂ ਕਬਨ ਹੈ :

"ਹਿਰਦੇ ਨੂੰ ਸਵੱਛ ਬਨਾਣ ਪਿਛੋਂ, ਬ੍ਰਹਮ ਦਾ ਚਿੰਤਨ ਕਰਨ ਪਿਛੋਂ ਕਿ ਉਹ ਸਭ ਕੁਝ ਹੈ, ਉਹ ਅਨੰਦ ਭਰਪੂਰ ਹੈ (ਪੈਂਗ ੪.੯)।

ਸੋਹਨ ਸਿੰਘ ਨੇ ਉਪਨਿਸ਼ਦਾਂ ਦੀਆਂ ਅਵਸਥਾਵਾਂ ਨੂੰ ਜਪੁਜੀ ਦੇ ਕੁਝ ਖੰਡਾਂ ਸਮਾਨ ਦੱਸਿਆ ਹੈ। ਉਸ ਅਨੁਸਾਰ 'ਇਸ ਵਿਚ ਕੋਈ ਬਹੁਤਾ ਮਤਿ ਭੇਦ ਨਹੀਂ ਹੈ ਜੇ ਧਰਮ ਖੰਡ ਨੂੰ ਉਪਨਿਸ਼ਦ ਦੀ ਸੁਪਨ ਅਵਸਥਾ ਆਖ ਲਿਆ ਜਾਵੇ, ਕਰਮ ਖੰਡ ਨੂੰ ਸੁਸ਼ਪਤੀ, ਅਤੇ ਤੁਰੀਆ ਨੂੰ ਸਚਿਖੰਡ। ਨਾਗਿਆਨ ਖੰਡ ਅਤੇ ਨਾ ਹੀ ਧਰਮ ਖੰਡ ਵਰਗੀ ਕੋਈ ਅਵਸਥਾ ਮੁਕਾਬਲੇ ਤੇ ਉਪਨਿਸ਼ਦਾਂ ਵਿਚ ਮਿਲਦੀ ਹੈ'।<sup>3</sup>

ਪਰ ਵਾਸਤਵ ਵਿਚ ਇਨ੍ਹਾਂ ਅਵਸਥਾਵਾਂ ਨੂੰ ਜਪੁਜੀ ਦੇ ਖੰਡਾਂ ਨਾਲ ਮੌਲਿਆ ਨਹੀਂ ਜਾ ਸਕਦਾ। ਇਹ ਇਕ ਨਿਰਾਲਾ ਕਬਨ ਹੈ।

1. ਸੰ. ਸ੍ਰੀ. ਗੁ. ਗ੍ਰ. ਸ., ਪੰ. ੧੬੬।

2. ਪ੍ਰੀ. ਗੰਗਾ ਸਿੰਘ, ਸ੍ਰੀ ਜਪੁਜੀ ਸਾਹਿਬ, ਪੰ. ੨੫੭।

3. The Seekers Path, p. 88.

### **3. ਪਰਾਪਤੀ ਦੇ ਮਾਰਗ**

**(Paths Towards Realisation)**



## ਪਰਾਪਤੀ ਲਈ ਮਾਰਗ

ਪ੍ਰਭੂ ਦੀ ਪਰਾਪਤੀ ਲਈ ਅਨੇਕਾਂ ਹੀ ਸਾਧਨ ਅਪਨਾਏ ਜਾਂਦੇ ਰਹੇ ਹਨ। ਭਾਵੇਂ “ਵਾਸਤਵ ਵਿਚ ਮਨੁਖ ਇਕ ਹੀ ਹੋਣ ਕਰਕੇ ਉਨ੍ਹਾਂ ਲਈ ਧਰਮ ਵਖ ਵਖ ਨਹੀਂ ਹਨ”<sup>1</sup> ਜਪੁਜੀ ਦੀ ਸਤਾਰਵੀਂ ਪਉੜੀ ਵਿਚ ਸਮੇਂ ਦੇ ਪਰਚੱਲਤ ਮਾਰਗਾਂ ਦਾ ਵਰਣਨ ਕੀਤਾ ਹੈ ਜਿਨ੍ਹਾਂ ਵਿਚ ਕਿ ਮਨੁਖ ਕਲਿਆਨ ਸਮਝਦਾ ਸੀ। ਅਸੰਖ ਜਪ (ਜਪੀ: ਮਾਲਾ ਲੈ ਕੇ ਮੰਡਰ ਰਣ ਵਿਚ ਹੀ ਕਲਿਆਨ ਸਮਝਣ ਵਾਲੇ), ਅਸੰਖ ਭਾਉ (ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣ ਵਾਲੇ) ਅਸੰਖ ਪੂਜਾ (ਕਰਮ ਕਾਂਡੀ: ਇਸ਼ਟ ਦੇਵਤਾ ਨੂੰ ਪਰਸੰਨ ਨਰਨ ਲਈ ਕਈ ਤਰ੍ਹਾਂ ਦੀ ਪੂਜਾ ਕਰਨ ਅਤੇ ਭੇਟ ਚੜ੍ਹਾਨ ਵਾਲੇ) ਅਸੰਖ ਤਪਤਾਊ (ਹਠ ਯੋਗੀ ਜੋ ਸਰੀਰ ਤਪਾਣ ਵਿਚ ਆਤਮਾ ਦੀ ਕਲਿਆਨ ਸਮਝਦੇ ਸਨ), ਅਸੰਖ ਗ੍ਰੰਥ ਮੁਖ ਵੇਦ ਪਾਠ (ਜੋ ਵੇਦਾਂ ਨੂੰ ਕੰਠ ਕਰਨ ਅਤੇ ਨਿਤਾਪੂਤੀ ਉਚਾਰਦੇ ਰਹਿਣ ਵਿਚ ਕਲਿਆਨ ਸਮਝਦੇ ਸਨ) ਅਸੰਖ ਜੋਗ ਮੜ ਰਹੈ ਉਦਾਸ (ਜੋਗ ਜੋ ਸੰਸਾਰ ਤੋਂ ਅਤੀਤ ਹੋ ਕੇ ਵਿਰੱਕਤ ਹੋਕੇ ਜੰਗਲਾਂ, ਪਹਾੜਾਂ ਤੇ ਨਿਵਾਸ ਰਖਦੇ ਸਨ), ਅਸੰਖ ਭਗਤ (ਭਾਉ ਅਤੇ ਭਗਤੀ ਇਕੋ ਹੀ ਹਨ), ਗੁਣ ਗਿਆਨ ਵਿਚਾਰ (ਗਿਆਨ ਮਾਰਗੀਏ ਜਿਹੜੇ ਪ੍ਰਭੂ ਦੇ ਗੁਣਾਂ ਦਾ ਹੀ ਵਿਚਾਰ ਕਰਨ ਵਿਚ ਮੁਕਤੀ ਸਮਝਦੇ ਹਨ), ਅਸੰਖ ਸਤੀ ਅਸੰਖ ਦਾਤਾਰ (ਦਾਨ ਦੇਣ ਵਿਚ ਕਲਿਆਨ ਸਮਝਣ ਵਾਲੇ), ਅਸੰਖ ਸੂਰ ਮੁਹ ਛਖ ਸਾਰਿ (ਕਰਮ ਯੋਗੀ: ਜੀਵਨ ਖੇਤਰ ਵਿਚ ਬੀਰ ਵਾਂਗ ਬਦੀਆਂ ਦੀਆਂ ਤਾਕਤਾਂ ਦੇ ਵਾਰ ਸਹਿਣ ਵਾਲੇ), ਅਸੰਖ ਮੌਨ ਲਿਵ ਲਾਇ ਤਾਰ (ਮੌਨੀ: ਚੁਪ ਸਾਧਨ ਅਤੇ ਤਾੜੀ ਲਾਈ ਰਖਣ ਵਿਚ ਕਲਿਆਨ ਸਮਝਣ ਵਾਲੇ)। ਜਪੁਜੀ ਦੀ ਪਹਿਲੀ ਪਉੜੀ ਵਿਚ ਵੀ ਕੁਝ ਮਾਰਗਾਂ ਨੂੰ ਫਲ-ਹੀਣੇ ਦਸਿਆ ਹੈ।

ਉਪਨਿਸਦਾਂ ਨੇ ਬ੍ਰਹਮ ਤਕ ਪੁਜਣ ਲਈ ਮਾਰਗ ਦੋ ਪਰਕਾਰ ਦੇ ਦੱਸੇ ਹਨ, ਇਕ ਹੈ ਪੁਲ ਦਾ ਅਤੇ ਦੂਜਾ ਹੈ ਪਉੜੀ ਦਾ। ਆਖਿਆ ਜਾਂਦਾ ਹੈ ਕਿ ਅੰਤੰਭ ਵਿਚ ਧਰਤੀ ਅਤੇ ਅਕਾਸ਼ ਇਕ ਹੀ ਸਨ। ਸਮੇਂ ਅਤੇ ਸਥਾਨ ਦੇ ਦਰਿਆ 'ਸੰਸਾਰ ਸਾਗਰ' ਨੇ ਉਨ੍ਹਾਂ ਨੂੰ ਵਖਰੇ

1. Men being essentially one, the dharma for them is not different', Dr. Jodh Singh, Some Studies in Sikhism', p.75.

ਇਹ ਵਿਚਾਰ ਗੁਰੂ ਨਾਨਕ ਦੀ ਇਸ ਤੁਕ ਤੇ ਆਧਾਰਤ ਹੈ :

ਹੇਕੇ (ਇਕੇ) ਪਾਪਰ (ਗਾਹ) ਹੇਕੁ ਦਰੁ ਗੁਰ ਪਉੜੀ ਨਿਜ ਬਾਨੁ ॥

(ਵਾਰ ਮਲਾਰ, ਸ਼ਲੋਕ ਮ: ੧) ੧੨੧੬

ਕਰ ਦਿੱਤਾ। ਧਰਤੀ ਉਤੇ ਰਹਿਤ ਹਰ ਕੋਈ ਉਸ ਕਿਨਾਰੇ ਤੇ ਪਹੁੰਚਣ ਲਈ ਕੋਈ ਮਾਰਗ ਚਾਹੁੰਦਾ ਹੈ, ਜਾਂ ਪਉੜੀ ਰਾਹੀਂ ਜਾਂ ਪੁਲ ਰਾਹੀਂ। ਜੇ ਅਸੀਂ ਪਉੜੀ ਦਾ ਖਿਆਲ ਕਰਦੇ ਹਾਂ ਤਾਂ ਪੰਥ ਉਤੇ ਵਲ ਹੈ, ਜੇ ਅਸੀਂ ਪੁਲ ਦਾ ਖਿਆਲ ਕਰਦੇ ਹਾਂ ਤਾਂ ਪੰਥ ਦੂਜੇ ਪਾਰ ਹੋ ਕੇ ਜਾਣ ਦਾ ਹੈ। ਪੁਲ ਲੋਕਾਂ (worlds) ਨੂੰ ਵੱਖ ਵੱਖ ਵੀ ਕਰਦਾ ਹੈ ਅਤੇ ਜੋੜਦਾ ਵੀ ਹੈ।<sup>1</sup>

**ਸਵੇਤ ਉਪ:** (੨.੬) ਵਿਚ ਗਿਆਨ ਯੋਗ, ਰਾਜ ਯੋਗ ਅਤੇ ਕਰਮ ਯੋਗ ਦਾ ਸੰਮਨਯ (synthesis) ਦੱਸਿਆ ਹੈ। ਗਿਆਨ ਲਈ ਅਗਨੀ, ਪਵਨ ਰਾਜਯੋਗ ਲਈ ਅਤੇ ਸੌਮ ਰਸ ਕਰਮ ਯੋਗ ਲਈ ਚਿੰਨ ਵਰਤੇ ਹਨ।<sup>2</sup>

**ਕਠ ਉਪ:** (੩.੧੪) ਵਿਚ ਬ੍ਰਹਮ ਤਕ ਪਹੁੰਚਣ ਲਈ ਜੋ ਵੀ ਮਾਰਗ ਹੈ ਬੜਾ ਕਠਨ ਅਤੇ ਬਿਖੜਾ ਦੱਸਿਆ ਹੈ, ਜੋ ਉਸਤਰੇ ਦੀ ਤਿੱਖੀ ਧਾਰ ਵਾਂਗ ਹੈ।

ਗੀਤਾ ਅਨੁਸਾਰ ਸਾਰੇ ਧਰਮਾਂ ਵਿਚ ਸ਼੍ਰੋਸ਼ਟ ਧਰਮ ਇਕ ਪ੍ਰਭੂ ਦੀ ਸਰਨ ਆਉਣਾ ਹੈ। ਇਸ ਵਿਚ ਭਗਤੀ ਵਾਲਾ ਆਤਮ-ਸਮਰਪਣ ਹੈ। ਕਿਸ਼ਨ ਜੀ ਕਹਿੰਦੇ ਹਨ : 'ਸਰਬ ਧਰਮਾਂ ਨੂੰ ਤਿਆਗ ਕੇ ਕੇਵਲ ਇਕ ਮੇਰੀ ਸਰਨ ਹੀ ਪਰਾਪਤ ਕਰ, ਮੈਂ ਤੈਨੂੰ ਸਾਰੇ ਕਰਮਾਂ ਤੋਂ ਮੁਕਤ ਕਰ ਦਿਆਂਗਾ' (੧੮.੬੬)।

'ਗੀਤਾ ਵਿਚ ਯੋਗ ਦੇ ਹਰ ਪੱਖ ਤੇ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਖ ਵਖ ਨਾਂ ਦਿੱਤਾ ਹੈ, ਜਿਵੇਂ ਸਾਂਖ ਯੋਗ, ਕਰਮ ਯੋਗ, ਗਿਆਨ ਯੋਗ, ਸੰਨਿਆਸ ਯੋਗ, ਅਧਿਆਤਮਕ ਯੋਗ ਜਾਂ ਭਗਤੀ ਯੋਗ ਪਰ ਅਮਲੀ ਰੂਪ ਵਿਚ ਸਾਰੇ ਇਕ ਦੂਜੇ ਨਾਲ ਮਿਲੇ ਹੋਏ ਹਨ।<sup>3</sup>

## ਧੋਗ

ਬ੍ਰਹਮ ਨਾਲ ਸੰਜੋਗ ਬ੍ਰਹਮ ਦੇ ਖੋਜੀਆਂ ਦਾ ਪਰਮ ਲਕਸ਼ ਹੈ। 'ਚਿਰੀ ਵਿਛੁੰਨੀ' ਆਤਮਾ ਸਦਾ ਜਤਨਸ਼ੀਲ ਹੈ ਜੋ ਵਿਥਾਂ ਨੂੰ ਘਟਾਂਦਿਆਂ ਘਟਾਂਦਿਆਂ 'ਮੇਲਾ ਸੰਜੋਗੀ' ਹੋ ਜਾਵੇ। ਧੋਗ ਦਾ ਸੰਸਕ੍ਰਿਤ ਮੂਲ 'ਯੁਜ' ਹੈ ਜਿਸ ਦਾ ਭਾਵ ਹੈ ਬਣਣਾ, ਜੁੜਨਾ ਜਾਂ ਸੰਯੁਕਤ ਕਰਨਾ। ਅੰਗ੍ਰੇਜ਼ੀ ਵਿਚ ਇਸਦੇ ਮੁਕਾਬਲੇ ਦਾ ਸ਼ਬਦ 'ਯੋਕ' (Yoke) ਹੈ ਜਿਸਦਾ ਭਾਵ ਵੀ ਹੈ ਜੁੜਨਾ। 'ਲਾਤੀਨੀ ਜੁੱਗਮ (Jugum) ਅਤੇ ਫਰਾਂਸੀਸੀ ਜੋਂਗ

1. ਵੇਖੋ ਛੀਦੇ. ਸੁਪ. ੮.੪.੧; ਕਠ. ੧.੩.੨

2. See S. Tyagisa nanda, Svet, Up., p, 45.

3. Rajagopalachari, B.G., p. 115.

(Jong) ਵੀ ਇਸੇ ਪਰਕਾਰ ਦੇ ਹਨ ।<sup>1</sup> ਪਰ ਵਿਸ਼ੇਸ਼ ਭਾਵ ਵਿਚ ਇਹ 'ਚਿਤਵਿਤੀ ਨਿਰੋਧ' ਲਈ ਵਰਤਿਆ ਜਾਂਦਾ ਹੈ। ਇਸਤਰ੍ਹਾਂ ਯੋਗ ਦੇ ਦੂਹਰੇ ਅਰਥ ਹੋ ਗਏ : ਚਿਤਵਿਤੀ ਨਿਰੋਧ ਅਤੇ ਜੁੜਨਾ।

ਜਪੁਜੀ ਵਿਚ ਪ੍ਰਚੱਲਤ ਯੋਗਮਤ ਨੂੰ ਅਪਰਵਾਨ ਕੀਤਾ ਹੈ। ਪਰਾਪਤੀ ਲਈ ਨਾ ਰਾਜ ਯੋਗ<sup>2</sup> ਵਾਲੀ ਮਾਨਸਕ ਕਸਰਤ ਦੀ ਲੋੜ ਹੈ ਅਤੇ ਨਾ ਹਠ ਯੋਗ ਵਾਲੇ ਸਰੀਰਕ ਰੂਪ ਦੀ। ਧਿਆਨ ਜੋ ਤਪ ਦਾ ਮਹਾਨ ਅੰਗ ਹੈ ਜਪੁਜੀ ਵਿਚ ਨਿਸਫਲ ਚੱਸਿਆ ਹੈ। ਪਰਚੱਲਤ ਯੋਗ ਦੇ ਆਸ਼ੇ ਅਨੁਸਾਰ ਅਨੇਕਾਂ ਹੀ ਹਨ ਜੋ ਚੁਪ ਸਾਧ ਕੇ ਕਿਸੇ ਨੁਕਤੇ ਤੇ ਟਿਕੀਟਕੀ ਲਗਾਈ ਬੈਠੇ ਹਨ :

ਅਸੰਖ ਮੌਨਿ ਲਿਵ ਲਾਇ ਤਾਰ ॥ (ਪ. ੧੭)

ਅਜਿਹੇ ਚੁਪ ਸਾਧ ਕੇ ਧਿਆਨ ਲਗਾਣ ਵਾਲਿਆਂ ਦੇ ਅਕਾਰਥ ਜਤਨ ਬਾਰੇ ਜਪੁਜੀ ਦੀ ਪਹਿਲੀ ਪਉੜੀ ਵਿਚ ਹੀ ਲਿਖਿਆ ਹੈ :

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ ।

ਜਪੁਜੀ ਅਨੁਸਾਰ ਧਿਆਨ ਲਈ ਵਿਸ਼ੇਸ਼ ਮਾਨਸਕ ਕਸਰਤ ਦੀ ਲੋੜ ਨਹੀਂ ਸਗੋਂ 'ਸੁਣਿਐ ਲਾਗੈ ਸਹਿਜ ਧਿਆਨੁ' । (ਪ. ੧੦)

ਵਿਨੋਭਾ ਅਨੁਸਾਰ ਜਪੁਜੀ ਵਿਚ 'ਜੋਗ ਜੁਗਤਿ' ਜ਼ਬਦ ਪ੍ਰਾਣਾਯਮ ਵਲ ਇਸ਼ਾਰਾ ਹੈ, ਜਿਸਦੀ ਥਾਂ ਗੁਰੂ ਨੇ ਬ੍ਰਹਮਚਰਿਤ ਨੂੰ ਤਰਜੀਹ ਦਿੱਤੀ ਹੈ :—

"ਅਹਾਰ ਵਿਹਾਰ ਇਤ ਆਦਿ ਮੇਂ ਸਮਤਾ ਔਰ ਪ੍ਰਾਣਾਯਮ ਕੋ ਜੋੜਨੇ ਸ ਯੁਕਤੀ ਬੁਣਤੀ ਹੈ। ਹਮਾਰੀ ਯੁਕਤੀ ਕੌਣ ਸੀ ਹੈ? ਕਾਇਆ ਕੋ, ਸਰੀਰ ਕੋ ਕੁਆਰੀ ਰਖਣਾ, ਯਹ ਹੈ ਹਮਾਰੀ ਯੁਕਤੀ। ਯਾਨੀ ਬ੍ਰਹਮਚਰਿਤ ।"<sup>3</sup> ਜਪੁਜੀ ਵਿਚ ਸ਼ਬਦ 'ਜੁਗਤਿ ਡੰਡਾ ਪਰਤੀਤ' ਪ੍ਰਤਿਹਾਰ ਦੇ ਅਸਲ ਭਾਵ ਦਾ ਸੂਚਕ ਹੈ। ਭਾਈ ਜੋਧ ਸਿੰਘ ਦੇ ਸ਼ਬਦਾਂ ਵਿਚ : 'ਡੰਡਾ ਨਿਸ਼ਾਨੀ ਜੋਗੀਆਂ ਦੇ ਭੇਖ ਵਿਚ ਇੰਦਰੀਆਂ ਉਪਰ ਜਿਤ ਦੀ ਹੈ। ਸੁ ਵਿਸਵਾਸ ਦਾ ਡੰਡਾ ਸਦਾ ਫੜੀ ਰਖ। ਸਭ ਅੰਕੜਾਂ ਵਿਚ ਤੇਰਾ ਸਹਾਈ ਹੋਵੇਗਾ' ।<sup>4</sup>

ਇਸੇ ਤਰ੍ਹਾਂ ਹਠ ਯੋਗ ਨੂੰ ਵੀ ਪਰਵਾਨ ਨਹੀਂ ਕੀਤਾ। ਜੋ ਕੁਝ ਹਠ ਯੋਗੀ ਕਰੋੜੀ ਸਰੀਰਕ ਸਾਧਨਾ ਨਾਲ ਪਰਾਪਤ ਕਰਨਾ ਚਾਹੁੰਦੇ ਹਨ, ਉਹ ਪ੍ਰਭੂ ਦਾ ਨਾਮ ਸੁਣਨ

1. G. Parrinder, Up., Gita & Bible p. 81.

2. ਇਸ ਨੂੰ ਅਸਟਾਂਗ ਯੋਗ ਵੀ ਕਿਹਾ ਹੈ। ਇਸਦੇ ਅਠ ਅੰਗ ਹਨ : ਯਸ, ਨਿਯਮ, ਆਸਨ, ਪ੍ਰਾਣਾਯਮ, ਪ੍ਰਤਯਹਾਰ, ਪਾਰਲਾ, ਧਿਆਨ ਅਤੇ ਸਮਾਪਨੀ;

3. ਜਪੁਜੀ (ਹੰਦੀ) ਪੰ ੫੭

4. ਜਪੁਜੀ ਸ਼ਾਕ, ਪੰ ੫੮

ਵਾਲੇ ਸਹਿਜੇ ਹੀ ਪਰਾਪਤ ਕਰ ਲੈਂਦੇ ਹਨ। ਅਠਵੀਂ ਪੌੜੀ ਵਿਚ ਦਸਿਆ ਹੈ : 'ਹਠ ਜੋਗ ਕਰਕੇ ਲੋਕੀ ਸਿਧ ਬਣਦੇ ਹਨ...ਨਾਮ ਦੇ ਸੁਣਨ ਕਰਕੇ ਇਹ ਆਤਮਕ ਪਦਵੀਆਂ ਸਹਿਜੇ ਹੀ ਮਿਲ ਜਾਂਦੀਆਂ ਹਨ' ।<sup>1</sup>

ਯੋਗਾਭਯਾਸ ਕਰਨ ਵਾਲਾ ਸਿਧੀਆਂ ਦੀ ਪਰਾਪਤੀ ਦਾ ਇਛੱਕ ਹੁੰਦਾ ਹੈ। ਲੰਮੇਰੀ ਉਮਰ ਕਰਕੇ ਲੋਕਾਂ ਵਲੋਂ ਯੋਸ ਖਟਣਾ ਉਨ੍ਹਾਂ ਦੀ ਮੁਖ ਲੋਚਾ ਹੈ। ਪਰ ਇਹ ਸਭ ਬੈਅਰਥ ਹਨ ਜੇ ਪ੍ਰਭੂ ਦੀ ਮਿਹਰ ਦੀ ਨਜ਼ਰ ਪਰਾਪਤ ਨਹੀਂ ਹੋਈ ਜਿਸ ਬਿਨਾਂ ਮਨੁਖ ਦੀ ਕੋਈ ਕਦਰ ਜਾਂ ਪੁਛ ਪੜਤਾਲ ਨਹੀਂ :

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥  
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥  
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥  
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ (ਪ. ੬)

ਇਹ ਰਿਧੀਆਂ ਸਿਧੀਆਂ ਮਾਇਆ ਦਾ ਜਾਲ ਹੈ ਜਿਸ ਵਿਚ ਫਸਿਆ ਮਨੁਖ ਪ੍ਰਭੂ ਦੇ ਰਾਹ ਨੂੰ ਵਿਸਾਰ ਦੇਂਦਾ ਹੈ। ਜਪੁਜੀ ਵਿਚ ਇਸ ਨੂੰ ਘਟੀਆ ਦਰਜੇ ਦਾ ਸਵਾਦ ਆਖਿਆ ਹੈ, ਪ੍ਰਭੂ ਤੋਂ ਦੂਜੇ ਪਾਸੇ ਲੈ ਜਾਣ ਵਾਲਾ :

ਰਿਧੀ ਸਿਧੀ ਅਵਰਾ ਸਾਦ ॥ (ਪ. ੨੯)

ਰਾਜਯੋਗ ਦੇ ਅੰਗਾਂ ਦਾ ਕਈ ਉਪਨਿਸ਼ਦਾਂ ਵਿਚ ਵਿਵੇਚਨ ਕੀਤਾ ਗਿਆ ਹੈ ਪਰ ਯੋਗ ਦਰਸ਼ਨ, ਜਿਸਦਾ ਅਧਾਰ ਸਾਂਖ ਮਤ ਦੀ ਫਿਲਾਸਫੀ ਹੈ ਤੋਂ ਵਿਲਖਣ ਯੋਗਾਭਯਾਸ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਲੋੜੀਂ ਦਾ ਦੱਸਿਆ ਹੈ। ਛੰਦੋਂ ਉਪਨਿਸ਼ਦ ਵਿਚ ਯਮ, ਨਿਯਮ ਅਤੇ ਧਾਰਣਾ ਦੀ ਅਵੱਸ਼ਕਤਾ ਦੱਸੀ ਹੈ ਪਰ ਜੋਗ ਤੋਂ ਵਿਲੱਖਣਤਾ ਇਹ ਹੈ ਕਿ ਇਹ ਸਾਰੇ ਅਮਲ ਘਰ ਵਿਚ ਰਹਿ ਕੇ ਕੀਤੇ ਜਾ ਸਕਦੇ ਹਨ :

'ਪਰਿਵਾਰ ਵਿਚ ਰਹਿੰਦਾ ਹੋਇਆ, ਪਵਿਤ੍ਰ ਸਬਾਨ ਤੇ ਬੈਠ ਕੇ ਸਵਾਧਿਆਏ ਕਰਦਾ ਹੋਇਆ ਸਾਰੀਆਂ ਇੰਦਰੀਆਂ ਨੂੰ ਇਕਾਗਰ ਕਰਕੇ.. ਸਾਰੇ ਪ੍ਰਾਣੀਆਂ ਨੂੰ ਨਾ ਸਤਾਂਦਾ ਹੋਇਆ, ਉਹ ਆਯੂ ਭਰ ਇਸਤਰ੍ਹਾਂ ਵਰਤਦਾ ਹੋਇਆ ਅੰਤ ਵਿਚ ਬ੍ਰਹਮ ਧਾਮ ਨੂੰ ਪ੍ਰਾਪਤ ਹੋ ਜਾਂਦਾ ਹੈ (ਛੰਦੋ. ਉਪ. ੮.੧੫.੧)।

ਆਸਨ ਬਾਰੇ ਸਵੇਤ ਉਪ. (੨.੮) ਵਿਚ ਲਿਖਿਆ ਹੈ ਕਿ ਸਰੀਰ ਦੇ ਤਿੰਨਾਂ ਹਿੱਸਿਆਂ (ਛਾਤੀ, ਧੌਣ ਅਤੇ ਸਿਰ) ਨੂੰ ਬਿਲਕੁਲ ਸਿੱਧਾ ਰਖਕੇ ਅਤੇ ਇੰਦਰੀਆਂ ਤੇ ਮਨ ਨੂੰ

1. ਵੇਖੋ: ਭਾ. ਜੋਧ ਸਿੰਘ, ਜਪੁਜੀ ਸਟੀਕ, ਪੰ. ੩੭।

ਦਿਲ ਵਿਚ ਲਿਆ ਕੇ ਦਾਨੇ ਪੁਰਸ਼ ਨੂੰ ਸੰਸਾਰ ਭਵ-ਸਾਗਰ ਨੂੰ ਬ੍ਰਹਮ ਨੌਕਾ ਦੁਆਰਾ ਪਾਰ ਕਰ ਲੈਣਾ ਚਾਹੀਦਾ ਹੈ ।<sup>1</sup>

**ਪਰਾਣਾਯਾਮ ਬਾਰ ਸਵੇਤ.** ਉਪ. (੨.੯) ॥ ਵਿਚ ਦਸਿਆ ਹੈ ਕਿ ਵਿਦਵਾਂਨ ਪ੍ਰਾਣਾਂ ਨੂੰ ਭਲੀ ਭਾਂਤ ਪੀੜਤ ਕਰਕੇ, ਰੋਕ ਕੇ ਅਤੇ ਛੇਰ ਨਿਰਬਲ ਹੋਣ ਤੇ ਉਸਨੂੰ ਨਕ ਰਾਹੀਂ ਬਾਹਰ ਕਢੇ । ਛੇਰ ਨਕ ਰਾਹੀਂ ਸਾਹ ਲੈ ਕੇ ਰੋਕੇ ਅਤੇ ਦੂਜੀ ਨਾਸ ਰਾਹੀਂ ਕਢੇ । ਇਤਦੁਆਂ ਸਾਧਕ ਪ੍ਰਾਣਾਯਾਮ ਕਰੇ ।<sup>2</sup>

ਮਨ ਦੀ ਇਕਾਗਰਤਾ ਅਤੇ ਮਨ ਦਾ ਕਿਸੇ ਵਿਸ਼ੇਸ਼ ਨੁਕਤੇ ਵਿਚ ਧਿਆਨ ਦਾ ਸੰਕੇਤ ਜੋ ਸੇਵਤ ਉਪ. (੨.੧੨) ਵਿਚ ਦਿੱਤਾ ਹੈ ਉਹ ਪਤੰਜਲ ਯੋਗ ਦੇ ਮਨ-ਟਿਕਾ ਦੇ ਸਾਧਨ ਵਾਲਾ ਹੈ, ਜਿਸ ਵਿੱਚ ਜੀਭ ਦੀ ਨੋਕ, ਨਕ ਦੀ ਨੋਕ, ਤਾਲੂ ਦੇ ਸਾਹਮਣੇ ਹਿੱਸੇ, ਜੀਭ ਦੇ ਵਿਚਕਾਰ ਅਤੇ ਜੀਭ ਦੇ ਮੁਢ ਤੇ ਮਨ ਟਿਕਾਣ ਲਈ ਕਿਹਾ ਗਿਆ ਹੈ । ਪੈਂਗਲ ਉਪਨਿਸ਼ਦ ਵਿਚ ਆਖਿਆ ਹੈ ਕਿ ਇਕ ਪੁਰਸ਼ ਇਕ ਲੱਤ ਤੇ ਖੜਾ ਹੋ ਕੇ ਹਜ਼ਾਰਾਂ ਸਾਲ ਤੱਥ ਸਾਧ ਸਕਦਾ ਹੈ, ਪਰ ਉਸਦਾ ਲਾਭ ਇਕਾਗਰ ਧਿਆਨ ਦੇ ਸੌਲਵੇਂ ਹਿੱਸੇ ਜਿਨ੍ਹਾਂ ਵੀ ਨਹੀਂ ਹੁੰਦਾ (੪.੧੫) ।

ਗੀਤਾ ਨੇ ਯੋਗ ਦੇ ਕੁਝ ਅੰਗਾਂ ਨੂੰ ਪਰਚਾਇਆ ਹੈ । ਯੋਗ ਦੇ ਪਹਿਲੇ ਅੰਗ 'ਯਮ' ਬਾਰੇ ਗੀਤਾ ਕਹਿੰਦੀ ਹੈ : 'ਮਨ ਅਤੇ ਜ਼ਬਾਨ ਨਾਲ ਅਤੇ ਸਰੀਰ ਦੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕਸ਼ਟ ਨਾ ਦੇਣਾ... ਕਿਸੇ ਦੀ ਵੀ ਨਿੰਦਿਆ ਨਾ ਕਰਨੀ, ਹਰ ਇਕ ਪ੍ਰਾਣੀ ਮਾਤਰ ਤੇ ਆਪਣੇ ਲਾਭ ਬਿਨਾਂ ਦਇਆ ਕਰਨੀ । ਸ਼ਾਸਤਰ ਤੋਂ ਉਲਟ ਕੰਮ ਵਿਚ ਪਰਹੇਜ਼ ਹੋਣਾ (੧੯.੧-੩) ।

ਉਪਨਿਸ਼ਦਾਂ ਵਾਂਗ ਗੀਤਾ ਵਿਚ ਵੀ ਆਸਣ ਦੀ ਮਹਾਨਤਾ ਦੱਸੀ ਹੈ । ਆਸਣ ਜਮਾਣ ਤੋਂ ਪਹਿਲਾਂ ਜਮੀਨ ਨੂੰ ਸਵੱਡ ਬਣਾਇਆ ਜਾਵੇ । ਕੁਸ਼ਾ ਵਿਛਾ ਕੇ ਉਤੇ ਮ੍ਰਿਗਛਾਲਾ ਵਿਛਾਵੇ । ਫੇਰ ਇਕ ਹੋਰ ਸਾਫ਼ ਕਪੜਾ । ਆਸਣ ਨਾ ਬਹੁਤਾ ਉਚਾ ਹੋਵੇ ਅਤੇ ਨਾ ਬਹੁਤਾ ਨੀਵਾ (੬.੧੧) । ਫੇਰ ਆਸਣ ਅਤੇ ਧਾਰਣਾ ਸੰਬੰਧੀ ਦੱਸਿਆ ਹੈ : 'ਸਰੀਰ, ਸਿਰ ਅਤੇ ਧੈਣ ਨੂੰ ਸਿੱਧਾ ਅਤੇ ਅਡੋਲ ਰਖੋ । ਆਪਣੀਆਂ ਅੱਖਾਂ ਨੂੰ ਐਪਰ ਓਧਰ ਨਾ ਹੋਣ ਦੇਵੇ, ਸਗੋਂ ਨੋਕ ਦੀ ਚੁੜ ਤੇ ਧਿਆਨ ਜਮਾਵੇ (੬.੧੩) ।' ਗੀਤਾ (੧੮.੩੩.੩੫) ਵਿਚ ਧਾਰਣਾ ਵੀ ਤਿੰਨ ਪ੍ਰਕਾਰ ਦੀ ਦੱਸੀ ਹੈ, ਸਾਤਵਿਕ, ਰਾਜਸਕ ਅਤੇ ਤਾਮਸਕ ।

ਯੋਗ ਦਰਸ਼ਣ ਅਨੁਸਾਰ ਤਿ੍ਕੁਫ਼ੀ ਵਿਚ ਧਿਆਨ ਜਮਾਣ ਲਈ ਕਿਹਾ ਹੈ ਭਾਵੇਂ

1. ਹੋਰ ਵੇਖੋ ਕੈਵਲ : ਉਪਨਿਸ਼ਦ ੬ ।

2. ਹੋਰ ਵੇਖੋ ਬਿਹੁਵਾ : ਉਪਨਿਸ਼ਦ (੧.੫.੨੩) ।

ਲਕਸ਼ ਉਚੇਰਾ ਹੈ : 'ਭਗਤ ਜਨ ਅੰਤ ਸਮੇਂ ਵੀ ਯੋਗ ਦੇ ਬਲ ਨਾਲ ਤਿਕੁਣੀ ਦੇ ਵਿਚਕਾਰ ਪਟਾਣ ਨੂੰ ਚੰਗੀ ਤਰ੍ਹਾਂ ਸਥਾਪਨ ਕਰਕੇ ਬਹੁਤ ਟਿਕੇ ਹੋਏ ਮਨ ਦੇ ਨਾਲ ਜਾਦ ਕਰਦਾ ਕਰਦਾ ਉਸ ਦਿਵਯ ਰੂਪ ਪਰਮਾਤਮਾ ਨੂੰ ਹੀ ਪਰਾਪਤ ਕਰਦਾ ਹੈ' (੮, ੧੦) ।

ਗੀਤਾ ਦੇ ਯੋਗ ਅਤੇ ਪੁਰਾਤਨ ਯੋਗ ਦਾ ਅੰਤਰ ਜੋ ਸ਼੍ਰੀ ਆਰਬਿੰਦੀਓਜ਼ ਨੇ ਦੱਸਿਆ ਹੈ ਉਹ ਹੈ ਕਿ ਸਾਂਖ ਦਾ ਯੋਗ ਜਿਥੇ ਨਾਸਤਕ ਹੈ ਓਥੇ ਗੀਤਾ ਦਾ ਆਸਤਕ-ਮਈ । ਢੂਜਾ, ਪਤੰਜਲ ਯੋਗ ਜਿਥੇ ਹਠ ਵਾਲਾ (rigid) ਹੈ, ਓਥੇ ਗੀਤਾ ਦਾ ਵਿਸ਼ਾਲ, ਲਚਕੀਲਾ (flexible) ਅਤੇ ਕਈ ਪੱਖੀ ਹੈ । ਤੀਜਾ, ਰਾਜਯੋਗ ਅਨੁਸਾਰ ਫੁਲ ਪਰਾਪਠੀ ਤੇ ਕਰਮ ਖਤਮ ਹੋ ਜਾਂਦੇ ਹਨ, ਪਰ ਗੀਤਾ ਅਨੁਸਾਰ ਮੁਕਤੀ ਤੋਂ ਬਾਅਦ ਵੀ ਜਾਰੀ ਰਹਿੰਦੇ ਹਨ ।<sup>1</sup>

## ਨਾਦ...ਅਨਹਦ ਸ਼ਬਦ

ਹਠ ਯੋਗ ਵਿਚ ਦੱਸੇ ਨਾਦ ਤੋਂ ਭਾਵ ਅੰਦਰ ਦੀਆਂ ਅਜਿਹੀਆਂ ਅਵਾਜ਼ਾਂ ਹਨ ਜਿਸਤੇ ਯੋਗੀ ਮਨ ਟਿਕਾਉਂਦਾ ਅਤੇ ਅਨੰਦ ਮਾਣਦਾ ਹੈ । ਪੰ. ਕਰਤਾਰ ਸਿੰਘ ਦਾਖਾ ਅਨੁਸਾਰ ਜਿਸਤੋਂ ਅਨੰਦ ਆਵੇ ਉਹ ਨਾਦ ਹੈ ।<sup>2</sup>

ਅਨਾਹਤ ਸ਼ਬਦ ਉਦੋਂ ਪੈਦਾ ਹੁੰਦਾ ਦੱਸਿਆ ਗਿਆ ਹੈ ਜਦੋਂ ਪ੍ਰਾਣ ਅਨਾਹਤ ਚਕੂ ਵਿੱਚ ਹੀ ਬ੍ਰਹਮ ਗ੍ਰੰਥੀ ਨੂੰ ਵਿੰਨਦੇ ਹਨ । ਜੋ ਸ਼ਬਦ ਕੰਨ ਤਾਲ ਅਤੇ ਯੰਤਰ ਆਦਿ ਦੀ ਸਹਾਇਤਾ ਬਿਨਾਂ ਉਪਜੇ ਉਸਦਾ ਨਾਉਂ ਅਨਹਤ ਦਸਿਆ ਹੈ ।<sup>3</sup>

ਜਪੁਜੀ ਵਿਚ ਵਰਣਨ ਕੀਤੇ ਅਨਾਹਤ ਨਾਦ ਦਾ ਯੋਗ ਦੇ ਨਾਦ ਨਾਲੋਂ ਅੰਤਰ ਹੈ । 'ਗੁਰਮਤਿ ਅਨੁਸਾਰ ਕਰਮ ਵਿਚ ਲੀਨ ਹੋਇਆਂ ਜਦ ਦਸਮਦੁਆਰ ਖੁਲ੍ਹਾ ਓਥੇ ਅੰਮ੍ਰਿਤ ਦਾ ਭੋਜਨ ਹੈ । ਸਾਰੇ ਜਗਤ ਨੂੰ ਬਿਰ ਰਖਣ ਵਾਲੇ ਸ਼ਬਦ ਦੀ ਧੂਨ

1. See Aurobindo, Essays on the Gita, p. 100-101.

2. ਸ਼੍ਰੀ ਜਪੁ ਨਿਸਾਣੂ, ਪੰ. ੧੩੨,

3. ਗੁਰਮਤਿ ਪਭਾਕਰ, ਪੰ. ੪੩੩ ।

ਸਹਿਜੇ ਹੀ ਹੈ। ਜੋਗੀ ਤਾਂ ਅਨਾਹਤ ਦੀਆਂ ਪੰਜ ਅਵਾਜ਼ਾਂ ਦੱਸਦੇ ਹਨ, ਪਰ ਉਥੇ ਅਨੇਕ ਵਾਜ਼ਿਆਂ ਦੀ ਧੂਨ ਹੈ। ਏਹੋ ਨਕਸ਼ਾ ਸਦੋਰ ਵਿਚ ਖਿਚਿਆ ਹੈ :

ਸੋ ਦਰੂ ਤੇਰਾ ਕੇਹਾ ਸੋ ਘਰੂ ਕੇਗਾ ਜਿਤੁ ਬਹਿ ਸਰਬ ਸਮਾਲੇ ।  
ਵਾਜੈ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ । (ਪ. ੨੭)

‘ਹਠ ਜੋਗੀ ਤਾਂ ਨਾਦ ਦੇ ਰਾਹੀਂ ਮਨ ਨੂੰ ਬਿ੍ਰਤੀ-ਹੀਨ ਕਰਦੇ ਹਨ, ਛੇਰ ਨਾਦ ਦਾ ਵੀ ਖਹਿੜਾ ਛੱਡ ਕੇ ਨਿਰਵਿਕਾਰ ਅਵਸਥਾ ਵਿਚ ਜਾਂਦੇ ਹਨ। ਉਨ੍ਹਾਂ ਦਾ ਸਾਰਾ ਜਤਨ ‘ਕਯੀਵਲ ਪਦ’ ਨੂੰ ਹਾਸਲ ਕਰਨਾ ਹੁੰਦਾ ਹੈ। ਸਿਖ ਆਪਾ ਵਾਰ ਕੇ ਨਿਰੰਕਾਰ ਨਾਲ ਲੀਨ ਹੋਣਾ ਲੋੜਦਾ ਹੈ। ਬੇਅੰਤ ਦੀ ਛੁਹ ਵੇਲੇ ਉਹ ਅਨੇਕਾਂ ਨਾਦਾਂ ਦੇ ਰਸ ਨੂੰ ਜੋ ਉਹਦੇ ਦਰ ਤੇ ਹੋ ਰਹੇ ਹਨ ਅਨੁਭਵ ਕਰਦਾ ਹੈ। ਇਹ ਨਾਦ ਜੋਗੀ ਦੇ ਨਾਦ ਨਾਲੋਂ ਬਹੁਤ ਅਡਰਾ ਹੈ। ਜੋਗੀ ਤਾਂ ਦਸਮ ਦੁਆਰ ਪੁਜਣ ਤੋਂ ਪਹਿਲੇ ਅਨਹਦ ਸ਼ਬਦ ਸੁਣਦਾ ਹੈ ਪਰ ਗੁਰਮਤਿ ਅਨੁਸਾਰ ਇਸ ਸ਼ਬਦ ਦਾ ਰਸ ਦਸਮ ਦੁਆਰ ਵਿਚ ਪੁੱਜ ਕੇ ਪਤਾ ਲਗਦਾ ਹੈ।’<sup>1</sup>

ਜਪੁਜੀ ਵਿਚ ਗੁਰੂ-ਸ਼ਬਦ ਨੂੰ ਹੀ ‘ਨਾਦ’ ਆਖਿਆ ਹੈ। ‘ਗੁਰੂ ਦਾ ਉਚਾਰਿਆ ਸ਼ਬਦ ਮੇਰੇ ਲਈ ਨਾਦ ਹੈ ਅਤੇ ਗੁਰੂ ਦਾ ਉਚਾਰਿਆ ਵਾਕ ਮੇਰੇ ਲਈ ਵੇਦ ਹੈ।’<sup>2</sup>

‘ਗੁਰਮੁਖਿ ਨਾਦੰ ਗੁਰਮੁਖਿ ਵੇਦੰ’ (ਪ. ੫)

ਜੋਗ ਦੇ ਨਾਦ ਨਾਲੋਂ ਹੋਰ ਅੰਤਰ ਇਹ ਹੈ ਕਿ ਜੋਗੀ ਨਾਦ ਨੂੰ ਹੇਠਾਂ ਛੱਡ ਕੇ ਆਪਣੇ ਨਿਰਵਿਕਾਰ ਸਰੂਪ ਵਿੱਚ ਜਾਂਦਾ ਹੈ। ਪਰ ਗੁਰੂ ਸਾਹਬ ਦਾ ਦੱਸਿਆ ਅਨਹਦ ਸ਼ਬਦ ਹੋਂਦਾ ਹੀ ਜੀਵਾਤਮਾ ਦੇ ਨਿਰੰਕਾਰ ਨਾਲ ਮੇਲ ਤੇ ਹੈ, ਪਹਿਲੋਂ ਨਹੀਂ।<sup>3</sup>

ਉਪਨਿਸਦਾਂ ਅਤੇ ਗੀਤਾ ਵਿਚ ਇਸਦਾ ਵਰਣਨ ਨਹੀਂ ਹੈ।

1. ਵੇਖੋ ਭਾ. ਜੋਧ ਸਿੰਘ, ਗੁਰਮਤਿ ਨਿਰਣਯ-ਪੰ. ੨੧੫।

2. ਭਾ. ਵੀਰ ਸਿੰਘ-ਸ੍ਰੀ. ਸ੍ਰੀ. ਗੁ. ਗ੍ਰੰ. ਸ., ਪੰ. ੬੨।

3. ਵੇਖੋ ਭਾ. ਜੋਧ ਸਿੰਘ, ਗੁਰਮਤਿ ਨਿਰਣਯ-ਪੰ. ੨੧੯।

## ਸੌਦਰ

ਦੁਸਮ ਦੁਆਰ ਵਿਚ ਪ੍ਰਭੂ ਦਾ ਨਿਵਾਸ ਦੇਸਿਆ ਗਿਆ ਹੈ। 'ਸੌਦਰ' ਪ੍ਰਭੂ ਦਾ ਉਹ ਦੁਆਰ ਜਾਂ ਅਸਬਾਨ ਹੈ ਜਿਥੇ ਬੈਠਾ ਉਹ ਸਰਬ ਸ੍ਰਿਸ਼ਟੀ ਦੀ ਪ੍ਰਤਿਪਾਲਣਾ ਕਰਦਾ ਹੈ, ਅਤੇ ਜਿਥੇ ਅਨੇਕ ਪਰਕਾਰ ਦਾ ਨਾਦ-ਰਸ ਹੈ।<sup>1</sup> ਭਾਈ ਕਾਨੂੰ ਸਿੰਘ ਅਨੁਸਾਰ ਕੋਈ ਖਾਸ ਦਰ, ਜੋ ਅਗਿਆਨੀ ਮੰਨਦੇ ਹਨ, ਉਸਦਾ ਖੰਡਨ ਕਰਕੇ ਵਾਹਿਗੁਰੂ ਦਾ ਇਹ ਅਸਲ ਦਰ ਦੇਸਿਆ ਹੈ।

ਇਸ ਦਰ ਦਾ ਗਿਆਨ ਉਸ ਆਤਮਕ ਅਵੱਸਥਾ ਵਿਚ ਹੁੰਦਾ ਹੈ, ਜਿਸਨੂੰ ਜਪੁਜੀ ਵਿਚ ਸਭ ਖੰਡ ਆਖਿਆ ਹੈ। ਇਸ ਅਸਬਾਨ ਨੂੰ ਜਾਣਨ ਬਾਰੇ ਸਿਧਾਂ ਦਾ ਪ੍ਰਸ਼ਨ ਸੀ :—

ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ॥  
ਜਿਸੁ ਦਰ ਕਾਰਣਿ ਫਿਰਾਂ ਉਦਾਸੀ ਸੋ ਦਰੁ ਕੋਈ ਆਇ ਕਹੇ ॥

ਗੁਰੂ ਨਾਨਕ ਦਾ ਉਤੁਰ ਸੀ ਕਿ ਮਾਇਆ ਆਦਿ ਰੁਕਾਵਟਾਂ ਨੂੰ ਲੰਘਣ ਪਿਛੋਂ ਵਾਹਿਗੁਰੂ ਸੱਤ ਦੇ ਆਸਣ ਤੇ ਬੈਠਾ ਹੋਇਆ ਦਿਸ ਪੈਂਦਾ ਹੈ :—

ਮਾਇਆ ਜਲ ਖਾਈ ਪਾਣੀ ਘਰੁ ਬਾਧਿਆ  
ਸਤ ਕੈ ਆਸਣ ਪੁਰਖ ਰਹੈ ॥ (ਰਾਮਕਲੀ ਮ: ੧) ੮੭੭

ਉਖਨਿਸ਼ਦਾਂ ਵਿਚ ਇਹੋ ਜਿਹਾ 'ਸੌਦਰ' ਦਾ ਉਲੇਖ ਨਹੀਂ ਹੈ। ਗੀਤਾ ਦਾ ਸ਼ਲੋਕ (੧੧.੨੧) ਕੁਝ ਇਹੋ ਜਿਹਾ ਭਾਵ ਪ੍ਰਗਟਾਂਦਾ ਹੈ। ਅਰਜਨ ਕਹਿੰਦਾ ਹੈ :

“ਸਾਰੇ ਦੇਵਤਿਆਂ ਦੇ ਝੁੰਡ ਆਪਦੇ ਅੰਢਰ ਪ੍ਰਵੇਸ਼ ਕਰਦੇ ਪਛੇ ਹਨ ਅਤੇ ਕਈ ਇਕ ਕੈ ਭੀਤ ਹੋ ਕੇ ਹਥ ਜੋੜੇ ਹੋਏ ਆਪਦੇ ਗ੍ਰਾਣਾਂ ਦਾ ਉਚਾਰਨ ਕਰਦੇ ਹਨ। ਮਹਾਂ ਰਿਸ਼ੀ ਅਤੇ ਹੋਰ ਸਿਧ 'ਆਪ ਧੰਨ ਹੋ' ਅਜਿਹਾ ਆਖ ਕੇ ਉਤਮ ਉਤਮ ਸਤੋਦ੍ਰਾਂ ਦੁਆਰਾ ਆਪਦੀ ਉਸਤੀ ਕਰ ਰਹੇ ਹਨ।”

1. ਛੇਥੇ ਪਉੜੀ ੨੧ਵੀਂ ਜਿਸ ਵਿਚ ਇਸ ਦਰ ਤੇ ਅਨੇਕ ਪ੍ਰਕਾਰ ਦੇ ਸਾਜ਼ਾਂ ਨਾਲ ਉਸਤੇ ਗਾਊਣ ਵਾਲਿਆਂ ਦੀ ਸੂਚੀ ਦਿੱਤੀ ਹੈ। ਇਸ ਸੂਚੀ ਤੋਂ ਬਿਨਾਂ ਵੀ ਹੋਰ ਅਨੇਕਾਂ ਹਨ, ਜਿਨ੍ਹਾਂ ਬਾਰੇ ਆਪ ਗੁਰੂ ਜੀ ਕਹਿੰਦੇ ਹਨ : ਹੋਰਿ ਕੇਤ ਗਾਵਨਿ ਸੇ ਮ ਚਿਤਿ ਨ ਆਵਨਿ ਨਾਨਕ ਕਿਆ ਵੀਚਾਰੇ?'

## ਗਿਆਨ ਯੋਗ

ਗਿਆਨ ਕੀ ਹੈ ? ਇਸ ਬਾਰੇ ਵਿਕੋਲਿਤੇ ਵਿਚਾਰ ਵਿਦਵਾਨਾਂ ਨੇ ਦਿੱਤੇ ਹਨ । ਆਮ ਭਾਵ ਗਿਆਨ ਦਾ ਬੁਧੀ ਨਾਲ ਸੰਬੰਧ ਹੀ ਹੈ । ਜਿਉਂ ਜਿਉਂ ਬੁਧੀ ਸੂਖਮ ਹਦੀ ਹੈ ਤਿਉਂ ਤਿਉਂ ਸੂਖਮ ਤੱਤ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦੀ ਜਾਂਦੀ ਹੈ । ਜਿਉਂ ਜਿਉਂ ਬੁਧੀ ਦੁਆਰਾ ਗਿਆਨ ਪਰਾਪਤ ਹੁੰਦਾ ਜਾਂਦਾ ਹੈ ਤਿਉਂ ਤਿਉਂ ਅਗਿਆਨ ਜਾਂ ਅਵਿਦਿਆ ਦਾ ਹਨੇਰਾ ਚਾਨਣ ਵਿਚ ਵਟਦਾ ਜਾਂਦਾ ਹੈ । ਜਿਵੇਂ ਦੌਵਾ ਬਲਦਾ ਹੈ ਹਨੇਰਾ ਭੱਜਣਾ ਸੁਰੂ ਹੋ ਜਾਂਦਾ ਹੈ ਅਤੇ ਅੰਤ ਇਕ ਅਜਿਹੀ ਅਵਸਥਾ ਆਉਂਦੀ ਹੈ ਜਿੱਥੇ ਸੱਤ ਦਾ ਸੂਰਜ ਹੀ ਪ੍ਰਕਾਸ਼ਮਾਨ ਹੋਇਆ ਜਾਪਦਾ ਹੈ ਅਤੇ ਅਸੱਤ ਦੇ ਹਨੇਰੇ ਦੀ ਮੱਸ ਨਹੀਂ ਹੁੰਦੀ । ਇਸੇ ਆਸੇ ਅਨੁਸਾਰ ਡਾ. ਰਾਧਾ ਕੁਸ਼ਲਨ ਨੇ ਆਖਿਆ ਹੈ : 'ਸਾਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਗਿਆਨ ਨਿਰੀ ਬੌਧਿਕ ਯੋਗਤਾ ਨਹੀਂ, ਇਹ ਆਤਮ-ਸੋਝੀ ਹੈ ।'<sup>1</sup> ਲੈਸਿੰਗ (lessing) ਅਨੁਸਾਰ ਗਿਆਨ ਦਾ ਨਿਸ਼ਾਨਾ ਸੱਤ ਹੈ ਅਤੇ ਸੱਤ 'ਆਤਮਾ' ਦੀ ਭਾਵਨਾ ਹੈ ।<sup>2</sup> 'ਗਿਆਨ ਆਦਮੀ ਨੂੰ ਪਸੂ ਜਾਤੀ ਤੋਂ ਨਿਖੇੜਦਾ ਹੈ । ਜੇ ਇੰਦਰੀਆਂ ਦੇ ਭੋਗ ਹੀ ਜੀਵਨ ਤੇ ਜੀਵਨ ਦਾ ਨਿਸ਼ਾਨ ਹੋਵੇ ਤਾਂ ਖਾਣ ਵਿਚ ਅਤੇ ਕਾਮ-ਭੋਗ ਵਿਚ ਪਸੂ ਵਧੇਰੇ ਸਵਾਦ ਮਾਣਦਾ ਹੈ, ਪਰ ਬੌਧਿਕ ਅਤੇ ਆਤਮਿਕ ਸੁਆਦ ਤਾਂ ਆਦਮੀ ਹੀ ਮਾਣ ਸਕਦਾ ਹੈ ।'<sup>3</sup>

ਇਸਤਰ੍ਹਾਂ ਗਿਆਨ ਦੇ ਪਰਕਾਰ ਦਾ ਦੱਸਿਆ ਜਾਂਦਾ ਹੈ, ਇਕ ਉਚੇਰਾ ਅਤੇ ਦੂਜਾ ਨੀਵੇਂ ਪਰਕਾਰ ਦਾ । ਪਹਿਲੇ ਨੂੰ ਪਰਾਵਿਦਿਆ (higher knowledge) ਅਤੇ ਦੂਜੇ ਨੂੰ ਅਪਰਾਵਿਦਿਆ (lower knowledge) ਆਖਿਆ ਗਿਆ ਹੈ । ਸ੍ਰੀ ਰਾਜੂ ਅਨੁਸਾਰ ਪਰਾ ਗਿਆਨ ਅੰਦਰਲੇ ਸੱਤ (inward reality) ਦਾ ਗਿਆਨ ਹੈ ਅਤੇ ਅਪਰਾ ਬਾਹਰ ਦਾ (ਦੁਨਿਆਵੀ) ।<sup>4</sup>

ਜਪੁਜੀ ਅਨੁਸਾਰ ਉਚੇਰਾ (ਪਰਾ) ਗਿਆਨ ਇਕ ਅਵਸਥਾ ਜਾਂ ਦਰਜਾ ਹੈ ਇਸ ਨੂੰ ਪ੍ਰਾਪਤ ਹੋ ਕੇ ਪ੍ਰਭੂ ਦੀ ਅਨੇਕ ਪ੍ਰਕਾਰੀ ਰਚਨਾਵਾਂ ਦੀ ਸੋਝੀ ਹੋ ਜਾਂਦੀ ਹੈ ।

1. Indian Philosophy, V. I., p. 224.

2. Ref., Hardyal, Hints for Self Culture—p. 1.

3. See S. Vivekananda, Janana Yoga, p. 15.

4. See P. T. Raju, Introduction to Comparative Philosophy, p. 210.

ਇਸ ਗਿਆਨ ਰਾਹੀਂ ਤੇਜ਼ ਵਿਚ ਪਰਮਾਨੰਦ ਹੈ ।<sup>1</sup> ਇਹ ਉਚੇਰਾ ਗਿਆਨ ਪ੍ਰਭੂ ਵਲ ਲਗਿਆਂ ਪ੍ਰਭੂ ਦਾ ਨਾਮ ਸੁਣਨ੍ਹ ਨਾਲ ਹੀ ਪ੍ਰਾਪਤ ਹੋ ਸਕਦਾ ਹੈ ।

ਸੁਣਿਐ ਸਤੁ ਸੰਤੋਖੁ ਗਿਆਨੁ ॥ (ਪ: ੧੦)

ਪੁਉੜੀ ਰਵਣੀ ਵਿਚ ਲਿਖੇ ਸ਼ਬਦ “ਭੁਗਤਿ ਗਿਆਨੁ” ਦਾ ਭਾਵ ਸਪਸ਼ਟ ਕਰਦਿਆਂ ਭਾਈ ਵੀਰ ਸਿੰਘ ਜੀ ਲਿਖਦੇ ਹਨ : “ਸ਼ਿਵ ਅਰਾਧਨਾ ਨਾਲ ਜੋ ਭੋਜਨ ਮਿਲਦਾ ਹੈ ਉਹ ਤਾਂ ਸਭ ਕਿਸੇ ਨੂੰ ਮਿਲ ਰਿਆ ਹੈ, ਪਰ ਆਦਿ ਅਨੀਲ ਦੀ ਅਰਾਧਨਾ ਨਾਲ ਸਾਨੂੰ ਗਿਆਨ ਰੂਪੀ ਭੋਜਨ ਮਿਲਦਾ ਹੈ”<sup>2</sup>

ਇਸ ਪਰਾ ਗਿਆਨ ਨੂੰ ਗੁਰਬਾਣੀ ਵਿਚ ਬਿਬੇਕ -ਬੁਧੀ ਵੀ ਕਿਹਾ ਗਿਆ ਹੈ । ਭਾਈ ਕਾਨ੍ਹ ਸਿੰਘ ਨੇ ਬਿਬੇਕ ਬੁਧੀ ਨੂੰ ਵਿਚਾਰ ਬੁਧੀ ਵੀ ਲਿਖਿਆ ਹੈ ਜੋ ਜਾਣਨ ਦੀ ਸਮਝ ਹੈ । ਜੋ ਸਤਿ ਅਸਤਿ ਦਾ ਨਿਤਾਰਾ ਕਰਦੀ ਹੈ ਅਤੇ ਜਿਸ ਨਾਲ ਪ੍ਰਕੂਤੀ ਅਤੇ ਬ੍ਰਹਮ ਦਾ ਯਥਾਰਥ ਗਿਆਨ ਹੁੰਦਾ ਹੈ ।<sup>3</sup> ਇਹ ਬਿਬੇਕ ਬੁਧੀ ਪਰਾਪਤ ਨਾ ਹੋਣ ਕਰਕੇ ਹੀ ਮਨੁਖੀ ਅੰਧ ਵਿਸਵਾਸ਼ ਨੇ ਧਰਤੀ ਬਲਦ ਆਦਿ ਦੇ ਸਿੰਗਾਂ ਦੇ ਸਹਾਚੇ ਬੜੀ ਹੋਈ ਮੰਨ ਲਈ ਪਰ ਜਦ ਗਿਆਨ ਨੇੜ੍ਹ ਖੁਲ੍ਹੇ ਤਾਂ ਸੌਝੀ ਹੋਈ :

ਜੇ ਕੋ ਬੁਝੈ ਹੋਵੈ ਸਚਿਆਰੁ ॥  
ਧਵਲੈ ਉਪਰਿ ਕੇਤਾ ਭਾਰੁ !!  
ਧਰਤੀ ਹੋਰੁ ਪਰੇ ਹੋਰੁ ਹੋਰੁ !!  
ਤਿਸਤੇ ਭਾਰੁ ਤੁਲੈ ਕਵਣੁ ਜੋਰੁ ॥ (ਪ: ੧੯)

ਜੂਜੇ, ਅਪਰਾ ਗਿਆਨ ਅਰਥਾਤ ਸੰਸਾਰਕ ਗਿਆਨ ਨਾਲ ਮਨੁਖ ਆਪਣੇ ਆਪ ਨੂੰ ਕਿੰਨਾ ਭਰੋਪੂਰ ਸਮਝ ਲਵੇ, ਬੜਾ ਚਤਰ ਅਖਵਾ ਲਏ, ਪਰ ਪ੍ਰਭੂ ਦੇ ਦਰ ਤੇ ਉਸਦੀ ਦੁਨਿਆਵੀ ਸਿਆਣਪ ਇਕ ਵੀ ਨਹੀਂ ਚਲ ਸਕਦੀ :—

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ (ਪ: ੧)<sup>4</sup>

ਮੁੰਡਕ ਉਪਨਿਸ਼ਦ(੧.੧.੪—੫) ਵਿਚ ਬ੍ਰਹਮ ਗਿਆਨ ਨੂੰ ਉਚੇਰਾ (ਪਰਾ) ਗਿਆਨ ਕਿਹਾ ਹੈ

1. ਵੇਖ ਪਉੜੀ ੩੫ ।

2. ਸੰ:ਸ੍ਰੀ:ਗੁ:ਗ੍ਰੀ:ਸ: ਪੰ:੧੪੪ ।

3. ਮਹਾਨ ਕੋਸ਼, ਪੰ: ੬੫੩ ।

4. ਲਿਖ ਲਿਖ ਪੜਿਆ ਤੇਤਾ ਕੜਿਆ ॥

ਪੜਿ ਪੜਿ ਗਡੀ ਲਈਅਹਿ ਪੜਿ ਪੜਿ ਭਰੀਅਹਿ ਸਾਬ ।

ਪੜਿ ਪੜਿ ਬੇੜੀ ਪਾਈਅੈ ਪੜਿ ਪੜਿ ਗਡੀਅਹਿ ਖਾਤਾ॥ (ਵਾਰ ਆਸਾ ਮ: ੧) ੪੬੭

ਅਤੇ ਅਪਰਾ ਰਿਗਵੇਦ, ਯੁਜਰਵੇਦ, ਸਾਮਵੇਦ, ਪੁਣੀ ਗਿਆਨ (phonetics), ਕਰਮ ਕਾਂਡ ਦਾ, ਵਿਆਕਰਣ ਦਾ, ਸ਼ਬਦ ਬੋਧ (Etymology), ਛੰਦ ਬੋਧ (Metrics) ਅਤੇ ਜੋਤਸ ਦਾ। ਉਪਨਿਸ਼ਦਾਂ ਦਾ ਜੋਰ 'ਆਤਮ-ਗਿਆਨ ਤੇ ਹੈ। ਦੂਜਾ ਗਿਆਨ ਆਤਮਾ ਨੂੰ ਅਨੰਦ ਨਹੀਂ ਦੇ ਸਕਦਾ। ਛੰਦੋ : ਉਪਨਿਸ਼ਦ (੭.੧.੨-੩) ਵਿਚ ਨਾਰਦ ਸਨਤਕੁਮਾਰ ਨੂੰ ਬੇਨਤੀ ਕਰਦਾ ਹੈ ਕਿ ਮੈਂ ਸਾਰੇ ਵੇਦ ਪੜ੍ਹੋ ਹਨ ਅਤੇ ਹੋਰ ਵੀ ਜਿਨ੍ਹਾਂ ਗਿਆਨ ਹੈ ਪਰਾਪਤ ਕੀਤਾ ਹੈ, ਪਰ ਮੈਂ ਇਕ ਅਜਿਹਾ ਹਾਂ ਜਿਸ ਨੂੰ ਕੇਵਲ ਸ਼ਬਦਾਂ ਦਾ ਗਿਆਨ ਹੀ ਹੈ, ਪਰ ਆਤਮਾ ਦਾ ਨਹੀਂ। ਤੁਹਾਡੇ ਵਰਗਿਆਂ ਤੋਂ ਹੀ ਸੁਣਿਆ ਹੈ ਕਿ ਆਤਮ-ਗਿਆਨੀ ਚਿੰਤਾ ਦਾ ਸਮੁੰਦਰ ਪਾਰ ਕਰ ਜਾਂਦੇ ਹਨ। ਮੈਂ ਵੀ ਚਿੰਤਾ ਵਿੱਚ ਹਾਂ। ਸਨਤਕੁਮਾਰ ਕਹਿੰਦਾ ਹੈ ਕਿ ਅਜੇ ਤਕ ਤੂੰ ਜਿਨ੍ਹਾਂ ਵੀ ਗਿਆਨ ਪ੍ਰਾਪਤ ਕੀਤਾ ਹੈ ਨਾਮ ਮਾਤਰ ਹੀ ਹੈ। ਇਸੇ ਉਪਨਿਸ਼ਦ (੮.੧.੩) ਵਿਚ ਲਿਖਿਆ ਹੈ : “ਸਾਰੇ ਗਿਆਨ ਫਜ਼ੂਲ ਹਨ ਜੇ ਬ੍ਰਹਮ ਦਾ ਵਾਸਤਵ ਗਿਆਨ ਨਹੀਂ।”<sup>1</sup>

ਗੀਤਾ ਵੀ ਉਚੇਰੇ ਗਿਆਨ ਲਈ ਪ੍ਰੇਰਦੀ ਹੈ। ਉਪਨਿਸ਼ਦਾਂ ਵਾਂਗ ਗਿਆਨ ਨੂੰ ਪਾਪ ਦੁਗਧ ਕਰਨ ਵਾਲੀ ਅਗਨੀ ਕਿਹਾ ਹੈ। ਜਿਵੇਂ ਬਲਦੀ ਅੱਗ ਲਕੜੀਆਂ ਨੂੰ ਭਸਮ ਕਰ ਦੇਂਦੀ ਹੈ। ਉਸੇ ਤਰ੍ਹਾਂ ਗਿਆਨ ਦੀ ਅੱਗ ਸਾਰੇ ਕਰਮਾਂ ਨੂੰ ਭੁੰਮ ਕਰ ਦੇਂਦੀ ਹੈ (੪.੩੭; ੧੦.੧੧)। ਗਿਆਨ ਜੋ ਤੌਜੀ ਅੱਖ ਹੈ ਉਸ ਬਾਰੇ ਆਖਿਆ ਹੈ : ਜਿਨ੍ਹਾਂ ਨੂੰ ਗਿਆਨ ਦੀ ਅੱਖ ਮਿਲੀ ਹੈ ਉਹ ਗਿਆਨੀ ਲੋਕ ਇਸ ਜੀਵਤਮਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ (੧੫.੧੦)। ਇਕ ਸ਼ਲੋਕ (੪.੩੩) ਕਿਚ ਸੰਸਾਰ ਦੀਆਂ ਸਾਰੀਆਂ ਵਸਤੂਆਂ ਦੁਆਰਾ ਹੋਣ ਵਾਲੇ ਯੱਗ ਨਾਲੋਂ ਗਿਆਨ ਰੂਪੀ ਯੱਗ ਨੂੰ ਸਰਬ ਸੇਸ਼ਟ ਕਿਹਾ ਹੈ। ਸਾਰੇ ਕਰਮਾਂ ਦਾ ਸਿਖਰ ਵੀ ਗਿਆਨ ਵਿਚ ਦੇਂਸਿਆ ਹੈ। ਗੀਤਾ (੧੮.੨੦) ਵਿਚ ਗਿਆਨ ਵੀ ਤਿੰਨ ਪ੍ਰਕਾਰ ਦੇ ਦੱਸੇ ਹਨ, ਸਾਤਵਿਕ, ਰਾਜਸਕ ਅਤੇ ਤਾਮਸਕ। ਸੇਸ਼ਟ ਗਿਆਨ ਸਾਤਵਿਕ ਹੀ ਹੈ ਜਿਸ ਦੁਆਰਾ ਭੇਦ ਭਾਵ ਤਿਆਗ ਕੇ ਸਮਤਾ ਦੇ ਨਾਲ ਉਸ ਪਰਮਾਤਮਾ ਨੂੰ ਵਿਆਪਕ ਵੇਖਦਾ ਹੈ।

1. See, R.K., P. Up., p.446.

## ਕਰਮ ਯੋਗ

ਕਰਮ ਯੋਗ ਪਰਵਿਰਤੀ ਮਾਰਗ ਦਾ ਆਦਰਸ਼ਕ ਮਾਰਗ ਹੈ। ਨਿਸ਼ਕਾਮ ਜਤਨ ਜਾਂ ਨਿਸ਼ਕਾਮ ਕਰਮ ਇਸ ਯੋਗ ਦਾ ਮੂਲ ਲਛਣ ਹੈ, ਅਰਥਾਤ ਪ੍ਰਾਣੀ ਨੂੰ ਬਿਨਾਂ ਕਿਸੇ ਫਲ ਦੀ ਆਸ ਦੇ ਕਰਮ ਫਰਜ਼ ਸਮਝ ਕੇ ਕਰਨੇ ਚਾਹੀਦੇ ਹਨ।<sup>1</sup> ਕਰਮ ਸਿਧਾਂਤ ਅਤੇ ਕਰਮ ਯੋਗ ਵਿਚ ਅੰਦਰ ਹੈ। ਕਰਮ ਸਿਧਾਂਤ ਨੂੰ ਤੇਜ਼ ਹਨੇਰੀ ਨਾਲ, ਸਮੁੰਦਰ ਦੀਆਂ ਛੱਲਾਂ ਨਾਲ ਤੁਲਨਾ ਦਿੱਤੀ ਜਾਂਦੀ ਹੈ ਅਤੇ ਕਰਮ ਯੋਗ ਨੂੰ ਸਾਂਤ, ਅਡੋਲ ਢੂੰਘੇ ਸਮੁੰਦਰ ਨਾਲ।<sup>2</sup>

ਜਪੁਜੀ ਦੀ ਤੇਤਵੀ<sup>3</sup> ਪਾਉੜੀ ਵਿਚ ਏਸ ਧਰਤੀ ਨੂੰ 'ਧਰਮਸਾਲ' ਆਖਿਆ ਹੈ ਅਰਥਾਤ ਧਰਮ ਕਮਾਵਣ ਦੀ ਥਾਂ। ਧਰਤੀ ਤੇ ਵੱਸਣ ਵਾਲੇ ਮਨੁਖ ਲਈ ਅਵੱਸ਼ਕ ਹੈ ਕਰਮ ਯੋਗੀ ਬਨਣਾ, ਧਰਮੀ ਬਨਣਾ ਅਥਵਾ ਫਰਜ਼ ਸਮਝ ਕੇ ਕਰਮ ਕਰਨਾ।

ਕਰਮ ਯੋਗ ਗੀਤਾ ਦਾ ਸ੍ਰੋਮਣੀ ਵਿਸ਼ਾ ਹੈ। ਤਿਲਕ ਨੇ ਗੀਤਾ ਨੂੰ ਕਰਮ ਯੋਗ ਸਾਸਤ੍ਰ ਆਖਿਆ ਹੈ। ਗੀਤਾ ਦਾ ਆਸਾ ਹੀ ਅਰਜਨ ਦੇ ਮਨ ਵਿੱਚੋਂ ਵਿਸ਼ਾਦ ਦੂਰ ਕਰਕੇ ਉਸਨੂੰ ਕਰਮਯੋਗੀ ਬਨਾਣਾ ਹੈ, ਜੋ ਜੀਵਨ ਖੇਤਰ ਵਿਚ ਧਰਮ ਯੁਧ ਕਰਦਾ ਹੋਇਆ ਬ੍ਰਹਮ-ਟੀਚੇ ਵਲ ਵਧ ਸਕੇ। 'ਆਪਣੇ ਕਰਤਵ ਦੀ ਪਾਲਨਾ ਹੀ ਪੂਜਾ ਹੈ', ਕ੍ਰਿਸ਼ਨ ਜੀ ਦੀ ਅਰਜਨ ਨੂੰ ਸਿਖਿਆ ਹੈ।<sup>3</sup> ਕਰਮ ਯੋਗ ਦੀ ਵਿਆਖਿਆ ਕ੍ਰਿਸ਼ਨ ਜੀ ਅਰਜਨ ਨੂੰ ਦੱਸਦੇ ਹਨ :

"ਤੇਰਾ ਕਰਮ ਕਰਨ ਵਿਚ ਅਧਿਕਾਰ ਚਾਹੀਦਾ ਹੈ, ਉਸ ਕਰਮ ਦੇ ਫਲ ਵਿਚ ਕੋਈ ਅਧਿਕਾਰ ਨਹੀਂ ਅਤੇ ਨਾ ਕਰਮਾਂ ਦੇ ਫਲ ਦੀ ਉਡੀਕ ਵਾਲਾ ਹੀ ਬਣ। ਕਰਮਾਂ ਕੋਲੋਂ ਤੂੰ ਮੰਹ ਵੀ ਨਾ ਮੌਜੂ (੨.੪੭)। ਨਿਸ਼ਕਾਮ-ਕਰਮ-ਯੋਗੀ ਕਰਮ ਕਰਦਾ ਹੋਇਆ ਵੀ ਉਨ੍ਹਾਂ ਕਰਮਾਂ ਦੇ ਵਿਚ ਖੁੱਭਦਾ ਨਹੀਂ ਹੈ (੫.੧; ੧੨.੧੧; ੧੮.੯)। ਸਮਾਜਕ ਦਿੱਸ਼ਟੀਕੋਣ ਤੋਂ ਗੀਤਾ ਕਹਿੰਦੀ ਹੈ ਕਿ ਦੇਹ ਧਾਰੀ ਪੁਰਸ਼ ਲਈ ਕਰਮਾਂ ਦਾ ਤਿਆਗ ਕਰਨਾ ਤਾਂ ਹੋ ਹੀ ਨਹੀਂ ਸਕਦਾ, ਇਸ ਲਈ ਜਿਹੜਾ ਪੁਰਸ਼ ਕਰਮਾਂ ਦੇ ਫਲ ਦੀ ਇੱਛਾ ਤਿਆਗ ਦੇਂਦਾ ਹੈ, ਉਹ ਸੱਚਾ ਤਿਆਗੀ ਹੈ (੧੮.੧੧)।"

1. ਕਾਹੂੰ ਫਲ ਕੀ ਇਛਾ ਨਹੀਂ ਬਾਛੇ। ਕੇਵਲ ਭਗਤਿ ਕੀਰਤਨ ਸੰਗਿ ਰਾਚੇ॥  
ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲੁ ਧਰਮ॥ (ਸੁਖਮਨੀ) ੨੭੪
2. D.S. Sharma, A Primer of Hinduism. p. 67.
3. ਵੇਖੋ ਗੀਤਾ (੧੮.੪੮)

ਗੀਤਾ ਵਿਚ ਕਰਮਯੋਗ ਦੀ ਤੁਲਨਾ ਸੰਖੇਪ ਵਿਚ ਬਾਕੀ ਮਾਰਗਾਂ ਨਾਲ ਇਕ ਸਲੋਕ ਵਿਚ ਦਿੱਤੀ ਹੈ :

“ਇਕਾਗਰਤਾ ਦੇ ਅਭਿਆਸ ਨਾਲੋਂ ਗਿਆਨ ਚੰਗੇਰਾ ਹੈ, ਗਿਆਨ ਤੋਂ ਚੰਮੇਰਾ ਧਿਆਨ ਹੈ ਅਤੇ ਧਿਆਨ ਤੋਂ ਚੰਗੇਰਾ ਕਰਮ ਫਲ ਤਿਆਗ ਹੈ, ਜਿਸ ਦੁਆਰਾ ਕਿ ਪਰਮ ਸ਼ਾਂਤੀ ਹੈ” (੧੨.੧੨)।

ਗਾਂਧੀ ਅਨੁਸਾਰ ਫਲ ਦੇ ਤਿਆਗ ਦਾ ਇਹ ਭਾਵ ਨਹੀਂ ਕਿ ਤਿਆਗੀ ਨੂੰ ਫਲ ਨਹੀਂ ਮਿਲਦਾ। ਗੀਤਾ ਵਿਚ ਅਜਿਹੇ ਭਾਵ ਲਈ ਕੋਈ ਥਾਂ ਨਹੀਂ ਹੈ। ਫਲ ਤਿਆਗ ਤੋਂ ਭਾਵ ਹੈ ਫਲ ਲਈ ਲਗਾਉ ਨਾ ਹੋਵੇ। ਅਸਲ ਵਿਚ ਤਾਂ ਫਲ ਤਿਆਗ ਕਰਨ ਵਾਲੇ ਨੂੰ ਹਜ਼ਾਰ ਗੁਣਾਂ ਫਲ ਮਿਲਦਾ ਹੈ।<sup>1</sup>

ਈਸ: ਉਪਨਿਸ਼ਦ ਵਿਚ ਨਿਸ਼ਕਾਮ ਕਰਮ ਕਰਨ ਦੀ ਸ੍ਰੋਤਟਾ ਦੱਸੀ ਗਈ ਹੈ ਕਿ ਸਾਸਤ੍ਰ ਨਿਯਤ ਕਰਤਵਯ ਕਰਮਾਂ ਨੂੰ ਕਰਦੇ ਹੋਏ ਸੌ ਸਾਲ ਜੀਣ ਦੀ ਇੱਛਾ ਕਰਨੀ ਚਾਹੀਦੀ ਹੈ। ਇਸਤੋਂ ਬਿਨਾਂ ਕਰਮ ਬੰਧਨ ਤੋਂ ਮੁਕਤ ਹੋਣ ਦਾ ਹੋਰ ਕੋਈ ਵੀ ਰਾਹ ਨਹੀਂ (੨)।

ਡਾ: ਰਾਧਾ ਕ੍ਰਿਸ਼ਨ ਅਨੁਸਾਰ ਉਪਨਿਸ਼ਦ ਉਨ੍ਹਾਂ ਗੀਤਾਂ ਦੀ ਅਤੇ ਉਸ ਯੋਗ ਦੀ ਨਿਖੇਧੀ ਕਰਦੇ ਹਨ ਜਿਹੜੇ ਕਿ ਇਸ ਜਗਤ ਅਤੇ ਅਗਲੇ ਜਗਤ ਵਿਚ ਫਲ ਪ੍ਰਾਪਤ ਕਰਨ ਦੀ ਇੱਛਾ ਨਾਲ ਕੀਤੇ ਜਾਂਦੇ ਹਨ। ਸਾਨੂੰ ਆਪਣੇ ਕਰਤਵ ਪਰਲੋਕ ਵਿਚ ਹਿੱਸੇ ਖਰੀਦਣ (purchasing shares) ਅਤੇ ਰੱਬ ਕੋਲ ਬੈਂਕ ਅਕਾਊਂਟ ਖੁਹਲਣ ਦੀ ਭਾਵਨਾ ਨਾਲ ਨਹੀਂ ਕਰਨੇ ਚਾਹੀਦੇ।<sup>2</sup>

1. ਸੀਮਦ ਭਗਵਤ ਗੀਤਾ (ਉਰਦੂ) ਪੰ: ੮

2. Indian Philosophy, V.I. p. 225.

## ਭਗਤੀ ਯੋਗ

ਪਰਾਪਤੀ ਦੇ ਮਾਰਗਾਂ ਵਿੱਚੋਂ ਭਗਤੀ ਨੂੰ ਸਭ ਤੋਂ ਵਧ ਪਰਵਾਨਗੀ ਮਿਲੀ ਹੈ, ਇਸ ਕਰਕੇ ਕਿ ਇਹ ਮਾਰਗ ਦੁਆਜ਼ਾਂ ਨਾਲੋਂ ਸੰਬੰਧਿਤ ਵੀ ਹੈ ਅਤੇ ਜਾਂਸਾਧਾਰਨ ਦਾ ਵੀ। ਬਿਨਾਂ ਜਾਤੀ ਜਾਂ ਹੋਰ ਕਿਸੇ ਭੇਦ ਦੇ ਇਸ ਸਰਬ ਸਾਂਝੇ ਰਾਹ ਤੇ ਚਲ ਕੇ ਨਿਸ਼ਾਨੇ ਨੂੰ 'ਪਰਾਪਤ' ਹੋਇਆ ਜਾ ਸਕਦਾ ਹੈ। ਭਗਤੀ ਬਾਰੇ ਆਖਿਆ ਗਿਆ ਹੈ ਕਿ 'ਇਹ 'ਬਿਨਾਂ ਜਨਮ ਭੇਦ ਦੇ, ਬਿਨਾਂ ਪੂਰਬਲੇ ਕਰਮਾਂ ਦੀ ਪੋਥੀ ਵੇਖਣ ਦੇ, ਕੁਕਰਮੀਆਂ ਨੂੰ, ਇਸਤਰੀਆਂ ਨੂੰ, ਵੈਸ ਅਤੇ ਸੂਦਰ ਨੂੰ, ਹਰ ਇਕ ਨੂੰ ਮੁਕਤੀ ਦਾ 'ਵਿਸ਼ਵਾਸ ਦੇਂਦੀ ਹੈ'।<sup>1</sup> ਭਗਤੀ ਆਤਮਾ ਅਤੇ ਪਰਮਾਤਮਾ ਦਾ ਕੁਦਰਤੀ ਸੰਬੰਧ ਹੈ।<sup>2</sup> ਭਗਤ ਪ੍ਰਭੂ ਨੂੰ ਵਿਸ਼ੇਸ਼ ਕਰਕੇ ਪਿਆਰੇ ਹਨ ਕਿਉਂਕਿ ਉਹ ਆਪਾ ਸਮਰਪਣ ਕਰਕੇ ਕੇਵਲ ਪ੍ਰਭੂ ਦੀ ਅਰਾਧਣਾ ਵਿੱਚ ਹੀ ਲੱਗੇ ਰਹਿੰਦੇ ਹਨ।<sup>3</sup>

ਭਗਤੀ ਯੋਗ ਨਿਰੋਲ ਸੱਚੀ ਭਾਲ ਹੈ ਈਸ਼ਵਰ ਦੀ। ਅਜਿਹੀ ਭਾਲ ਜੋ ਅੰਦਰੋਂ ਹੁੰਦੀ ਹੈ ਪਿਆਰ ਨਾਲ, ਸਦਾ ਇਕ ਰਸ ਰਹਿੰਦੀ ਹੈ ਅਤੇ ਮੁਕਦੀ ਵੀ ਹੈ ਪਿਆਰ ਵਿੱਚ।<sup>4</sup> ਜਪੁਜੀ ਵਿੱਚ ਪ੍ਰੇਮ ਭਗਤੀ ਨੂੰ ਪ੍ਰਭੂ ਮੇਲ ਦਾ ਮਾਧਿਅਮ ਦੱਸਿਆ ਹੈ। ਆਪਾਰ ਪ੍ਰੇਮ ਉਸ ਪ੍ਰਭੂ ਦੀ ਬੋਲੀ ਹੈ ਅਰਾਬਤ ਬੇਹਦ ਪਿਆਰ ਹੀ, ਉਸ ਨਾਲ ਗੱਲਾਂ ਕਰਨ ਦਾ ਵਸੀਲਾ ਹੈ :

॥ ਕਾਲ ਜਾਗੇ ਕਿਉਂ ਕਿਉਂ ਕਿਉਂ ਕਿਉਂ ॥

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ (ਪ. ੪)

ਜਪੁਜੀ ਦੀ ੨੧ਵੀਂ ਪਾਉੜੀ ਵਿੱਚ ਆਖਿਆ ਹੈ ਕਿ ਬਿਨਾਂ ਸੁਭ ਗੁਣ ਧਾਰਨ ਦੇ ਭਗਤੀ ਨਹੀਂ ਹੋ ਸਕਦੀ :

ਵਿਣੁ ਗੁਣੁ ਕੀਤੇ ਭਗਤਿ ਨ ਹੋਇ ॥

ਜਪੁਜੀ ਨੇ ਭਗਤੀ ਨੂੰ ਕਰਮ ਯੋਗ ਅਤੇ ਗਿਆਨ ਯੋਗ ਨਾਲੋਂ ਉਚੇਰੀ ਅਵੱਸਥਾ ਦੱਸਿਆ ਹੈ। ਭਗਤ ਜਨ ਚੌਕੇ ਖੰਡ 'ਕਰਮ' (ਮਿਹਰ) ਵਿਚ ਵਿਚਰਦੇ ਹਨ ਜੋ ਪ੍ਰਭੂ-ਮੇਲ ਦੇ ਅਨੰਦ ਵਿੱਚ ਖੀਵੇ ਹਨ :

1. Encyclo P. of Religion & Ethics V. II, p. 538.

2. P. N. Rao, Introduction to Vedanta, p. 181.

3. ਭਗਤ ਤੇਰੇ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ (ਵਾਰ ਆਸਾ ਮ: ੧) ੮੯੮  
ਗੋਬਿੰਦ ਭਾਉ ਭਗਤ ਦਾ ਭੁਖਾ ॥ (ਵਾਰ ਭ: ਗੁ: ੧੦.੨)

4. S. Vivekanand, Bhakti Yoga, p. 3.

ਤਿਬੇ ਭਗਤ ਵਸਹਿ ਕੇ ਲੋਅ ॥  
ਕਰਹਿ ਅਨੰਦੁ ਸਚਾ ਮਨਿੰਸੋਇ ॥ (ਪ: ੩੭)

ਅਨਿੰਨ (ਭਾਵ : ਦੂਜਾ ਨ) ਭਗਤੀ, ਇਕਾਂਗੀ ਜਾਂ ਏਕਾ ਭਗਤੀ ਤੇ ਜਪੁਜੀ ਵਿੱਚ ਜੋਰ ਦਿੱਤਾ ਹੈ :

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ (ਪ: ੯)

ਗੀਤਾ, ਜਿਸਦਾ ਪਰੰਧਾਨ ਮਾਰਗ ਰਾਮਨੁਜ, ਮਾਧਵ, ਨਿੰਬਾਰਕ ਅਤੇ ਵਲਭ ਅਨੁਸਾਰ ਭਗਤੀ ਹੈ ਕਹਿੰਦੀ ਹੈ ਕਿ ਭਗਤ ਪ੍ਰਭੂ ਦੇ ਸਭ ਤੋਂ ਵਧ ਨੇੜੇ ਹਨ। ਕ੍ਰਿਸ਼ਨ ਜੀ ਦੱਸਦੇ ਹਨ : 'ਮੇਰਾ ਕੋਈ ਸਜਨ ਅਤੇ ਦੁਸ਼ਮਨ ਨਹੀਂ ਹੈ, ਸਭ ਉਤੇ ਮੇਰੀ ਇਕੋ ਜਿਹੀ ਨਜ਼ਰ ਹੈ, ਪਰ ਜਿਹੜੇ ਮੇਰੀ ਪੂਜਾਭਗਤੀ ਕਰਦੇ ਹਨ ਉਹ ਮੇਰੇ ਵਿਚ ਹਨ ਅਤੇ ਮੈਂ ਉਨ੍ਹਾਂ ਵਿਚ ਹਾਂ (੯.੨੯)। ਨੀਚ ਤੋਂ ਨੀਚ ਵੀ ਭਾਵੇਂ ਉਹ ਕਿੰਨਾਂ ਦੁਰਾਚਾਰੀ ਹੀ ਹੋਵੇਂ (ਨੀਵੇਂ ਜਨਮ ਵਾਲੇ, ਇਸਤਰੀਆਂ, ਵੈਸ਼, ਸੂਦਰ ਵੀ ਭਗਤੀ ਦੁਆਰਾ ਕਲਿਆਨ ਪ੍ਰਾਪਤ ਕਰ ਸਕਦੇ ਹਨ (੯.੩੦, ੯.੩੨)।

(ਗੀਤਾ ੭.੧੬) ਵਿੱਚ ਦਾਰਪ੍ਰਕਾਰ ਦੇ ਭਗਤ ਦੌਸੇ ਹਨ : ਪਹਿਲੇ ਅਜਿਹੇ ਹਨ ਜਿਹੜੇ ਅਗੇ ਪਿਛੇ ਤਾਂ ਯਾਦ ਕਰਦੇ ਨਹੀਂ, ਦੁਖ ਵੇਲੇ ਹੀ ਯਾਦ ਕਰਦੇ ਹਨ।<sup>1</sup> ਦੂਜੇ ਹਨ ਮੱਤਲਬੀ, ਜਿਨ੍ਹਾਂ ਦਾ ਕੋਈ ਕਾਰਜ ਅਟਕਿਆ ਹੋਵੇ ਅਤੇ ਉਸਦੀ ਸਫਲਤਾ ਲਈ ਭਗਤੀ ਕਰਦੇ ਹਨ।<sup>2</sup> ਤੀਜੇ ਜਗਿਆਸੂ ਹਨ ਅਰਥਾਤ ਪ੍ਰਭੂ ਨੂੰ ਠੀਕ ਰੂਪ ਵਿਚ ਜਾਨਣ ਦੀ ਇੱਛਾ ਵਾਲੇ।<sup>3</sup> ਚੋਥੇ ਗਿਆਨੀ ਪੁਰਸ਼ ਹਨ, ਜਿਨ੍ਹਾਂ ਦੀ ਕੋਈ ਕਾਮਨਾ ਨਹੀਂ।<sup>4</sup> ਏਕਾ ਭਗਤੀ ਜਾਂ ਅਨਿੰਨ ਭਗਤੀ ਦੀ ਭਾਵਨਾ ਵੀ ਗੀਤਾ ਵਿੱਚ ਦਿੜ੍ਹੇ ਕਰਾਈ ਹੈ। ਕ੍ਰਿਸ਼ਨ ਜੀ ਕਹਿੰਦੇ ਹਨ : 'ਏਕਾ ਭਗਤੀ (ਅਨਿੰਨ ਪ੍ਰੰਮ ਭਗਤੀ) ਵਾਲਾ ਗਿਆਨੀ ਸਰਬੋਤਮ ਹੈ (੭.੧੭)। ਫੇਰ ਕਿਹਾ ਹੈ : 'ਪਰਮ ਪੁਰਖ ਅਨਿੰਨ ਭਗਤੀ ਨਾਲ ਹੀ ਪਰਾਪਤ ਹੋ ਸਕਦਾ ਹੈ (੮.੨੨)।<sup>5</sup>

ਉਪਦਿਸ਼ਦਾਂ ਵਿੱਚ ਭਗਤੀ ਯੋਗ ਦਾ ਵਿਵੇਚਣ ਨਹੀਂ ਹੈ ਪਰ ਗੁਰੂ ਸਿਸ਼ ਦੇ

1. ਜਾਕਉ ਮੁਸਕਲ ਅਤਿ ਬਣੇ ਢੋਈ ਕੋਇ ਨ ਦੇਇ। ਲਾਗੁ ਹੋਇ ਦੁਸ਼ਮਨਾ ਸਾਕ ਭਿ ਭਜਿ ਖਲੇ ॥
2. ਸਭੈ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮ, ਲਗੇ ਨ ਤਤੀ ਵਾਉ ॥ (ਸਿਰੀ ਰਾਗ ਮ: ੫) ੧੦
3. ਕੀਤਾ ਲੋੜੀਐ ਕੰਮ ਸੁਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸੇਤਿਗੁਰ ਸਚੁ ਸਾਖੀਐ (ਵਾਰ ਸਿਰੀ ਰਾਗ ਮ: ੨) ੯੧
4. ਅੋਰ ਨ ਮਾਗਤ ਹਉ ਤੁਮ ਤੇ ਕਛ ਚਾਹੁੰ ਹੋ ਚਿਤ ਮੈ ਸੋਈ ਕੀਜੇ ॥ (ਸ੍ਰੈਯਾ ਪ: ੧੦)
5. ਰਾਜ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤ ਚਰਨ ਕਮਲਾਰੇ ॥ (ਵੇਵਗੰਧਾਡੀ ਮ: ੫) ੫੩੪ ..

ਸੰਬੰਧ ਵਿਚ ਸ਼ਰਧਾ, ਸੇਵਾ, ਆਤਮ ਸਮਰਪਣ, ਅਰਦਾਸ, ਮੰਗਲਾਚਰਨ ਆਦਿ ਭਗਤੀ ਦੇ ਅੰਗ ਭਗਤੀ ਭਾਵ ਪ੍ਰਗਟਾਉਣ ਵਾਲੇ ਹਨ।

## ਨਾਮ ਯੋਗ

ਭਗਤੀ ਯੋਗ ਵਿਚ ਮੁਖ ਸਾਧਨ ਪ੍ਰਕੂ ਦਾ ਨਾਮ ਸਿਮਰਣ ਹੀ ਹੈ। ਨਾਮ ਨਾਮੀ (ਪਰਮੇਸ਼ਰ) ਦੇ ਮੇਲ ਦਾ ਮਾਧਿਅਮ ਹੈ। ਇਸ ਕਰ ਕੇ ਨਾਮ 'ਯੋਗ' ਆਖਿਆ ਜਾਂਦਾ ਹੈ। ਗੁਰੂ ਨਾਨਕ ਦਾ ਵਿਚਾਰ ਹੈ ਕਿ ਨਾਮ ਬਿਨਾਂ ਜੋਗ ਹੋ ਨਹੀਂ ਸਕਦਾ।<sup>1</sup>

ਮਨ ਦੀ ਸੁਧਤਾ ਲਈ ਯਮ ਨਿਯਮ ਕਰਨੇ ਰਾਜਯੋਗ ਦੇ ਅੰਡਕ ਸਾਧਨ ਹਨ। ਪਰ ਇਹ ਮੈਲ ਲੱਗਣ ਤੋਂ ਹੀ ਰੋਕ ਸਕਦੇ ਹਨ। ਪਰ ਜੇ ਬੁਧੀ ਮਲੀਨ ਹੋ ਗਈ ਹੋਵੇ ਤਾਂ ਉਸ ਲਈ ਇਕ ਸਾਧਨ ਹੈ ਨਾਮ ਦਾ :

ਭਰੀਐ ਮਤਿ ਪਾਪਾ ਕੈ ਸੰਗਿ ॥ ਓਹ ਧੌਪੈ ਨਾਵੈ ਕੈ ਰੰਗਿ । (ਪ: ੨੦)

ਉੱਜ ਤਾਂ ਨਾਮ ਦੁਆਰਾ ਪ੍ਰਕੂ ਨਾਲ ਜੋਗ ਪ੍ਰਾਪਤ ਕਰਨ ਦੇ ਸਾਰੇ ਹੀ ਵੇਲੇ ਹਨ ਪਰ ਅੰਮ੍ਰਿਤ ਵੇਲਾ ਵਿਸ਼ੇਸ਼ ਅਨਕੂਲ ਹੈ :

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਰਾਰੁ ॥ (ਪ: ੪)

ਮੁਕਤੀ ਦੇ ਅਨੇਕਾਂ ਸਾਧਨ ਦੱਸੇ ਗਏ ਹਨ। ਪਰ ਜਪੁਜੀ ਅਨੁਸਾਰ ਨਾਮ ਮੰਨਣ ਨਾਲ ਇਹ ਮੁਕਤੀ ਸਹਿਜੇ ਹੀ ਮਿਲ ਜਾਂਦੀ ਹੈ। ਕੇਵਲ ਆਪਣੇ ਲਈ ਹੀ ਨਹੀਂ, ਆਪਣੇ ਪਰਵਾਰ ਲਈ ਵੀ :

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ (ਆਖਰੀ ਸਲੋਕ)

ਗੀਤਾ ਅਤੇ ਉਪਨਿਸਦਾਂ ਵਿਚ ਇਸ ਤਰ੍ਹਾਂ ਨਾਮ ਦੀ ਮਹਾਨਤਾ ਨਹੀਂ ਦੱਸੀ ਗਈ। ਉਪਨਿਸਦਾਂ ਵਿਚ 'ਉਦਗੀਥ' ਸ਼ਬਦ ਨਾਮ ਸਿਮਰਨ ਦਾ ਸੂਚਕ ਹੈ। 'ਸਾਮ ਦਾ ਸਾਰ ਭਗਵਾਨ ਦਾ ਨਾਮ ਗਾਇਨ ਹੈ। ਸਾਰੇ ਸਾਰਾਂ ਦਾ ਸਾਰ ਭਗਵਾਨ ਦਾ ਨਾਮ ਹੈ (ਛੰਦੋ : ਉਪ: ੧.੧.੨)। 'ਉਪਾਸਨਾ ਵਿਚ ਨਾਮ ਉਪਾਸਨਾ ਪਰਮੋਪਾਸਨਾ ਹੈ (ਛੰਦੋ: ਉਪ: ੧.੧.੩.)।

1. "ਨਾਮੇ ਨਾਮਿ ਰਹੈ ਬੇਗਾਗੀ ਸਾਚੁ ਰਖਿਆ ਉਰਧਾਰ ॥

ਨਾਨਕ ਬਿਨੁ ਨਾਵੈ ਜੇਗੁ ਕਦੇ ਨ ਹੋਵੈ ਦੇਖਹੁ ਰਿਵੈ ਬੀਜਾਰ ॥ (ਸਿਧ ਮੈਸਫ਼) ੬੪੬

## ਸ੍ਰਵਣ—ਮੰਨਨ—ਨਿਧਿਆਸਨ

ਪਰਾਪਤੀ ਲਈ ਸ੍ਰਵਣ ਮੰਨਨ ਅਤੇ ਨਿਧਿਆਸਨ ਤਿੰਨ ਪੜਾ ਹਨ । ਪਹਿਲਾਂ ਸੁਣਨਾ ਹੁੰਦਾ ਹੈ, ਛੇਰ ਵਿਚਾਰ ਕੇ ਮੰਨਣਾ ਅਤੇ ਛੇਰ ਉਸਦਾ ਅਭਿਆਸ । ਇਨ੍ਹਾਂ ਤਿੰਨਾਂ ਪੜਾਵਾਂ ਜਾਂ ਦਰਜਿਆਂ ਦਾ ਅਨਿਖੜ ਸੰਬੰਧ ਹੈ । ਸ੍ਰਵਣ ਪੂਰਨ ਮਹੱਲ ਦੀਆਂ ਨੀਂਹਾਂ ਹਨ, ਮੰਨਨ ਥੰਮ ਅਤੇ ਨਿਧਿਆਸਨ ਛੱਤ । ਬ੍ਰਹਮ ਦੀ ਸੋਝੀ ਲਈ ਇਹ ਤਿਆਰੀ ਦੇ ਪੜਾ ਹਨ । ਸ੍ਰਵਣ ਮੰਨਨ ਨਿਧਿਆਸਨ ਪਹਿਲਾਂ ਕਥਨ ਕੀਤੇ ਯੋਗਾਂ ਦਾ ਅਮਲੀ ਰੂਪ ਹਨ । ਗਿਆਨ ਮਾਰਗ ਵਿਚ ਵੀ ਪਹਿਲਾਂ ਬ੍ਰਹਮ ਬਾਰੇ ਗਿਆਨ ਸੁਣਿਆ ਜਾਂਦਾ ਹੈ । ਮਨ ਉਸਦੀ ਹਾਮੀ ਭਰਦਾ ਹੈ ਅਤੇ ਅਭਿਆਸ ਕਰਦਾ ਕਰਦਾ ਜਗਿਆਸੂ ਗਿਆਨੀ ਬਣ ਜਾਂਦਾ ਹੈ । ਇਸੇ ਤਰ੍ਹਾਂ ਕਰਮ ਯੋਗ ਅਤੇ ਭਗਤੀ ਯੋਗ ਦੇ ਪਾਂਧੀ ਵੀ ਸਿਖਿਆ ਸੁਣ ਕੇ ਵਿਸਵਾਸ ਨਾਲ, ਪੰਚਤਰ ਅਮਲ ਨਾਲ ਕਰਮ ਯੋਗੀ ਅਤੇ ਭਗਤ ਯੋਗੀ ਬਣ ਜਾਂਦੇ ਹਨ । ਡਾ: ਰਾਧਾ ਕ੍ਰਿਸ਼ਨ ਅਨੁਸਾਰ ਉਪਨਿਸ਼ਦਾਂ ਨੇ ਵੀ ਧਾਰਮਿਕ ਚੇਤਨਤਾ (religious consciousness) ਦੇ ਵਿਕਾਸ (growth) ਵਿਚ ਸ੍ਰਵਣ ਮੰਨਨ ਨਿਧਿਆਸਨ ਤਿੰਨ ਪੜਾ ਦੱਸੇ ਹਨ ।<sup>1</sup>

### ਸ੍ਰਵਣ

ਪਹਿਲਾਂ ਕਦਮ ਹੈ ਗੁਰੂ ਤੋਂ ਸ਼ਰਧਾ ਨਾਲ ਸੁਣਨਾ । ਜਪੁਜੀ ਵਿਚ ਸ੍ਰਵਣ ਦਾ ਵਿਵੇਰਣ ਉਚੇਹੀ ਅਵਸਥਾ ਨੂੰ ਦਰਸਾਂਦਾ ਹੈ । ਇਸ ਵਿਚ ਜੋ ਪਰਾਪਤੀਆਂ ਕਥਨ ਕੀਤੀਆਂ ਹਨ ਉਹ ਉਨ੍ਹਾਂ ਮਹਾਂ ਪੂਰਖਾਂ ਨੂੰ ਹੁੰਦੀਆਂ ਹਨ ਜੋ ਪ੍ਰਭੂ ਨਾਲ ਇਕ ਸੁਰ (intuned) ਹੋ ਕੇ ਸ੍ਰਵਣ ਕਰਦੇ ਹਨ । ਭਾਈ ਜੋਧ ਸਿੰਘ ਜੀ ਸ੍ਰਵਣ ਅਵਸਥਾ ਦਾ ਸਪਸ਼ਟੀਕਰਣ ਕਰਦੇ ਲਿਖਦੇ ਹਨ :

‘ਭਗਤ ਜਨ ਜਦ ਧਿਆਨ ਆਪਣਾ ਈਸ਼ੂਰ ਤੇ ਟਿਕਾ ਕੇ ਸੁੰਦਰਤਾ ਵਿਚ ਲੈ ਹੋ ਜਾਂਦੇ ਹਨ ਤੇ ਜਦੋਂ ਇੰਦ੍ਰੇ ਹੋਰ ਵਿਸ਼ਾਂ ਵਲ ਦੌੜਨੋਂ ਤੁਕ ਜਾਂਦੇ ਹਨ, ਚਿਤ ਦੇ ਉਸ ਅਸਥਾਨ ਦਾ ਨਾਉਂ ਦਸਮਦਵਾਰ ਜਾਂ ਗਗਨ ਹੈ । ਜਦੋਂ ਭਗਤ ਇਸ ਦਸਮ ਦਵਾਰ ਵਿਚ ਜਾਂਦੇ ਹਨ ਤੇ ਜਦ ਸੰਜੋਗ ਅਤੀ ਸਮੀਪੀ ਹੋ ਜਾਂਦਾ ਹੈ ਜੋ ਕੁਝ ਉਥੋਂ ਉਹ ਸੁਣਦੇ ਹਨ ਉਹ ਨਾਮ ਦਾ ਸੁਣਨਾ ਹੈ ।’<sup>2</sup>

ਜਪੁਜੀ ਦੀਆਂ ਚਾਰ ਪਉੜੀਆਂ (੮.੧੧) ਵਿਚ ਇਸ ਦੁਆਰਾ ਪਰਾਪਤੀਆਂ ਦਾ

1. See Indian Philosophy, V.I., p. 230.

2. ਜਪੁਜੀ ਸਟੀਕ, (ਪੰ: ੩੬-੩੭)

ਵਿਸਥਾਰ ਮਈ ਵਰਣਨ ਹੈ। ਨਾਮ ਸੁਣਨ ਨਾਲ ਸਿਧਾਂ, ਪੀਰਾਂ ਤੇ ਦੇਵਾਂ ਆਦਿ ਦੀਆਂ ਪ੍ਰਦਵੀਆਂ ਸਹਿਜੇ ਹੀ ਮਿਲ ਜਾਂਦੀਆਂ ਹਨ, ਬ੍ਰਹਮੰਡ ਦੀ ਜਾਣਕਾਰੀ ਹੋ ਜਾਂਦੀ ਹੈ; ਸਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦਾ ਸਮੁੱਚਾ ਗਿਆਨ ਹਾਸਲ ਹੋ ਜਾਂਦਾ ਹੈ; ਉਚੇਖੇ ਸੁਦਾਰਾਕ ਗੁਣਾਂ ਦਾ ਅੰਦਰ ਨਿਵਾਸ ਹੋ ਜਾਂਦਾ ਹੈ, ਤੀਰਥ ਇਸ਼ਨਾਨ ਆਦਿ ਦੇ ਦੱਸੇ ਮੁਹਾਤਮ ਮਿਲ ਜਾਂਦੇ ਹਨ, ਅਰਥਾਤ ਸੰਸਾਰ ਸਾਗਰ ਦੀ ਬਾਹ ਪੈ ਜਾਂਦੀ ਹੈ।

ਗੀਤਾ ਵਿਚ ਸ੍ਰੂਵਣ ਦੀ ਮਹਾਨਤਾ ਦੱਸੀ ਹੈ : 'ਸੁਣ ਕੇ ਸ਼ਰਧਾ ਨਾਲ ਭਗਤੀ ਕਰਨ ਵਾਲੇ ਸੰਸਾਰ ਸਾਗਰ ਨੂੰ ਤਰ ਜਾਂਦੇ ਹਨ' (੧੩.੨੫)।

ਜਿਵੇਂ ਜਪੁਜੀ ਵਿਚ ਆਖਿਆ ਹੈ :

ਸੁਣਿਐ ਦੂਖ ਪਾਪ ਕਾ ਨਾਸੁ ॥

ਗੀਤਾ ਵੀ ਕਹਿੰਦੀ ਹੈ :

'ਜੋ ਮਨੁਖ ਸ਼ਰਧਾ ਦੇ ਨਾਲ ਦੌਸ਼ ਤੋਂ ਬਿਨਾ ਇਸ ਨੂੰ (ਗੀਤਾ ਸਾਸਤਰ) ਸੁਣੇਗਾ ਉਹ ਵੀ ਪਾਪ ਤੋਂ ਛੁਟ ਕੇ ਉਤਮ ਕੰਮ ਕਰਨ ਵਾਲੇ ਮਨੁਖਾਂ ਦੇ ਲੋਕ, ਅਰਥਾਤੁ ਸਵਰਗਾਦਿ ਨੂੰ ਪਰਾਪਤ ਕਰੇਗਾ। (੧੮.੧੯)।

ਬਿਹੁਦ : ਉਪਨਿਸਥ (੨.੪.੫) ਵਿਚ ਯਗਯਵਲਕਯ ਮੈਤ੍ਰੇਯੀ ਨੂੰ ਕਹਿੰਦਾ ਹੈ : 'ਅਜਿਹਾ ਪ੍ਰਿਯਸਵਰੂਪ ਆਤਮਾ ਹੀ ਵੇਖਣ ਯੋਗ ਹੈ। ਜਾਣਨ ਯੋਗ ਹੈ, ਸ੍ਰੂਵਣ ਕਰਨ ਯੋਗ ਹੈ... ਅਗੇ ਮੈਤ੍ਰੇਯੀ ! ਵੇਖਣ ਨਾਲ, ਸੁਣਨ ਨਾਲ .. ਸਭ ਕੁਝ ਜਾਣਿਆ ਜਾਂਦਾ ਹੈ।' ਇਹੋ ਸ਼ਬਦ ਇਸੇ ਹੀ ਉਪਨਿਸਥ (੪.੫.੧.) ਵਿਚ ਦੁਹਰਾਏ ਹਨ।

ਜਿਵੇਂ ਜਪੁਜੀ ਦੀਆਂ ਸ੍ਰੂਵਣ ਦੀਆਂ ਚਹੁਵਾਂ ਪਉੜੀਆਂ ਦੀਆਂ ਅੰਤਲੀਆਂ ਤੁਕਾਂ ਵਿਚ ਦੱਸਿਆ ਹੈ ਕਿ ਭਗਤ ਜਨ ਇਸ ਦੁਆਰਾ ਪ੍ਰਕੂ-ਅਨੰਦ ਪਰਾਪਤ ਕਰਕੇ ਸਦਾ ਖੇੜੇ ਵਿਚ ਰਹਿੰਦੇ ਹਨ। ਕਠ ਉਪਨਿਸਥ (੧.੨.੧੩) ਵਿਚ ਵੀ ਇਹੋ ਜਿਹੀ ਮਹਾਨਤਾ ਦੱਸੀ ਹੈ :

'ਮਨੁਖ ਇਸ ਆਤਮ-ਵਰਣਨ ਨੂੰ ਸੁਣ ਕੇ, ਭਲੀ ਪ੍ਰਕਾਰ ਧਾਰਣ ਕਰਕੇ ਨਿਸਚੇ ਹੀ ਆਨੰਦਮਧ ਪਰਮਾਤਮਾ ਨੂੰ ਪਰਾਪਤ ਕਰਕੇ ਪ੍ਰਸੰਨ ਹੁੰਦਾ ਹੈ।'

## ਮੰਨਨ

ਸ੍ਰੂਵਣ ਤੋਂ ਅਗਲਾ ਕਦਮ ਹੈ ਮੰਨਨ। 'ਸੁਣ ਕੇ ਮੰਨਨ ਨਾਲ ਅਜਿਹਾ ਗਿਆਨ ਪਰਾਹਤ ਹੁੰਦਾ ਹੈ ਜੋ ਸ਼ਰਧਾ ਨੂੰ ਪਰਪੱਕ ਕਰਦਾ ਹੈ।'<sup>1</sup> ਸੰਸਕ੍ਰਿਤ ਕੌਸ਼ਕਾਲੀ 'ਮੰਨਨ' ਦਾ ਅਰਥ ਚਿੰਤਨ ਅਤੇ ਤਰਕ ਦੁਆਰਾ ਕਢਿਆ ਪਰਿਣਾਮ ਵੀ ਕੀਤਾ ਹੈ। ਨਾਮ ਦੇ ਮੰਨਨ

<sup>1</sup> R.K., P.U.P., p. 133.

ਤੋਂ ਭਾਵ ਹੈ ਕਿ 'ਜੋ ਗਿਆਨ ਸੰਜੋਗ ਤੋਂ' ਪ੍ਰਾਪਤ ਹੋਇਆ ਹੈ, ਜਾਗ੍ਰਤ ਅਵਸਥਾ ਵਿਚ ਉਹਨੂੰ ਵਰਤਕੇ ਵਿਖਾਲਣਾ, ਨਿਰਾ ਸਮਦ੍ਰਿਸ਼ਟੀ ਹੀ ਨਾ ਹੋਣਾ ਸਮਵਰਤੀ ਭੀ ਹੋਣਾ ।’<sup>1</sup>

ਸੁਣਿਐ ਤੋਂ ਬਾਅਦ ਜਪੁਜੀ ਵਿਚ ਮੰਨੇ ਦੀਆਂ ਚਾਰ ਪਉੜੀਆਂ (੧੨.੧੫) ਵਿਚ ਮੰਨਨ ਦੀ ਮਹਾਨਤਾ ਦੱਸੀ ਹੈ। ਅੰਭ ਵਿਚ ਕਿਹਾ ਹੈ ਕਿ ਮੰਨਨ ਵਾਲੇ ਦੀ ਅਵਸਥਾ ਅਕੱਬ ਹੈ। ਕਬਨ ਕਰਨ ਵਾਲੇ ਬਾਅਦ ਵਿਚ ਪਛਤਾਉਂਦੇ ਹਨ, ਕਿਉਂਕਿ ਸੰਪੂਰਣ ਕਬਨ ਤੋਂ ਅਸਮਰਥ ਰਹਿ ਜਾਂਦੇ ਹਨ। ਅਗੇ ਮੰਨਨ ਵਾਲੇ ਦੀ ਜੋ ਮਹਿਮਾ ਦੱਸੀ ਹੈ ਉਹ ਇਸ ਭਾਵ ਦਾ ਵਿਰੋਧ ਨਹੀਂ ਹੈ। ਭਾਈ ਵੀਰ ਸਿੰਘ ਅਨੁਸਾਰ : 'ਮੰਨੇ ਦੀ ਸੰਪੂਰਣ ਗਤੀ ਦਾ ਵਰਣਨ ਨਹੀਂ ਕਰਦੇ ਉਸ ਦੀਆਂ ਪਰਾਪਤੀਆਂ ਦਾ ਵਰਣਨ ਕੀਤਾ ਹੈ, ਕਿਉਂਕਿ ਮੰਨਣ ਦੇ ਲਾਭ ਪਤਾ ਲਗਣ ਤੇ ਹੀ ਉਨ੍ਹਾਂ ਅੰਦਰ ਮੰਨਣ ਦੀ ਰੁਚੀ ਵਧਦੀ ਹੈ।'<sup>2</sup>

ਮੰਨਨ ਨਾਲ ਮਨ ਵਿਚ ਅਸਲੀ ਸੂਝ ਉਪਜਦੀ ਹੈ ਅਤੇ ਉਚੇਰੀ ਬੁਧੀ ਪਰਗਟ ਹੁੰਦੀ ਹੈ; ਲੋਕ ਪਰਲੋਕ ਵਿਚ ਸਨਮਾਨ ਮਿਲਦਾ ਹੈ; ਮਾਰਗ ਵਿਚ ਕੋਈ ਰੁਕਾਂਵਟ ਨਹੀਂ ਪੈ ਸਕਦੀ; ਪਦਾਰਥਕ ਭੜਕਣ ਤੋਂ ਮੁਕਤ ਹੋ ਜਾਈਦਾ ਹੈ; ਆਪ ਹੀ ਨਹੀਂ ਸਿਖ ਵੀ ਤਰ ਜਾਂਦੇ ਹਨ। ਪਰ ਮਾਇਆ ਰਹਿਤ ਪ੍ਰਭੂ ਦਾ ਨਾਮ ਮੰਨਣਾ ਸਉਖਾ ਨਹੀਂ। ਕੋਈ ਵਿਰਲਾ ਹੀ ਮੰਨਦਾ ਹੈ।

ਬ੍ਰਿਹਦ ਉਪਨਿਸ਼ਦ ਵਿਚ ਕਿਹਾ ਹੈ : 'ਪ੍ਰਿਯਸੁਰੂਪ ਆਤਮਾ...ਮੰਨਨ ਕਰਨਯੋਗ ਅਤੇ ਧਿਆਨ ਕਰਨ ਯੋਗ ਹੈ...। ਅਰੀ ਮੈਤ੍ਰੇਯੀ !...ਮੰਨਨ ਨਾਲ, ਸਮਝਣ ਨਾਲ ਇਹ ਸਭ ਕੁਝ ਜਾਣਿਆ ਜਾਂਦਾ ਹੈ (੨.੪.੫)।

ਗੀਤਾ ਵਿਚ ਮੰਨਨ ਦਾ ਵੱਖਰਾ ਵਿਵੇਚਨ ਨਹੀਂ ਹੈ। ਉੱਜ ਗੀਤਾ ਸਾਰੀ ਹੀ ਸ਼੍ਰਵਣ, ਮੰਨਨ ਅਤੇ ਨਿਧਿਆਸਣ ਦਾ ਪ੍ਰਗਟਾ ਹੈ। ਅਰਜਨ ਕ੍ਰਿਸ਼ਨ ਜੀ ਤੋਂ ਸਿਖਿਆ ਸੁਣਦਾ ਹੈ, ਸੰਕੇ ਨਵਿਰਤ ਕਰਕੇ ਮੰਨਦਾ ਹੈ ਅਤੇ ਅਨਿੰਨ ਸ਼ਰਧਾਲੂ ਹੋ ਜਾਂਦਾ ਹੈ।

## ਨਿਧਿਆਸਨ

ਸੰਸਕ੍ਰਿਤ ਕੌਸ ਅਨੁਸਾਰ ਨਿਧਿਆਸਨ ਦਾ ਅਰਥ ਹੈ ਬਾਰੰਬਾਰ ਸਿਮਰਣ ; ਬਾਰੰਬਾਰ ਧਿਆਨ ਵਿਚ ਲਗਣਾ। ਡਾ: ਰਾਧਾ ਕ੍ਰਿਸ਼ਨ ਨੇ ਇਸ ਦੀ ਵਿਆਖਿਆ ਵਿਚ ਲਿਖਿਆ ਹੈ : 'ਨਿਧਿਆਸਨ ਇਕ ਅਜਿਹਾ ਅਮਲ (process) ਹੈ ਜਿਸ ਨਾਲ ਬੈਧਿਕ ਢੇਤਨਾ ਜੀਵਨ ਦੇ ਇਕ ਵਿਸ਼ੇਸ਼ ਆਸੀਨੇ ਵਿਚ ਬਦਲ ਜਾਂਦੀ ਹੈ। ਅਸੀਂ ਸਿਖਣ ਦਾ ਅਹੰਕਾਰ ਤਿਆਸ ਕੇ ਸੱਤ ਵਿਚ ਇਕਾਗਰ ਹੁੰਦੇ ਹਾਂ। ਸੱਤ ਵਲ ਮਨ ਇਕਾਗਰ ਕਰਦਿਆਂ ਸ਼ਰਧਾ ਵੀ ਸੱਤ ਹੋ ਜਾਂਦੀ ਹੈ। ਨਿਧਿਆਸਨ ਦਾ ਉਪਾਸਨਾ ਨਾਲੋਂ ਅੰਤਰ ਹੈ। ਉਪਾਸਨਾ ਨਿਧਿਆਸਨ ਲਈ ਸਹਾਇਕ ਹੁੰਦੀ ਹੈ...ਏਥੇ ਅਡੋਲਤਾ ਅਤੇ ਸਾਂਤੀ ਹੁੰਦੀ ਹੈ।'<sup>3</sup> ਭਾਈ

1. ਡਾ: ਜੋਪ ਸਿੰਘ ਜਪੁਜੀ ਸਟੀਕ, ਪੰ: ੩੮।

2. ਸੀ. ਸੀ. ਗੁ. ਗ੍ਰ੍ਹ. ਸ. ਪੰ: ੪੦।

3. P. Up., p. 135.

ਕਾਨੂ ਸਿੰਘ ਨੇ 'ਬਾਰ ਬਾਰ ਚਿਤ ਨੂੰ ਧਿਆਨ ਵਿਚ ਲਾਉਣ ਦੀ ਕ੍ਰਿਆ ਨੂੰ ਨਿਧਿਆਸਨ ਕਿਹਾ ਹੈ ।<sup>1</sup>

ਜਪੁਜੀ ਵਿਚ ਨਿਧਿਆਸਨ ਦਾ ਵਖਰਾ ਵਿਵੇਚਣ ਨਹੀਂ ਹੈ । ਸੁਣਿਐ ਅਤੇ ਮੰਨੋ ਦੀਆਂ ਪਉੜੀਆਂ ਵਿਚ ਇਸਦਾ ਭਾਵ ਆ ਗਿਆ ਹੈ । ਮੰਨੋ ਦੀਆਂ ਪਉੜੀਆਂ ਤੋਂ ਬਾਅਦ ੧੯੮੦ੰ ਪਉੜੀ ਵਿਚ ਤੀਜੇ ਪੜਾ ਤੇ ਪੁਜੇ ਉਨ੍ਹਾਂ ਸ੍ਰੋਟ ਪੁਰਖਾਂ ਦਾ ਵਰਣਨ ਹੈ ਜਿਨ੍ਹਾਂ ਦਾ ਚਿਤ ਸਦਾ ਹੀ ਵਾਹਿਗੁਰੂ ਵਲ ਲੱਗਾ ਹੁੰਦਾ ਹੈ ਅਤੇ ਜੋ ਲੋਕ ਵਿਚ ਅਤੇ ਰੱਬ ਦੀ ਦਰਗਾਹ ਵਿਚ ਸ਼ੋਭਨੀਕ ਹਨ ।

ਜਪੁਜੀ ਦੀ ੨੧ਵੀਂ ਪਉੜੀ ਵਿਚ ਨਿਧਿਆਸਨ ਦੀ ਥਾਂ ਭਾਉ (ਪ੍ਰੇਮ) ਦਾ ਉਲੇਖ ਹੈ :

ਸੁਣਿਆ ਮੰਨਿਆ ਮੰਨ ਕੀਤਾ ਭਾਉ ॥

ਇਸ ਤਰ੍ਹਾਂ ਸ੍ਰੋਟ, ਮੰਨਨ ਅਤੇ ਪ੍ਰੇਮ ਤਿੰਨ ਦਰਜੇ ਦੱਸੇ ਹਨ ।

ਪੈਂਗ : ਉਪਨਿਸ਼ਦ (੩.੨) ਵਿਚ ਕਿਹਾ ਹੈ : 'ਸ੍ਰੋਟ, ਮੰਨਨ ਦੁਆਰਾ ਪ੍ਰਾਪਤ ਕੀਤੇ ਵਿਚਾਰ ਨੂੰ ਨਿਸ਼ਾਨੇ ਵਲ ਲਗਾਣਾ ਨਿਧਿਆਸਨ ਹੈ ।' ਬ੍ਰਹਮ ਉਪ: (੨.੪.੫) ਅਤੇ ਕਠ (੧.੨.੧੩) ਵਿਚ ਸ੍ਰੋਟ, ਮੰਨਨ ਦੇ ਨਾਲ ਨਿਧਿਆਸਨ ਦਾ ਵਰਣਨ ਹੈ ।

ਗੀਤਾ ਦੇ ਸਲੋਕ (੬:੨੫) ਵਿਚ ਵਰਣਨ ਕੀਤੀ ਅਵਸਥਾ ਨਿਧਿਆਸਨ ਦੀ ਹੈ : 'ਹਉਲੀ ਹਉਲੀ ਅਭਿਆਸ ਕਰਦਿਆਂ ਸੰਸਾਰ ਤੋਂ ਉਚੇਰਾ ਹੋ ਕੇ ਧੀਰਜ ਵਾਲੀ ਬੁਧੀ ਨਾਲ ਮਨ ਨੂੰ ਪਰਮਾਤਮਾ ਵਿਚ ਬਿਰਕੇ ਉਸ ਤੋਂ ਬਿਨਾਂ ਕਿਸੇ ਹੋਰ ਵਲ ਧਿਆਨ ਨਾ ਕਰੋ ।'<sup>2</sup>

1. ਵੇਖੋ: ਮਹਾਨ ਬੋਸ਼, ਪੰ: ੫੩੦।

2. ਹਉ ਵੇਖ : ਗੀਤਾ (੬:੨੮)

## ਗੁਰੂ

ਪਰਾਪਤੀ ਦੇ ਕਿਸੇ ਵੀ ਮਾਰਗ ਤੇ ਚਲ ਕੇ ਲਕਸ਼ ਵਿਚ ਸਫਲ ਹੋਣਾ ਸਾਧਕ ਲਈ ਵਿਅਕਤੀਗਤ ਤੌਰ ਤੇ ਅਸੰਭਵ ਵਰਗੀ ਗਲ ਹੈ। ਮਾਰਗ ਬਾਰੇ ਸਰਬ ਪੱਖੀ ਗਿਆਨ ਅਤੇ ਸਫਲ ਹੋਣ ਦੀ ਜੁਗਤੀ ਸੁਘੜ ਉਸਤਾਦ ਪਾਸੋਂ ਹੀ ਪਰਾਪਤ ਹੁੰਦੀ ਹੈ। ਆਤਮ-ਮਾਰਗ ਵਿਚ ਵੀ ਸਫਲ ਹੋਕੇ ਟੀਚੇ ਤੇ ਪ੍ਰਜਣ ਲਈ ਕਾਮਲ ਸੱਚੇ ਗੁਰੂ ਦੀ ਲੋੜ ਹੈ।

‘ਸਿਖ ਧਰਮ ਜਿਸਦਾ ਭਾਵ ਹੀ ਹੈ ਮਿਥੀ ਦਾ ਮਾਰਗ, ਇਸ ਕਰਕੇ ਗੁਰੂ ਧਾਰਨ ਕਰਨ ਦੀ ਅਵਸ਼ੇ਷ਕਤਾ ਤੇ ਜ਼ੋਰ ਦੇਂਦਾ ਹੈ।’<sup>1</sup>

: ਜਪੁਜੀ ਵਿਚ ਗੁਰੂ ਦੀ ਮਹਾਨਤਾ ਦੱਸੀ ਹੈ ਕਿ ਉਹ ਵਾਹਿਗੁਰੂ ਜਿਸਦੇ ਗੁਣ ਮੂਲ ਮੰਤਰ ਵਿਚ ਦੱਸੇ ਗਏ ਹਨ ਕੇਵਲ ਗੁਰੂ ਦੀ ਕ੍ਰਿਪਾ ਦੁਆਰਾ ਹੀ ਪਰਾਪਤ ਹੁੰਦਾ ਹੈ : ‘ਗੁਰ-ਪ੍ਰਸਾਦਿ ।’<sup>2</sup> ਗੁਰੂ ਦੀ ਏਨੀ ਮਹਾਨਤਾ ਹੈ ਕਿ ਜੇ ਉਸਦੀ ਇਕ ਸਿਖਿਆ ਹੀ ਸੁਣ ਲਈ ਜਾਵੇ ਤਾਂ ਬੁਧੀ ਵਿਚ ਹੀ ਸੁਭ ਗੁਣਾਂ ਰੂਪੀ ਰਤਨ, ਜਵਾਹਰ ਅਤੇ ਸੋਤੀ ਪ੍ਰਗਟ ਹੋ ਜਾਂਦੇ ਹਨ :—

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ  
(ਪ: ੯)

ਗੁਰੂ ਹੀ ਅਜਿਹੀ ਸੋਝੀ ਕਰਾ ਦੇਂਦਾ ਹੈ ਜਿਸ ਨਾਲ ਵਾਹਿਗੁਰੂ ਸਦਾ ਚੇਤੇ ਰਹਿੰਦਾ ਹੈ। ਇਸ ਲਈ ਸਿੱਖ ਦੀ ਗੁਰੂ ਪਾਸ ਅਰਦਾਸ ਹੈ :

ਗੁਰਾ ਇਕ ਦੇਹਿ ਬੁਝਾਈ ॥  
ਸਭਨਾ ਜੀਆ ਕਾ ਇਕੁ ਦਾਤਾ ਸੋ ਮੈਂ ਵਿਸਰਿ ਨ ਜਾਈ ॥ (ਪ: ੯)

ਗੁਰੂ ਨਾਨਕ ਦਾ ਜਪੁਜੀ ਵਿਚ ਅੰਕਿਤ ਗੁਰੂ ਇਕ ਧਰਮ ਗੁਰੂ ਹੈ। ਪੰਜਵੀਂ ਪਉੜੀ ਵਿਚ ਲਿਖਿਆ ਹੈ ਕਿ ਗੁਰੂ ਹੀ ਮੇਰਾ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਅਤੇ ਬ੍ਰਹਮਾ ਹੈ ਅਤੇ ਗੁਰੂ ਹੀ ਉਨ੍ਹਾਂ ਦੀਆਂ ਤਿੰਨ ਸ਼ਕਤੀਆਂ ਪਾਰਬਤੀ, ਲਖਮੀ ਅਤੇ ਸੁਰਸਤੀ ਦਾ ਰੂਪ ਹੈ।

1. Sikhism, which literally means the Path of discipleship, lays, therefore, great stress upon the necessity of having a Guru, Some Studies in Sikhism, p. 17.
2. ਗੀਤਾ ਦੇ ਇਕ ਸ਼ਲੋਕ (੧੧ ੪੫) ਵਿਚ ਅਰਜਨ ਕ੍ਰਿਸ਼ਨ ਜੀ ਨੂੰ ਚੜ੍ਹਾਵੁੱਡ ਰੂਪ ਦਿਖਾਉਣ ਲਈ ‘ਪ੍ਰਸੀਦ’ (ਪ੍ਰਸੰਨ ਹਣ) ਅਰਥਾਤ ਕ੍ਰਿਪਾ ਕਰਨ ਲਈ ਕਹਿੰਛਾ ਹੈ।

ਗੁਰ ਈਸ਼ਭ ਗੁਰੂ ਗੋਰਖੁ ਬਰਮਾ ਗੁਰੂ ਪਾਰਬਤੀ ਮਾਈ ॥

ਜਪੁਜੀ ਵਿਚ ਗੁਰਸ਼ਬਦ ਜਾਂ ਗੁਰੂ-ਬਚਣ ਨੂੰ ਵਿਸੇਸ਼ ਮਹਾਨਤਾ ਦਿੱਤੀ ਹੈ । ਗੁਰੂ ਦੇ ਬਚਨ ਨੂੰ ਨਾਦ ਅਤੇ ਗੁਰੂ ਦੇ ਬਚਨ ਨੂੰ ਵੇਦ ਆਖਿਆ ਹੈ, ਕਿਉਂਕਿ ਗੁਰੂ ਦੇ ਮੁਖ ਵਿਚ ਪਰਮਾਤਮਾ ਆਪ ਸਮਾਂ ਰਿਹਾ ਹੈ :

ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮੁਖ ਰਹਿਆ ਸਮਾਈ ॥ (ਪ: ੫)

ਉਪਨਿਸ਼ਦ ਜਿਸਦਾ ਭਾਵ ਹੈ ਨੇੜੇ ਬੈਠਣਾ, ਗੁਰੂ ਦੀ ਆਤਮਿਕ ਲੋੜ ਦਾ ਵਾਚਕ ਹੈ । ਸਿਸ਼ ਗੁਰੂ ਦੇ ਨੇੜੇ ਬੈਠ ਕੇ ਗੁਹਜ ਗਿਆਨ ਪਰਾਪਤ ਕਰਿਆ ਕਰਦੇ ਸਨ । ਛੰਦੇ : ਉਪਨਿਸ਼ਦ ਵਿਚ ਗੁਰੂ ਦੀ ਮਹਾਨਤਾ ਦੱਸੀ ਹੈ : 'ਜਿਹੜਾ ਗਿਆਨ ਗੁਰੂ ਤੋਂ ਪਰਾਪਤ ਹੁੰਦਾ ਹੈ ਉਹੋ ਹੀ ਮੁਕਤੀ ਹਾਸਲ ਕਰਣ ਲਈ ਸਹਾਇਕ ਹੁੰਦਾ ਹੈ' (੪.੯.੩) । ਕਠ ਉਪਨਿਸ਼ਦ (੧.੨.੮) ਵਿਚ ਆਖਿਆ ਹੈ ਕਿ ਕਿਸੇ ਅਪਰਾ (ਘਟੀਆਂ) ਤੋਂ ਗਿਆਨ ਹਾਸਲ ਕੀਤਿਆਂ ਆਤਮਾ ਦੀ ਸਮਝ ਨਹੀਂ ਆ ਸਕਦੀ, ਕੇਵਲ ਉਸ ਤੋਂ ਆ ਪਾਵਦੀ ਹੈ ਜਿਸ ਨੇ ਆਪ ਬ੍ਰਹਮ ਨੂੰ ਜਾਣਿਆ ਹੁੰਦੇ । ਮੁੰਡ: ਓਪ: (੧.੨.੧੨) ਅਨੁਸਾਰ ਅਜਿਹਾ ਗੁਰੂ ਬ੍ਰਹਮ ਵਿਚ ਨਿਸ਼ਠਾ ਵਾਲਾ ਹੈ ।

ਗੀਤਾ ਵਿਚ ਅਰਜਨ ਜਗਿਆਸੂ ਵਾਂਗ ਮੌਹ ਆਦਿ ਦੀਆਂ ਘੁਮਣਘੇਰੀਆਂ ਵਿਚ ਗੋਤੇ ਖਾਂਦਾ ਕੰਬਦਾ ਹੈ । ਵਿਸਾਦ ਵਿਚ ਆਏ ਨੂੰ ਧੁਧ ਜਿਹੀ ਵਿਚੋਂ ਰਾਹ ਨਜ਼ਰ ਨਹੀਂ ਆਉਂਦਾ ।<sup>1</sup> ਉਸਦੇ ਗੁਰੂ ਕ੍ਰਿਸ਼ਨ ਜੀ ਉਸਨੂੰ ਉਸ ਅਵਸਥਾ ਵਿਚੋਂ ਬਾਹਰ ਕਢਕੇ ਬ੍ਰਹਮ ਗਿਆਨੀ ਬਣਾ ਦੇਂਦੇ ਹਨ ।<sup>2</sup>

1. ਵਖੇ ਗੀਤਾ, ਅਧਿਆਏ ਪਹਿਲਾ

2. ਸਾਮੀ ਸਵਰੂਪਾਨੰਚ ਅਨੁਸਾਰ ਕ੍ਰਿਸ਼ਨ ਸ਼ਬਦ 'ਕ੍ਰਿਸ਼' ਤੋਂ ਹੈ ਜਿਸਦਾ ਭਾਵ ਹੈ ਖਰੋੜਣਾ (scrape), ਕ੍ਰਿਸ਼ਨ ਨਾਂ ਇਸੇ ਕਰਕ ਹੀ ਹੈ ਕਿਉਂਕਿ ਉਹ ਆਪਣੇ ਭਗਤਾਂ ਦੇ ਸਾਰੇ ਪਾਪ ਅਤੇ ਬੁਰਾਈਆਂ ਪੁਤਰ ਕੇ ਢੂਰ ਕੇ ਚੁਣੇ ਦੇਂਦਾ ਹੈ ।

Srimad Bhagvad Gita, p, 155.

## ਪਰਾਪਤੀ ਦੇ ਮਾਰਗ ਵਿਚ ਦੁਖ ਸੁਖ

ਜੀਵਨ ਦੀ ਇਸ ਯਾਤਰਾ ਵਿਚ ਦੁਖ ਸੁਖ ਦੇ ਬਦਲ ਬਦਲ ਕੇ ਪਹਿਲਾਵਾ ਪਹਿਣਦੇਅਂ ਮਨੁਖ-ਮੁਸਾਫਰ ਨੂੰ ਸਦਾ ਸਫਰ ਕਰਦੇ ਰਹਿਣਾ ਹੁੰਦਾ ਹੈ।<sup>1</sup> ਇਹ ਦੁਖ ਸੁਖ ਸਰੀਰਕ ਤੌਰ ਤੇ ਵੀ ਵਿਆਪਦੇ ਹਨ ਅਤੇ ਮਾਨਸਕ ਤੌਰ ਤੇ ਵੀ। ਪਦਾਰਥਕ ਅਤੇ ਆਤਮਿਕ ਦਿਸ਼ਟੀ ਤੋਂ ਦੁਖ ਸੁਖ ਬਾਰੇ ਵੱਖ ਵੱਖ ਵਿਚਾਰ ਹਨ। ਪਦਾਰਥਵਾਦੀ ਧੰਨ ਦੀ ਬਹੁਲਤਾ ਅਤੇ ਉਸ ਦੁਆਰਾ ਪਰਾਪਤ ਸਹੂਲਤਾਂ ਵਿਚ ਸੁਖ ਸਮਝਦਾ ਹੈ। ਆਤਮਵਾਦੀ ਦੀ ਨਜ਼ਰ ਵਿਚ ਪਦਾਰਥਕ ਸੁਖਾਂ ਦੀ ਇਹ ਤ੍ਰਿਸ਼ਨਾ ਵਾਸਤਵ ਵਿਚ ਮਨ ਦਾ ਦੁਖ ਹੀ ਹੈ। ਠੰਡੇ ਕਮਰਿਆਂ ਵਿਚ ਵੀ ਅੰਦਰਲੀ ਅਸਾਂਤੀ ਨਾਲ ਮਨ ਬਲ ਬਲ ਉਠਦਾ ਹੈ। ਆਤਮ-ਵਾਦੀ ਦੀ ਨਜ਼ਰ ਕਿਸੇ ਉਚੇਰੇ ਸੁਖ ਦੀ ਭਾਲ ਵਿਚ ਹੁੰਦੀ ਹੈ, ਜੋ ਸ਼ਾਂਤਮਈ ਅਤੇ ਸਦੀਵੀ ਹੁੰਦੀ ਹੈ।

ਦੁਖਾਂ ਦਾ ਵਿਸਲੇਸ਼ਣ ਕਰਕੇ ਵੀ ਆਤਮਵਾਦੀ ਉਸ ਵਿਚੋਂ ਸੁਖ ਲਈ ਸਹਾਰਾ ਲਭ ਲੈਂਦਾ ਹੈ ਅਤੇ ਦੁਖ ਦੇ ਪ੍ਰਤੀਕਰਮ, ਆਤਮਧਾਤ ਨੂੰ ਘਟਾਂਦਾ ਹੈ। ਜਾਂ ਤਾਂ ਉਹ ਕਹਿੰਦਾ ਹੈ ਕਿ ਦੁਖ ਪੂਰਬਲੇ ਕਰਮਾਂ ਦਾ ਫਲ ਹੈ, ਭੁਗਤਣ ਤੇ ਸੁਖ ਮਿਲ ਜਾਵੇਗਾ, ਜਾਂ ਪ੍ਰਸਾਦ-ਸਿਧਾਂਤ ਅਨੁਸਾਰ ਉਹ ਆਸ਼ਾਵਾਦੀ ਹੈ ਕਿ ਵਧੇਰੇ ਪੁਰਸ਼ਾਰਥ ਕੀਤਿਆਂ ਪਿਛਲੇ ਲਿਖੇ ਤੇ ਕਲਮ ਫਿਰਨ ਕਰਕੇ ਸੂਲੀ ਦੀ ਸੂਲ ਬਣ ਸਕਦੀ ਹੈ ਅਤੇ ਸਦੀਵੀ ਅਨੰਦ ਮਿਲ ਸਕਦਾ ਹੈ। ਪਰ ਧਰਮਾਤਮਾ ਨੂੰ ਦੁਖ ਕਿਉਂ ਮਿਲਦੇ ਹਨ? ਆਮ ਸੰਕਾ ਹੈ। ਜਿਸਦਾ ਉਤਰ ਮਿਲਦਾ ਹੈ ਕਿ ਦੁਖ ਮਨੁਖੀ ਆਚਰਨ ਨੂੰ ਪੱਕਿਆਂ ਕਰਨ ਲਈ ਅਵੱਸ਼ਕ ਹਨ ਜਾਂ ਇਹ ਵੀ ਕਿਉਂ ਲਿਆ ਜਾਂਦਾ ਹੈ ਕਿ ਭਗਤ ਦਾ ਇਮਤਹਾਨ ਹੁੰਦਾ ਹੈ, ਜਿਸ ਵਿਚ ਅੱਡੇਲ ਰਹਿਣ ਵਾਲਾ ਪਾਸ ਹੋ ਜਾਂਦਾ ਹੈ। ‘ਦੁਖ ਉਸਦੀ ਬਖਸ਼ਿਸ਼ ਹਨ...ਜਿਵੇਂ ਪੌਦਿਆਂ ਦੇ ਵਧਣ ਲਈ ਖਾਦ ਜ਼ਰੂਰੀ ਹੈ ਇਸੇ ਤਰ੍ਹਾਂ ਆਤਮਿਕ ਉਤਤੀ ਲਈ ਮੁਸੀਬਤਾਂ।’<sup>2</sup> ਜੇ ਅਸੀਂ ਜ਼ਿੰਦਗੀ ਦੇ ਹਨੇਰੇ ਅਤੇ ਅੱਖੇ ਸਮੇਂ ਵਿਚੋਂ ਨਾ ਲੰਘੀਏ ਤਾਂ ਸੰਭਵ ਹੈ ਕਿ ਅਸੀਂ ਹੋਰ ਕਠੋਰ ਬਣ ਜਾਈਏ ਅਤੇ ਹੰਕਾਰ ਤੇ ਸੰਤਾਂ ਵਾਲੇ ਮਾਨ ਦਾ ਸ਼ਿਕਾਰ ਹੋ ਜਾਈਏ...ਸੋਨੇ ਦੀ ਪਰਖ ਅੱਗ ਵਿਚ ਹੁੰਦੀ ਹੈ ਅਤੇ ਚੰਗੇ ਆਦਮੀਆਂ ਦੀ ਪਰਖ ਮੁਸੀਬਤਾਂ ਦੀ ਭੱਠੀ ਵਿਚ ਹੁੰਦੀ ਹੈ।<sup>3</sup>

ਜਪੁਜੀ ਵਿਚ ਇਸ ਵਿਸ਼ੇ ਬਾਰੇ ਵਿਸ਼ੇਸ਼ ਉਲੋਖ ਹੈ। ਦੁਖ ਅਤੇ ਭੁਖ ਨੂੰ ਵੀ ਪ੍ਰੰਤੂ ਦੀ ਦਾਤ ਆਖਿਆ ਹੈ :

1. ਸੁਖ ਦੁਖ ਦੁਇ ਦਰਿ ਕਪੜੇ ਪਹਿਹਹਿ ਜਾਇ ਮਨੁਖ (ਵਾਰ ਮਾਝ ਮ: ੧) ੧੪੮

2. Ram Dass, God Experience, p. 163.

3. ਡਾ: ਰਾਮ ਕ੍ਰਿਸ਼ਨ, ਪਰਮ ਇਕ ਤੁਲਨਾਤਮਕ ਅਧਿਆਨ (ਅਨੁਵਾਦ) (ਪੰ: ੧੪੮-੫੦)।

ਕੇਤਿਆ ਦੁਖ ਭੁਖ ਸਦ ਮਾਰ ॥  
ਏਹਿ ਭਿ ਦਾਤਿ ਤੇਰੀ ਦਾਤਾਰ ॥ (ਪ: ੨੫)

"ਕਿਉਂਕਿ ਦੁਖ ਤੇ ਭੁਖ ਦ੍ਰਾਰਾ ਇਨ੍ਹਾਂ ਵਿਚ ਕੋਈ ਗੁਣ ਹੀ ਤੈਂ ਪੈਦਾ ਕਰਨਾ ਹੋਉ, ਇਸ ਲਈ ਮੈਂ ਸੁਖਾਂ ਤੇ ਦੁਖਾਂ ਸਭ ਦਾ ਸੌਮਾ ਤੈਨੂੰ ਹੀ ਸਮਝਦਾ ਹਾਂ ।" 1

ਇਸ ਭਾਵ ਨਾਲ ਮਨੁਖ ਜਦੋਂ ਦੁਖਾਂ ਨੂੰ ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸਦਾ ਮਨ ਦੁਖਾਂ ਦੇ ਪਰਭਾਵ ਤੋਂ ਮੁਕਤ ਹੋ ਜਾਂਦਾ ਹੈ। ਇਹ ਭਾਵ ਓਦੋਂ ਪਰਪੱਕ ਹੁੰਦਾ ਹੈ ਜਦੋਂ ਉਹ ਪ੍ਰਭੂ ਦਾ ਨਾਮ ਗਾਇਣ ਕਰਦਾ ਅਤੇ ਸੁਣਦਾ ਹੈ। ਦੁਖ ਵਿਆਪਦੇ ਹਨ ਪਰ ਉਨ੍ਹਾਂ ਦੀ ਪੀੜਾ ਦੁਖਿਤ ਨਹੀਂ ਕਰਦੀ :

ਗਾਵੀਐ ਸੁਣੀਐ ਮਨਿ ਰਖੀਐ ਭਾਉ ॥  
ਦੁਖੁ ਪਰਹਰਿ ਸੁਖੁ ਘਰ ਲੈ ਜਾਇ ॥ (ਪ: ੫)  
.. .. .. .. ..  
ਸੁਣਿਐ ਦੁਖ ਪਾਪ ਕਾ ਨਾਸੁ ॥ (ਪ: ੮.੧੧)

ਕਠ ਉਪਕਿਸ਼ਦ ਵਿਚ ਨਚਕੇਤਾ ਨੂੰ ਯਮ ਸਰਬ ਪਦਾਰਥਾਂ ਦੇ ਸੁਖ ਦੇਣ ਲਈ ਕਹਿੰਦਾ ਹੈ, ਪਰ ਉਹ ਠੁਕਰਾ ਦੇਂਦਾ ਹੈ। ਉਹ ਅਜਿਹੇ ਆਤਮ-ਸੁਖ ਦੀ ਯਾਚਨਾ ਕਰਦਾ ਹੈ ਜਿਸ ਨਾਲ ਸਰਬ ਸੁਖਾਂ ਦੀ ਪਰਾਪਤੀ ਸਹਿਜੇ ਹੀ ਹੋ ਜਾਂਦੀ ਹੈ, ਜਾਂ ਜਿਸ ਦੇ ਮਿਲਿਆਂ ਸੰਸਾਰਕ ਦੁਖ ਪੂਰ ਨਹੀਂ ਸਕਦੇ ।

ਗੀਤਾ ਵਿਚ ਅਰਜਨ ਮਾਨਸਕ ਦੁਖ ਦਾ ਸ਼ਿਕਾਰ ਹੈ। ਅਸੁਰ ਬੁਧੀ ਵਾਲੇ ਰਿਸ਼ਤੇਦਾਰਾਂ ਨਾਲ ਲੜਨਾ ਉਸਦੇ ਮਨ ਨੂੰ ਪੀੜੜ ਕਰਦਾ ਹੈ, ਪਰ ਕ੍ਰਿਸ਼ਨ ਜੀ ਦੇ ਉਪਦੇਸ਼ ਨਾਲ ਜਦ ਉਹ ਧਰਮ ਪਛਾਣਦਾ ਹੈ ਤਾਂ ਮਾਨਸਕ ਦੁਖ ਮੁਕ ਜਾਂਦਾ ਹੈ। ਮਨ ਦੀ ਦਸ਼ਾ ਬਦਲਣ ਨਾਲ ਜਿਹੜੀ ਮੌਹ ਦੀ ਪੀੜਾ ਸੀ ਉਹ ਧਰਮ ਨਿਤਾਉਣ ਦੀ ਖੁਸ਼ੀ ਵਿਚ ਬਦਲ ਜਾਂਦੀ ਹੈ ।

1. ਅਰਥ ਭਾ: ਜੇਪ ਸਿੰਘ, ਜਪੁਜੀ ਸਟੀਕ, ਪੰ: ਪੰ ।

## **4. ਸਦਾਚਾਰ ਨੀਤੀ ਅਤੇ ਕਰਮ ਕਾਂਡ**

**Ethics & Rituals**



## ਸਦਾਚਾਰ ਅਤੇ ਸਦਾਚਾਰ ਦੀ ਅਵੱਸ਼ਕਤਾ

ਸਦਾਚਾਰ ਨੀਤੀ ਜੀਵ ਨੂੰ ਅਜਿਹੇ ਗੁਣ ਧਾਰਨ ਕਰਨ ਲਈ ਜਾਂ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਦੀ ਹੈ ਜੋ ਉਸ ਲਈ ਟੀਚੇ ਤੇ ਪੁਜਣ ਲਈ ਸਹਾਇਕ ਹੁੰਦੇ ਹਨ। ਸ੍ਰੀ ਹਰਿਦਿਆਲ ਅਨੁਸਾਰ ਸਦਾਚਾਰ ਨੀਤੀ ਮਨੁਖ ਦੇ ਸੰਪੂਰਣ ਫਰਜ਼ ਦੱਸਦੀ ਹੈ। ਚੰਗੇ ਅਤੇ ਮੰਦੇ ਸਾਰੇ ਕਰਮ ਸਦਾਚਾਰ ਨੀਤੀ ਦੇ ਅਨੁਸਾਰ ਢਾਲੇ ਅਤੇ ਜਾਣੇ ਜਾਂਦੇ ਹਨ।<sup>1</sup> ਜਿਵੇਂ ਇਕ ਸੁਚੇਤ ਡਰਾਈਵਰ ਰਾਹ ਤੇ ਦਿੱਤੇ ਇਸ਼ਾਰਿਆਂ ਅਤੇ ਹਦਾਇਤਾਂ ਅਨੁਸਾਰ ਚਲਦਾ, ਸੇਧ ਦਾ ਖਿਆਲ ਰਖਦਾ, ਮੰਜਲ ਤੇ ਸਫਲਤਾ ਸਹਿਤ ਪੁੜ ਜਾਂਦਾ ਹੈ, ਪਰ ਲਾਪਰਵਾਹੀ ਕਰਨ ਵਾਲਾ ਕਿਸੇ ਵੇਲੇ ਟਕਰਾ ਕੇ ਰਾਹ ਵਿਚ ਰਹਿ ਜਾਂਦਾ ਹੈ ਅਤੇ ਛੁਜਿਆਂ ਲਈ ਵੀ ਦੁਖ ਦਾ ਕਾਰਨ ਬਣਦਾ ਹੈ, ਅਧਿਆਤਮ ਯਾਤਰਾ ਲਈ ਵੀ ਕੁਝ ਵਿਧਾਨ ਹਨ, ਆਦੇਸ਼ ਹਨ, ਇਸ਼ਾਰੇ ਹਨ, ਜਿਨ੍ਹਾਂ ਅਨੁਸਾਰ ਚਲਦਾ ਜੀਵ ਸਫਲ ਹੋ ਜਾਂਦਾ ਹੈ। ਉਲੰਘਣਾ ਕਰਨ ਵਾਲਾ ਸ੍ਰਘਾਤਕ ਅਤੇ ਸਮਾਜ-ਘਾਤਕ ਸਿੱਧ ਹੁੰਦਾ ਹੈ।

ਪ੍ਰ੍ਰਕੂ ਦਾ ਨਾਮ ਰੂਪੀ ਦੁਧ ਹਿਰਦੈ ਰੂਪੀ ਭਾਂਡੇ ਵਿਚ ਜਮਾਣ ਤੋਂ ਪਹਿਲਾਂ ਭਾਂਡੇ ਜੀ ਸਫ਼ਾਈ ਅਵੱਸ਼ਕ ਹੈ ਜੋ ਉਚੇਰੇ ਸਦਾਚਾਰਕ ਗੁਣਾਂ ਰਾਹੀਂ ਹੁੰਦੀ ਹੈ।<sup>2</sup>

ਜਪੁਜੀ ਦੀ ਅਖੀਰਲੀ ਪਉੜੀ ਵਿਚ ਸਚਿਆਰਾ ਜੀਵਨ ਘੜਨ ਲਈ ਇਕ ਭਰਭੀਬ ਦੱਸੀ ਹੈ 'ਸੁਨਿਆਰੇ' ਦੀ ਦੁਕਾਨ ਵਿਚ ਹੁੰਦੀ ਕਾਰ ਦੀ ਤੁਲਨਾ ਦੇ ਕੇ। ਇਹ ਗੁਣ ਹਨ ਜਤ, ਸੰਤੋਖ, ਧੀਰਜ ਅਤੇ ਪਿਆਰ ਆਦਿ।

ਗੀਤਾ (੧੩.੭) ਵਿਚ ਸਦਾਚਾਰ ਦੀ ਸੰਖਿਪਤ ਸੂਚੀ ਦਿੱਤੀ ਹੋਈ ਹੈ। 'ਸ੍ਰੋਸ਼ਟਤਾ ਦੇ ਅਭਿਮਾਨ ਦਾ ਅਭਾਵ, ਦੰਡ-ਆਚਰਨ ਦਾ ਅਭਾਵ, ਅਹਿੰਸਾ, ਧਿਮਾਭਾਵ, ਮਨ ਬਾਣੀ ਦੀ ਸਰਲਤਾ, ਸ੍ਰਧਾ ਭਗਤੀ ਸਹਿਤ ਗੁਰੂ ਦੀ ਸੇਵਾ, ਬਾਹਰ ਅਤੇ ਅੰਦਰ ਦੀ ਸਫ਼ਾਈ, ਅੰਤਹਕਰਣ ਦੀ ਸਥਿਰਤਾ, ਮਨ ਅਤੇ ਇੰਦਰੀਆਂ ਸਹਿਤ ਸਰੀਰ ਦਾ ਨਗ੍ਰਹ (ਕਾਬੂ ਕਰਨਾ)'।

ਭਾਵੇਂ ਉਪਨਿਸ਼ਦਾਂ ਵਿਚ ਸਦਾਚਾਰ ਅਤੇ ਸਮਾਜਕ ਨੈਤਕਤਾ ਦੀਆਂ ਸਮਸਿਆਵਾਂ

1. Hints for self culture, p. 160.

2. ਭਾਂਡਾ ਥੋਡਾ ਬੈਸਿ ਪ੍ਰੁਪੁ ਸੇਵਹੁ ਤਉ ਦੁਧੇ ਕਉ ਜਾਵਹੁ ॥ (ਰਾਗ ਸੂਹੀ ਮ. ੧) ੧੨੯

ਨੂੰ ਨਹੀਂ ਵਿਚਾਰਿਆ ਗਿਆ,<sup>1</sup> ਪਰ ਉਪਨਿਸ਼ਦਾਂ ਦੇ ਰਿਸ਼ੀਆਂ ਦੀਆਂ ਅੰਦਰੂਕ ਸਿਖਿਆਵਾਂ ਸਦਾਚਾਰਕ ਜੀਵਨ ਨੂੰ ਉਚੇਰਿਆਂ ਕਰਨ ਲਈ ਹਨ। ਤੇਤੇ: ਉਪਨਿਸ਼ਦ (੧.੧੧.੨) ਵਿਚ ਰਿਸ਼ੀ ਦਾ ਸ਼ਿਸ਼ਟ ਨੂੰ ਉਪਦੇਸ਼ ਹੈ :

‘ਮਾਂ ਨੂੰ ਦੇਵ ਸਮਾਨ ਮੰਨ, ਪਿਤਾ ਨੂੰ ਦੇਵ ਸਮਝ, ਆਚਾਰਯ ਨੂੰ ਦੇਵ ਜਾਣ, ਪਰਾਹੁਣੇ ਨੂੰ ਦੇਵ ਤੁਲ ਜਾਣ। ਜਿੰਨੇ ਨਿਰਦੋਸ਼ ਉਤਮ ਕਰਮ ਹਨ ਉਨ੍ਹਾਂ ਦਾ ਹੀ ਸੇਵਣ ਕਰਨਾ ਚਾਹੀਦਾ ਹੈ, ਦੂਜੇ ਪਾਪ ਕਰਮ ਨਹੀਂ ਕਰਨੇ ਚਾਹੀਦੇ....।’

ਜਿਹੜੇ ਵਿਦਿਆਰਥੀ ਰਿਸ਼ੀਆਂ ਤੋਂ ਸਿਖਿਆ ਪਰਾਪਤ ਕਰਦੇ ਸਨ, ਇਹ ਉਨ੍ਹਾਂ ਲਈ ‘ਦੀਖਾਂਤ ਉਤਸਵ (convocation) ਸਮੇਂ ਉਨ੍ਹਾਂ ਦੇ ਆਚਰਯਾ ਵਲੋਂ ਦੀਖਿਆ-ਉਪਦੇਸ਼ (Convocation address) ਦਿੱਤਾ ਜਾਂਦਾ ਸੀ।<sup>2</sup>

1. See J. P., Up. Gita & Bible, A Comparative Study, p. 120.

2. S. Sarvanand, Tait Up., p. 65.

# ਭਾਵਾਤਮਕ ਅਤੇ ਅਭਾਵਾਤਮਕ ਆਦੇਸ਼

(Negative and positive Injunctions)

ਵਿਚਿਆਰਥੀ ਨੂੰ ਆਸੇ ਵਿਚ ਸਫਲ ਹੋਣ ਲਈ ਦੇ ਤਰ੍ਹਾਂ ਦੇ ਆਦੇਸ਼ਾਂ ਦੀ ਪਾਲਨਾ ਕਰਨੀ ਹੁੰਦੀ ਹੈ। ਇਕ ਆਦੇਸ਼ ਤਾਜ਼ਨਾ ਦੇ ਰੂਪ ਵਿਚ ਹਨ ਜੋ ਉਨ੍ਹਾਂ ਕੰਮਾਂ ਨੂੰ ਨਾ ਕਰਨ ਲਈ ਜਾਂ ਉਨ੍ਹਾਂ ਤੋਂ ਬਚਣ ਲਈ ਆਖਦੇ ਹਨ ਜੋ ਉਸ ਲਈ ਹਾਨੀਕਾਰਕ ਸਿਧ ਹੋ ਸਕਦੇ ਹਨ; ਦੂਜੇ ਆਦੇਸ਼ ਅਜਿਹੇ ਹਨ ਜਿਹੜੇ ਪ੍ਰੇਰਨਾ ਕਰਦੇ ਹਨ ਉਨ੍ਹਾਂ ਕੰਮਾਂ ਨੂੰ ਕਰਨ ਲਈ ਜੋ ਮਨੁਖੀ-ਜੀਵਨ ਉਸਾਰੀ ਵਿਚ ਸਹਾਇਕ ਹੁੰਦੇ ਹਨ। ਜਪੁਜ਼ੀ ਵਿਚ ਹੇਠ ਲਿਖੇ ਕੁਝ ਨਿਸ਼ੇਖ ਦੱਸੇ ਗਏ ਹਨ।

## ਕਾਮ

ਕਾਮ ਮਾਰ ਬਿਰਤੀਆਂ (instincts) ਵਿਚੋਂ ਇਕ ਹੈ।<sup>1</sup> ਉੱਜ ਕਾਮ ਭੈੜਾ ਨਹੀਂ, ਸਿਸ਼ਟੀ ਸਾਜਣ ਦਾ ਪ੍ਰਭੂ ਨੇ ਮੂਲ ਬਣਾਇਆ ਹੈ ਪਰ ਕਾਮੀ ਬਣਿਆਂ ਵਿਕਾਰ ਉਪਜਦਾ ਹੈ। ਨਾ ਕੇਵਲ ਸਮਾਜ ਦੀ ਪਵਿਤ੍ਰਤਾ ਹੀ ਭੈਗ ਹੁੰਦੀ ਹੈ, ਕਾਮੀ ਆਪ ਵੀ ਕਾਮ ਭੱਠੀ ਵਿਚ ਝਲਸ ਜਾਂਦਾ ਹੈ। ਡਾ: ਰਾਧਾ ਕ੍ਰਿਸ਼ਨਨ ਅਨੁਸਾਰ ਬ੍ਰਹਮਚਰਯ ਤੋਂ ਭਾਵ ਕਾਮ-ਵਿਨਾਸ ਨਹੀਂ ਹੈ। ਇਸਤੇ ਕਾਬੂ ਨਾਲ ਬ੍ਰਹਮਚਰਯ ਹਰ ਇਕ ਉਸਾਰੂ ਕੰਮ ਲਈ ਸਹਾਇਕ ਹੁੰਦਾ ਹੈ। ਸਰੀਰ ਜਵਾਨ ਅਤੇ ਸੰਦਰ ਰਹਿੰਦਾ ਹੈ। ਦਿਮਾਗ ਸਾਵਧਾਨ ਰਹਿੰਦਾ ਹੈ। ਸਗੋਰ ਦਾ ਸਾਰਾ ਪ੍ਰਗਟਾ ਬ੍ਰਹਮ ਦਾ ਪ੍ਰਤੀਕ ਬਣ ਜਾਂਦਾ ਹੈ।<sup>2</sup>

ਜਪੁਜ਼ੀ ਅਨੁਸਾਰ ਮਨੁਖ ਦੇ ਸਦਾਚਾਰਕ ਜੀਵਨ ਦੀ ਉਸਾਰੀ 'ਜਤੀ' ਹੋਣ ਨਾਲ ਅੰਤ ਹੁੰਦੀ ਹੈ : ਜਤ ਪਹਾਰਾ.....(ਪ: ੩੮)

'ਸ੍ਰੀਮਦ ਭਗਵਤ ਗੀਤਾ' ਦੇ ਮੁਖ ਉਪਦੇਸ਼ਾਂ ਵਿਚੋਂ ਇਕ ਉਪਦੇਸ਼ ਕਾਮ ਦਾ ਜਿੱਤਣਾ ਹੈ। ਭਗਵਤ ਗੀਤਾ ਵਿਚ ਇਹ ਅੱਖਰ ੩੦ ਵਾਰੀ ਆਯਾ ਹੈ, ਅਤੇ ਹਰ ਥਾਂ ਇਹੀ ਸਿਖਿਆ ਦਿੱਤੀ ਹੈ ਕਿ ਹੇ ਅਰਜਨ ! ਕਾਮ ਆਸਰੀ ਸੁਭਾਅ ਹੈ, ਇਸ ਨੂੰ ਤਿਆਗ ਦੇ।<sup>3</sup> ਗੀਤਾ ਦੇ ਸਲੋਕ (੩.੩੮) ਵਿਚ ਕਿਹਾ ਹੈ ਕਿ ਜਿਵੇਂ ਧੰਨ੍ਵੇਂ ਦੇ ਨਾਲ ਅੱਗ ਤੇ ਮੈਲ ਦੇ ਨਾਲ ਸੀਸ਼ਾ ਢੱਕਿਆ ਰਹਿੰਦਾ ਹੈ, ਜਿਵੇਂ ਦੇਹ ਦੇ ਨਾਲ ਗਰਭ ਢੱਕਿਆ ਹੁੰਦਾ ਹੈ, ਇਸੇ ਤਰ੍ਹਾਂ ਹੀ ਕਾਮ ਦੇ ਨਾਲ ਇਹ ਗਿਆਨ ਢੱਕਿਆ ਹੁੰਦਾ ਹੈ। ਫੇਰ ਸਲੋਕ

1. ਕਾਮ ਕ੍ਰੋਪ ਕਾਇਆ ਕਉ ਗਾਲੈ। ਜਿਊਂ ਕੰਚਨ ਸੁਹਾਗਾ ਢਾਲੈ। (ਰਾਮਕਲੀ ਮ: ੧) ੯੩੨

2. R. K. P. Up., p. 110.

3. ਰੋਸ਼ਨ ਲਾਲ, ਐਗਜ਼ੈਕਟਿਵ ਅਫਸਰ—ਸ੍ਰੀਮਦ ਭਗਵਤ ਗੀਤਾ—੧੯੩੭, ਪੰ: ੨੨੦।

(੩.੮੯) ਵਿਚ ਆਖਿਆ ਹੈ ਕਿ ਕਾਮ ਦਾ ਅਗਨੀ ਵਾਂਗ ਪੋਟ ਨਹੀਂ ਭਰਦਾ। ਇਸਤੋਂ ਅਗਲੇ ਸਲੋਕ ਵਿਚ ਕਾਮ ਨੂੰ ਗਿਆਨ ਦਾ ਵੈਰੀ ਕਿਹਾ ਹੈ। ਸਲੋਕ (੩.੮੩) ਵਿਚ ਕਾਮ ਰੂਪੀ ਸ਼ਤਰੂ ਨੂੰ ਮਾਰਨ ਦਾ ਅਦੇਸ਼ ਹੈ।

ਪ੍ਰਸ਼ਨ ਉਪਨਿਸਥ (੧.੧੩) ਵਿਚ ਕਾਮ ਦੀ ਸੰਜਮਤਾ ਬਾਰੇ ਵਿਵੇਚਨ ਹੈ : 'ਦਿਨ ਨੂੰ ਭੋਗ ਕਰਨ ਵਾਲਾ ਜੀਵਨ ਨਸ਼ਟ ਕਰ ਲੈਂਦਾ ਹੈ, 'ਰਾਤ ਨੂੰ ਭੋਗਣ ਵਾਲਾ ਬ੍ਰਹਮਚਰਯ ਹੈ। ਬਿਹਦ ਉਪ (ਪ.੨.੧) ਵਿਚ ਦੱਸੇ 'ਦ' ਦਾ ਇਕ ਅਰਥ 'ਦਮਨ' ਹੈ, ਭਾਵ, ਸੈਸੰਜਮ।

### ਲੋਭ

ਲੋਭ ਜਿਸਨੂੰ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਜਾਂਦੀ ਹੈ<sup>1</sup> ਦੂਜੀ ਨਿਸ਼ੇਖ ਬਿਰਤੀ ਹੈ। ਲੋਭੀ ਆਪ ਤਾਂ ਸਦਾ ਅਤਿਪ੍ਰਤ ਰਹਿੰਦਾ ਹੀ ਹੈ ਉਹ ਦੂਜਿਆਂ ਦੇ ਹੱਕ ਤੇ ਛਾਪਾ ਮਾਰ ਕੇ ਉਨ੍ਹਾਂ ਲਈ ਵੀ ਦੁਖ ਦਾ ਕਾਰਨ ਬਣਦਾ ਹੈ। ਅਜਿਹੇ ਲੋਭੀਆਂ ਨੂੰ ਜਪੁਜ਼ੀ ਨੂੰ ਚੋਰ ਅਤੇ ਹਣਾਮਖੋਰ ਆਖਿਆ ਹੈ :

ਅਸੰਖ ਚੋਰ ਹਣਾਮਖੋਰ ॥ (ਪ: ੧੮)

ਲਾਲਚੀ ਮਨੁਖ ਨੂੰ ਜੋ ਸੰਸਾਰ ਦੇ ਸਾਰੇ ਪਦਾਰਥ ਵੀ ਮਿਲ ਜਾਣ ਤਾਂ ਉਸ ਦਾ ਲੋਭ-ਹਲਕ ਮਿਟਦਾ ਨਹੀਂ :

ਭੁਖਿਆ ਭੁਖ ਨ ਉਤਰੀ ਜੋ ਬੰਨਾ ਪੁਰੀਆ ਭਾਰ ॥ (ਪ: ੧)

ਈਸ਼: ਉਪਨਿਸਥ (੧) ਵਿਚ ਕਿਹਾ ਹੈ ਕਿ ਤਿਆਗ ਵਿਚ ਖੁਸ਼ੀ ਹਾਸਲ ਕਰੋ ਅਤੇ ਉਸਦਾ ਲਾਲਚ ਨ ਕਰੋ ਜੋ ਦੂਜਿਆਂ ਦੁਆਰਾ ਹੱਕ ਹੈ।

ਗੀਤਾ ਵਿਚ ਕਿਹਾ ਹੈ :

'ਕਾਮ ਕ੍ਰੋਧ ਤਬਾ ਲੋਭ ਇਹ ਤਿੰਨ ਪ੍ਰਕਾਰ ਦੇ ਨਰਕ ਦੇ ਦਵਾਰ ਆਤਮਾ ਦਾ ਨਾਸ ਕਰਨ ਵਾਲੇ ਹਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਤਿਆਗ ਦੇਣਾ ਚਾਹੀਦਾ ਹੈ (੧੯.੨੧)।

### ਹੰਕਾਰ

ਹੰਕਾਰ ਮਨੁਖ ਦਾ ਸਭ ਤੋਂ ਵੱਡਾ ਸ਼ਤਰੂ ਹੈ ਜੋ ਛਿਨ ਵਿਚ ਮਨੁਖ ਨੂੰ ਟੀਸੀ ਤੋਂ ਪਣਕਾ ਮਾਰਦਾ ਹੈ। ਇਸ ਨੂੰ ਦੀਰਘ ਰੋਗ ਵੀ ਆਖਿਆ ਹੈ। ਕਿਹਾ ਜਾਂਦਾ ਹੈ ਕਿ ਲੋਭੀ

<sup>1.</sup> ਲਥ ਕੁੱਚਾ ਕੂੜ ਚੁਹੜਾ ਠਗਿ ਖਾਧਾ ਮੁਰਦਾਰੁ ॥ (ਸਿਰੀ ਰਾਗ ਮ: ੧) ੧੫

ਸਦਾ ਧਨ ਹੀ ਵੇਖਦਾ ਹੈ, ਪ੍ਰੰਮੀ ਰਸੀਲਾ ਦਿਲ ਵੇਖਦਾ ਹੈ, ਬਦਲੇ ਦੀ ਭਾਵਨਾ ਵਾਲਾ  
ਸਦਾ ਦੁਸ਼ਮਨ ਵੇਖਦਾ ਹੈ, ਪਰ ਅਭਿਮਾਨੀ ਅਜਿਹਾ ਅੰਨ੍ਹਾ ਹੈ ਜੋ ਕੁਝ ਵੀ ਨਹੀਂ ਵੇਖਦਾ।<sup>1</sup>  
ਇਹ ਹੰਕਾਰ ਹੀ ਹੈ ਜੋ ਮਨੁਖ ਨੂੰ ਆਵਾਗਵਨ ਦੇ ਚੱਕਰ ਵਿਚ ਪਾਈ ਰੱਖਦਾ ਹੈ :

ਹਉਮੈ ਸੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥ (ਸੂਹੀ ਮ: ੩) ੨੫੯

ਸਿਖ ਧਰਮ ਸਭਿਆਚਾਰਕ ਦ੍ਰਿਸ਼ਟੀ ਤੋਂ ਹਉਮੈ ਦੇ ਨਾਸ਼ ਤੇ ਵਿਸ਼ੇਸ਼ ਜੋਰ ਦੇਂਦਾ  
ਹੈ।<sup>2</sup> ਇਸ ਹੰਕਾਰ ਨਵਿਰਤੀ ਦਾ ਸਾਧਨ ਜਪੁਜੀ ਵਿਚ ਵਾਹਿਗੁਰੂ ਦੇ ਹੁਕਮ ਅਨੁਸਾਰ  
ਚਲਣਾ ਹੈ :

। ਨਾਨਕੁ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਪ. ੨)

ਪ੍ਰਭੂ ਦੇ ਆਗਿਆਕਾਰੀ ਨਾ ਹੋਣ ਕਰਕੇ ਹੀ ਕੇਨ ਉਪਨਿਸ਼ਦ ਵਿਚ ਕਥਨ ਕੀਤੇ  
ਇੰਦਰ, ਅਗਨੀ ਅਤੇ ਪਵਨ ਦੇਵਤੇ ਅਭਿਮਾਨੀ ਹੋ ਜਾਂਦੇ ਹਨ। ਅਸੁਰਾਂ ਤੇ ਹੋਈ ਜਿੱਤ  
ਉਹ ਆਪਣੀ ਸ਼ਕਤੀ ਕਰਕੇ ਸਮਝਦੇ ਹਨ। ਉਨ੍ਹਾਂ ਨੂੰ ਨਿਰਬਲ ਦਰਸਾ ਕੇ ਪਰਮਾਤਮਾ  
ਉਨ੍ਹਾਂ ਦੇ ਹੰਕਾਰ ਨੂੰ ਨਾਸ਼ ਕਰਦਾ ਹੈ। ਛੰਦੋਂ: ਉਪਨਿਸ਼ਦ (੬.੧੨) ਵਿਚ ਸ਼ਵੇਤਕੇਤੂ ੧੨ ਸਾਲ  
ਵਿਦਿਆ ਪ੍ਰਾਪਤ ਕਰਕੇ ਵਿਦਵਤਾ ਦਾ ਹੰਕਾਰ ਕਰਦਾ ਹੈ। ਪਿਉ ਨੂੰ ਮੱਥਾ ਵੀ ਨਗੀਂ  
ਟੇਕਦਾ।

ਗੀਤਾ (੧੩.੮) ਵਿਚ ਵੀ ਦੱਸਿਆ ਹੈ ਕਿ ਗਿਆਨ ਪਰਾਪਤੀ ਲਈ ਅਹੰਕਾਰ  
ਦਾ ਨਹੀਂ ਹੋਣਾ ਚਾਹੀਦਾ।

**ਨਿੰਦਾ :**

ਇਕ ਹੋਰ ਨਿਖੇਪ ਜਿਸ ਵਿਚ ਕਿ ਪ੍ਰਾਣੀ ਸੁਭਾਵਿਕ ਹੀ ਪਰਵਿਰਤ ਰਹਿੰਦਾ  
ਹੈ ਉਹ ਹੈ ਨਿੰਦਾ, ਈਰਖਾ। ਪਰਾਈ ਨਿੰਦਾ ਵਿਚ ਮਨੁਖ ਸ੍ਰਾਵ ਜਿਹਾ ਮਹਿਸੂਸ ਕਰਦਾ  
ਹੈ, ਪਰ ਅਜਿਹਾ ਸ੍ਰਾਵ ਜਿਸ ਨਾਲ ਉਸਦਾ ਅੰਦਰ ਧੁਖਦਾ ਜਾ ਸੜਦਾ ਰਹਿੰਦਾ ਹੈ।  
ਪਰੱਸਪਰ ਮਨੁਖੀ ਸਾਜ਼ਾ ਸਮਾਜਕ ਅਤੇ ਆਤਮਿਕ ਮੁਗਤੀ ਵਿਚ ਰੁਕਾਵਟ ਬਣਦਾ ਹੈ।  
ਇਸ ਲਈ ਨਿੰਦਾ ਕਿਸੇ ਦੀ ਵੀ ਨਾ ਕਰਨ ਲਈ ਆਦੇਸ਼ ਹੈ।<sup>3</sup>

- 1. Principal Bahadur Mal, Sri Krishna ..... p. 204.
- 2. The aim of all self culture or discipline in the Sikh religion is the destruction of egoism, Dr. Bhai Jodh Singh, Some Studies in Sikhism, p.42.
- 3. ਨਿੰਦਾ ਭਲੀ ਕਿਸੇ ਕੀ ਨਾਹੀ ਮਨੁਮੁਖ ਮੁਗਧ ਕੰਰਿਨ ॥  
ਮੁਹ ਕਾਲੇ ਤਿਨ ਨਿੰਦਕਾ ਨਰਕੈ ਘੋਰਿ ਪਵੰਨ ॥ (ਸੂਹੀਮ : ੩) ੨੫੫

ਜਪੁਜੀ ਵਿਚ ਕਿਹਾ ਹੈ ਕਿ ਨਿੰਦਾ ਕਰਨ ਵਾਲੇ ਆਪਣੇ ਸਿਰ ਤੇ ਭਾਰ ਹੀ ਚੁਕਦੇ ਹਨ :

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ (ਪ: ੧੮)

ਛੰਦੋ : ਉਪਨਿਸ਼ਠ (੨.੧੯.੨) ਵਿਚ ਕਿਹਾ ਹੈ ਕਿ ਕਿਸੇ ਵੀ ਇਸਤਰੀ ਦੀ ਨਿੰਦਾ ਨਹੀਂ ਕਰਨੀ ਚਾਹੀਦੀ । ਏਸੇ ਹੀ ਉਪਨਿਸ਼ਠ (੨.੧੮.੨) ਵਿਚ ਆਖਿਆ ਹੈ ਕਿ ਜਾਨਵਰਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ । ਬ੍ਰਹਮਿਣ ਦੀ ਨਿੰਦਾ ਵੀ ਨਹੀਂ ਕਰਨੀ ਚਾਹੀਦੀ, ਛੰਦੋ : ਉਪ: (੨.੨੦.੨) । ਵੱਸਦੇ ਬੱਦਲ ਦੀ ਨਿੰਦਾ ਵੀ ਨਾ ਕਰੋ (ਛੰਦੋ: ਉਪ: ੨.੧੨.੨) ।

ਗੀਤਾ ਵਿਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜਿਹੜਾ ਕਿਸੇ ਵੀ ਜੀਵ ਨਾਲ ਈਰੰਖਾ ਨਹੀਂ ਕਰਦਾ ਉਹ ਹੀ ਮੈਨੂੰ ਪਰਾਪਤ ਹੋ ਸਕਦਾ ਹੈ (੧੧.੫੫) । ਸ਼ਲੋਕ (੧੯.੨) ਵਿਚ ਕਿਸੇ ਦੀ ਵੀ ਨਿੰਦਾ ਨ ਕਰਨ ਦਾ ਆਦੇਸ਼ ਹੈ । ਅਤੇ ਫੇਰ ਆਖਿਆ ਹੈ ਕਿ ਨਿੰਦਾ ਕਰਨ ਵਾਲੇ ਮੈਨੂੰ ਪਰਮੇਸ਼ਰ ਨੂੰ ਵੀ ਨਿੰਦਦੇ ਹਨ । ਉਨ੍ਹਾਂ ਨੂੰ ਮੈਂ ਬਾਰ ਬਾਰ ਅਸੁਰੀ ਜੂਨਾਂ ਵਿਚ ਪਾਉਂਦਾ ਹਾਂ (੧੯.੧੮.੧੯) ।

## ਝੂਠ

ਝੂਠ ਸਭ ਤੋਂ ਵੱਡੀ ਸਮਾਜਕ ਬੁਰਾਈ ਹੈ ਅਤੇ ਧਾਰਮਿਕ ਬੌਲੀ ਵਿਚ ਘੋਰ ਪਾਪ ਹੈ । ਝੂਠ ਪ੍ਰਭੂ ਦੇ ਪ੍ਰਮੁਖ ਗੁਣ ਸੱਤ ਦੇ ਵਿਰੁਧ ਹੈ । ਝੂਠ ਮਨੁਖ ਦੀ ਵਡੀ ਕਮਜ਼ੋਰੀ ਹੈ । ਜਪੁਜੀ ਅਨੁਸਾਰ ਇਸ ਸਮਾਜ ਵਿਚ ਅਨੇਕਾਂ ਹੀ ਝੂਠੇ ਮਨੁਖ ਹਨ ਜੋ ਕੂੜ ਕੁਸੱਤ ਵਿਚ ਹੀ ਸਦਾ ਭਰਮਦੇ ਰਹਿੰਦੇ ਹਨ :—

ਅਸੰਖ ਕੂੜਿਆਰ ਕੂੜੈ ਫਿਰਾਹਿ ॥ (ਪ : ੧੮)

ਪ੍ਰਭੂ ਅਤੇ ਜੀਵ ਵਿਚਕਾਰ ਦੀਵਾਰ ਝੂਠ ਦੀ ਹੈ । ਇਹ ਦੀਵਾਰ ਟੁਟਿਆਂ ਹੀ ਉਸ ਦੇ ਪ੍ਰਤੱਖ ਦੀਦਾਰ ਹੋ ਸਕਦੇ ਹਨ । ਇਸ ਲਈ ਜਤਨ ਸਦਾ ਇਹੋ ਹੀ ਹੋਣਾ ਚਾਹੀਦਾ ਹੈ :

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਪ : ੧)

ਪ੍ਰਸ਼ਨ ਉਪਨਿਸ਼ਠ (੬.੧) ਵਿਚ ਕਿਹਾ ਹੈ ਕਿ ਜਿਹੜਾ ਝੂਠ ਬੋਲਦਾ ਹੈ ਉਸਦੀ ਜੜ ਨਾਸ ਹੋ ਜਾਂਦੀ ਹੈ ।

ਝੂਠ ਨਾ ਬੋਲਣ ਤੋਂ ਭਾਵ ਸਦਾ ਸੱਚ ਬੋਲਣਾ ਹੈ । ਸੱਚ ਬੋਲਣਾ ਭਾਵੋਂ ਸੌਖਾ ਨਹੀਂ । ਜਪੁਜੀ ਅਨੁਸਾਰ ਇਹ ਗੁਣ ਨਾਮ ਸ੍ਰੂਵਣ ਕਰਨ ਨਾਲ ਪਰਾਪਤ ਹੋ ਜਾਂਦਾ ਹੈ :

ਸੁਣਿਐ ਸਤ੍ਰ ਸੰਤੋਖੁ ਗਿਆਨੁ ॥ (ਪ: ੧੦)

ਗੀਤਾ (੧੯.੨) ਵਿਚ ਸੱਤ ਬੋਲਣ ਅਤੇ ਪਿਆਰਾ ਬੋਲਣ ਲਈ ਹਦਾਇਤ ਹੈ। ਸੱਤ ਦੀ ਪ੍ਰਾਪਤੀ ਲਈ ਸੱਚ, ਗੁਣ ਧਾਰਨ ਕਰਨਾ ਮਨੁਖ ਲਈ ਅੱਵਸ਼ਕ ਹੈ।

ਮੁੰਡਕ ਉਪਨਿਸ਼ਦ ਅਨੁਸਾਰ ਸੱਤ ਦੀ ਹੀ ਸਦਾ ਜਿਤ ਹੁੰਦੀ ਹੈ। ਸੱਤ ਦੇ ਮਾਰਗ ਤੋਂ ਚਲ ਕੇ ਹੀ ਪਰਮਸੱਤ ਦੇ ਘਰ ਪੁੱਜੀਦਾ ਹੈ (੩.੧.੬)।

ਹਿੰਸਾ :

ਰਾਜਯੋਗ ਦੀ ਬੁਨਿਆਦ, 'ਯਮ' ਦੀ ਸਦਾਚਾਰਕ ਮਹਾਨਤਾ ਹੀ ਹੈ। ਅਹਿਸਾ ਅਤੇ ਅਸਤੇਜ (ਚੋਰੀ ਨਾ ਕਰਨਾ) ਮੁਖ ਆਦੇਸ਼ ਹਨ। ਜਪੁਜੀ ਅਨੁਸਾਰ ਸਮਾਜ ਵਿਚ ਅਨੇਕਾਂ ਹੀ ਹਤਿਆਰੇ (ਪਾਪੀ) ਹਨ ਜਿਹੜੇ ਦੂਜਿਆਂ ਦਾ ਗਲ ਵਢ ਕੇ ਪਾਪ ਕਮਾ ਰਹੇ ਹਨ :

ਅਸੰਖ ਗਲ ਵਢ ਹਤਿਆ ਕਮਾਹਿ ॥ (ਪ: ੧੮)

ਗੀਤਾ ਕਹਿੰਦੀ ਹੈ ਕਿ ਕੇਵਲ ਸਰੀਰਕ ਕਸ਼ਟ ਹੀ ਹਿੰਸਾ ਨਹੀਂ, ਮਨ ਅੰਤੇ ਜ਼ਬਾਨ ਨਾਲ ਕਿਸੇ ਨੂੰ ਕਸ਼ਟ ਦੇਣਾ ਵੀ ਹਿੰਸਾ ਹੈ (੧੯.੨)। ਗੀਤਾ (੧੭.੧੪) ਵਿਚ ਅਹਿਸਾ ਨੂੰ ਵੀ ਇਕ ਤਪ ਆਖਿਆ ਹੈ।

1. ਹਿੰਸਾ 'ਹਨ' ਧਾਤੂ ਤੋਂ ਹੈ, ਜਿਸਦਾ ਭਾਵ ਹੈ 'ਮਾਰਨਾ'। ਆਪਣੇ ਸੁਖ ਅਰ ਵਿਖੂਤੀ ਦੀ ਬਿਧੀ ਵਾਸਤੇ ਜੀਵਾਂ ਦੀ ਕੁਰਬਾਨੀ ਯਾਗ ਆਦਿਕਾਂ ਵਿਚ ਕਰਨੀ ਅੰਤ ਜੁਲਮ ਕਨਕੇ ਪ੍ਰਾਣੀਆਂ ਨੂੰ ਸ਼ਾਤਾਤੁਣ ਦਾ ਨਾਉਂ ਹਿੰਸਾ ਹੈ। ਗੁਰਮਤਿ ਪ੍ਰਕਾਰ, ਪੰ: ੨੧੬।

# ਆਤਮ ਪ੍ਰਗਤੀ ਲਈ ਸਦਾਚਾਰਕ ਗੁਣ

ਉੱਜ ਤਾਂ ਸਾਰੇ ਸਦਾਚਾਰਕ ਗੁਣ ਹੀ ਆਤਮ-ਸੁਧਤਾ ਦੇ ਸਾਥਨ ਹਨ, ਪਰ ਕੁਝ ਵਿਸੇਸ਼ ਅਜਿਹੇ ਹਨ ਜਿਨ੍ਹਾਂ ਦੀ ਆਤਮ-ਉਡਾਰੀ ਵਿਚ ਖਾਸ ਮਹਾਨਤਾ ਹੈ ।

## ਸੰਤੋਖ

ਸ਼ਾਂਤ ਅਤੇ ਅਡੋਲ ਆਤਮਾ ਹੀ ਉਚੇਰੇ ਮੰਡਲਾਂ ਵਲ ਜਾ ਸਕਦੀ ਹੈ । ਜਪੁਜੀ ਵਿਚ ਕਿਹਾ ਹੈ :

ਸੰਤੋਖ ਬਾਪਿ ਰਖਿਆ ਜਿਨਿ ਸੂਤਿ ॥ (ਪ: ੧੯)

ਭਾਵ, ਇਹ ਸਸਾਰ ਦਾ ਪ੍ਰਬੰਧ ਦੋਹਾਂ ਨੇਮਾਂ ਨੇ ਕਾਇਮ ਰਖਿਆ ਹੈ ; ਧਰਮ ਤੇ ਸੰਤੋਖ ਨੇ ।<sup>੧</sup> ਗੁਰੂ ਨਾਨਕ ਨੇ ਜੋਗੀਆਂ ਨੂੰ ਕਿਹਾ ਕਿ ਮੁੰਦਰਾਂ ਕੰਨ ਵਿਚ ਪਾ ਲੈਣ ਨਾਲ ਸਮਾਜਕ ਜਾਂ ਆਤਮਿਕ ਕੀ ਲਾਭ ਹੈ ? ਸੰਤੋਖ ਦੀਆਂ ਮੁੰਦਰਾਂ ਹੀ ਗੁਣਕਾਰੀ ਹਨ ।<sup>੨</sup> ਜਪੁਜੀ ਦੀ ਅਖੀਰਲੀ ਪਉੜੀ ਵਿਚ ਧੀਰਜ ਨੂੰ ਆਚਰਨ ਉਸਾਰੀ ਵਾਲਾ ਸੁਨਿਆਰਾ ਦੱਸਿਆ ਹੈ ।

ਕਠੋਪਨਿਸ਼ਦ ਵਿਚ ਯਮ ਨਚਕੇਤਾ ਨੂੰ ਸਾਰੀ ਹਕੂਮਤ ਅਤੇ ਸੁੰਦਰ ਇਸਤਰੀ ਆਦਿ ਦੀ ਪੇਸ਼ਕਸ਼ ਕਰਦਾ ਹੈ, ਪਰ ਸੰਤੋਖਵਾਨ ਨਚਕੇਤਾ ਇਨ੍ਹਾਂ ਦੀ ਕਾਮਨਾ ਨਹੀਂ ਕਰਦਾ । ਕੇਵਲ ਸੱਤ ਦੀ ਪਰਾਪਤੀ ਵਿਚ ਸੰਤੁਸ਼ਟਤਾ ਦੇਸਦਾ ਹੈ ।

ਗੀਤਾ (੧੯.੩) ਵਿਚ ਵੀ ਸੰਤੋਖ ਦਾ ਗੁਣ ਅਪਨਾਉਣ ਲਈ ਕਿਹਾ ਗਿਆ ਹੈ ।

## ਨਿਮਰਤਾ

ਨਿਮਰਤਾ ਉਚਾਈ ਦੀ ਨਿਸ਼ਾਨੀ ਹੈ । ਮਨ ਕਰਕੇ ਮਨੁਖ ਜਿਨ੍ਹਾਂ ਨੀਵਾਂ ਜਾਂ ਨਮੂੰਦਾ ਹੈ, ਓਨਾ ਹੀ ਉਹ ਆਤਮਕ ਤੌਰ ਤੇ ਉਚੇਰਾ ਗਿਣਿਆ ਜਾਂਦਾ ਹੈ ।

ਗੁਰੂ ਨਾਨਕ ਦਾ ਨਿਮਰਤਾ ਭਾਵ ਉਨ੍ਹਾਂ ਦੀ ਸਾਰੀ ਰਚਨਾ ਵਿਚੋਂ ਪਰਤੋਂ ਹੈ । ਆਪਣੇ ਆਪ ਨੂੰ ਉਨ੍ਹਾਂ ਜਿਥੇ ਵੀ ਕਿਧਰੇ ਸੰਬੋਧਨ ਕੀਤਾ ਹੈ ਨਿਰਮਾਨ ਸ਼ਬਦਾਂ ਵਿਚ ਹੀ ਕੀਤਾ ।

੧. ਭਾ: ਜੋਧ ਸਿੰਘ-ਜਪੁਜੀ ਸਟੀਕ, ਪੰ: ੪੧ ।

੨. ਫੇਥੇ ਜਪੁਜੀ, ਪਉੜੀ ੨੮ ।

ੴਦਵੀਂ ਪਉੜੀ ਵਿਚ ਪਾਪੀਆਂ, ਅਤਿਆਚਾਰਾ, ਕੁਕਰਮੀਆਂ ਦਾ ਵਰਣਨ ਕਰਕੇ ਅਖੀਰ ਵਿਚ ਆਪਣੇ ਲਈ 'ਨੀਚ' ਸ਼ਬਦ ਵਰਤਦੇ ਹਨ :

ਨਾਨਕੁ ਨੀਚੁ ਕਹੈ ਵੀਚਾਰੁ ॥<sup>1</sup>

ਨਿਰਮਾਨ ਹੋ ਕੇ ਹੀ ਗੁਰੂ ਪਾਸੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਸਿਸ਼ ਦੀ ਪਚਵਾਨਗੀ ਲਈ ਨਿਮਰਤਾ ਕਿਸੌਟੀ ਹੈ (ਕੋਸ਼ਿਤ : ਉਪਨਿਸਥ : ੪.੧੯)।

ਗੀਤਾ (ਪ.੧੮) ਵਿਚ ਕਿਹਾ ਹੈ ਕਿ ਗਿਆਨੀ ਉਹ ਹੈ ਜੋ ਨਮੂਤਾ ਦੇ ਨਾਲ ਬ੍ਰਾਹਮਣ, ਰਾ, ਹਾਥੀ, ਕੁੱਛਾ ਅਤੇ ਚੰਡਾਲ ਇਨ੍ਹਾਂ ਸਾਰੀਆਂ ਨੂੰ ਇਕ ਨਜ਼ਰ ਨਾਲ ਵੇਖਣ ਵਾਲਾ ਹੁੰਦਾ ਹੈ।

### ਸੇਵਾ

ਸੇਵਾ ਮਨੁਖ ਨੂੰ ਨਮੂਲਣਾਂਦੀ ਹੈ, ਜੋ ਨਮੂਲ ਹੋ ਕੇ ਹੀ ਸੇਵਾ ਕੀਤੀ ਜਾ ਸਕਦੀ ਹੈ। ਲੋਕ ਸੇਵਾ ਪ੍ਰਭੂ ਪਰਾਪਤੀ ਲਈ ਦਰਗਾਹ ਦੇ ਬੂਹੇ ਖੁਹਲਦੀ ਹੈ।<sup>2</sup> ਸੇਵਾ ਉਚੇਰੀ ਆਤਮਕ ਅਵੱਸਥਾ ਦੀ ਸੂਚਕ ਹੈ। ਜਪੁਜੀ ਅਨੁਸਾਰ ਸੇਵਕ ਜਨ ਗਿਆਨ ਖੰਡ ਵਿਚ ਵਿਚਰਦੇ ਹਨ :

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ (ਪ: ੩੫)

'ਉਪਨਿਸਥਦਾਂ ਦਾ ਵਿਚਾਰ ਹੈ ਕਿ ਅਸੀਂ ਕਰਮ ਬੰਧਨ ਤੋਂ ਛੁਟਕਾਰਾ ਸੇਵਾ ਚਾਹੀਂ ਹੀ ਪਰਾਪਤ ਕਰ ਸਕਦੇ ਹਾਂ।'<sup>3</sup> ਉਪਨਿਸਥਦਾਂ ਵਿਚ ਰਿਸੀ-ਗੁਰੂਆਂ ਪਾਸੋਂ ਬ੍ਰਹਮ ਗਿਆਨ ਦੀ ਪਰਾਪਤੀ ਲਈ ਸਿਸ਼ ਕਿੰਨਾ ਕਿੰਨਾ ਚਿਰ ਪਹਿਲਾਂ ਸੇਵਾ ਕਰਦੇ ਹਨ। ਸੇਵਾ ਵਿਚ ਪਾਸ ਹੋਣ ਵਾਲਾ ਹੀ ਗਿਆਨ ਦਾ ਅਧਿਕਾਰੀ ਬਣਦਾ ਹੈ।

ਗੀਤਾ (੧੯.੭) ਵਿਚ ਵੀ ਸ਼ਰਧਾ ਭਗਤੀ ਨਾਲ ਗੁਰੂ ਦੀ ਸੇਵਾ ਉੱਤਮ ਗੁਣ ਛੁੱਸਿਆ ਹੈ।

1. ਹੋਰ ਥਾਂ ਕਿਹਾ ਹੈ :

ਜੇ ਲੈੜਹਿ ਚੰਗਾ ਆਪਣਾ ਕਰਿ ਪੁਨਹੁ ਨੀਚ ਸਦਾਈਐ (ਵਾਰ ਆਸਾ ਮ: ੧) ੪੯੫

2. ਵਿਚਿ ਦੁਨੀਆਂ ਸੇਵ ਕਮਾਈਐ। ਤਾ ਦਰਗਹਿ ਬੈਸਣੁ ਪਾਈਐ (ਸਿਰੀ ਰਾਗ ਮ: ੧) ੨੯

3. R.K., Indian Philosophy, V.I. p. 245.

## ਰਬੀ ਗੁਣ

ਕੁਝ ਅਜਿਹੋ ਉਚੇਰੇ ਸਦਾਚਾਰਕ ਗੁਣ ਹਨ ਜਿਹੜੇ ਰੱਬ ਨਾਲ ਸੰਬੰਧਤ ਕੀਤੇ ਜਾਂਦੇ ਹਨ। ਅਜਿਹੇ ਰੱਬੀ ਗੁਣ ਧਾਰਨ ਕਰਨ ਨਾਲ ਰੱਬ ਦੀ ਨੇੜਤਾ ਪਰਾਪਤ ਹੋ ਜਾਂਦੀ ਹੈ :

### ਕ੍ਰਿਪਾਲੂ ਜਾਂ ਦਿਆਲੂ

ਕ੍ਰਿਪਾਲੂ ਜਾਂ ਦਿਆਲੂ ਹੋਣਾ ਰੱਬ ਦਾ ਵਿਸ਼ੇਸ਼ ਗੁਣ ਹੈ। ਅਜਿਹੇ ਗੁਣਾਂ ਵਾਲੇ ਨੂੰ ਰੱਬੀ ਲੋਕ ਆਖਿਆ ਜਾਂਦਾ ਹੈ। ਦਇਆ ਨੂੰ ਧਰਮ ਦਾ ਮੂਲ ਆਖਿਆ ਗਿਆ ਹੈ। ਜਪੁਜੀ ਵਿਚ ਵੀ ਦਇਆ ਨੂੰ ਧਰਮ ਦੀ ਜਣਨੀ ਕਿਹਾ ਹੈ। ਧਰਤੀ ਧਰਮ ਰੂਪੀ ਬਲਦ ਦੇ ਸਹਾਰੇ ਖੜੀ ਹੈ ਅਤੇ ਧਰਮ ਦਇਆ ਭਾਵਨਾ ਤੋਂ ਜਨਮ ਲੈਂਦਾ ਹੈ :

ਯੋਲੁ ਧਰਮੁ ਦਇਆ ਕਾ ਪ੍ਰਤੁ ॥ (ਪ: ੧੯)

ਗਿਆਨ ਰੂਪੀ ਭੋਜਨ ਦੀ ਭੰਡਾਰਣ ਵੀ ਦਇਆ ਨੂੰ ਹੀ ਦੱਸਿਆ ਹੈ :

ਭੁਗਤਿ ਗਿਆਨੁ ਦਇਆ ਭੰਡਾਰਣਿ ॥ (ਪ: ੨੯)

ਬ੍ਰਿਹਦ: ਉਪਨਿਸ਼ਦ (ਪ.੨) ਵਿਚ ਪਰਜਾਪਤੀ ਤਿੰਨ 'ਦ' ਦੀ ਸਿਖਿਆ ਦੇਂਦਾ ਹੈ : ਦਮ, ਦਾਨ ਅਤੇ ਦਯਾ। ਏਸੇ ਉਪਨਿਸ਼ਦ (ਪ.੩) ਵਿਚ ਅਸੁਰਾਂ ਨੂੰ ਦਇਆ ਦੀ ਸਿਖਿਆ ਦਿੱਤੀ ਹੈ।

ਗੀਤਾ (੧੯.੨) ਹਰ ਇਕ ਪ੍ਰਾਣੀ ਮਾਤਰ ਉਤੇ ਆਪਣੇ ਲਾਭ ਬਿਨਾਂ ਦਇਆ ਕਰਨ ਲਈ ਕਹਿੰਦੀ ਹੈ। ਸਲੋਕ (੧੩.੭) ਵਿਚ ਖਿਮਾ ਗੁਣ ਧਾਰਨ ਲਈ ਅਰਜਨ ਨੂੰ ਸਿਖਿਆ ਦਿੱਤੀ ਹੈ।

### ਦਾਤਾਰ :

ਦਾਤਾਰ ਗੁਣ ਮਨੁਖ ਅੰਦਰ ਸਥੀ ਗੁਣ ਉਪਜਾਂਦਾ ਹੈ। ਇਸ ਨਾਲ ਲੋਭ ਤੋਂ ਮੁਕਤੀ ਮਿਲਦੀ ਹੈ ਅਤੇ ਲੋੜਵੰਦ ਦੀ ਸਹਾਇਤਾ ਹੁੰਦੀ ਹੈ।<sup>1</sup>

ਜਪੁਜੀ ਵਿਚ ਅਜਿਹੇ ਅਨੇਕਾਂ ਹੀ ਭਲੇ ਪੁਰਸ਼ਾਂ ਦਾ ਵਰਣਨ ਹੈ ਜੋ ਆਪਣੀ ਕਮਾਈ ਨੂੰ ਲੋੜਵੰਦਾਂ ਵਿਚ ਵੀ ਵਰਤਦੇ ਹਨ :

<sup>1</sup>. R.K., P. Up., p. 111.

ਅਸੰਖ ਸਤੀ ਅਸੰਖ ਦਾਤਾਰ ॥ (ਪ: ੧੭)

ਪਰ ਨਿਰੇ ਦਾਨ ਨਾਲ ਸੰਪੂਰਣ ਪਰਾਪਤੀ ਨਹੀਂ, ਜਿਵੇਂ ਕਿ ਕਰਮਕਾਂਡੀ ਸਮਝ ਲੈਂਦੇ ਹਨ। ਇਸ ਗੁਣ ਕਰਕੇ ਪਰਾਪਤੀ ਹੁੰਦੀ ਹੈ ਪਰ ਬੋੜ੍ਹੀ :

ਤੀਰਥੁ ਤਪੁ ਦਾਇਆ ਦਤੁ ਦਾਨੁ ॥  
ਜੇ ਕੋ ਪਾਵੇ ਤਿਲ ਕਾ ਮਾਨੁ ॥ (ਪ: ੨੧)

ਤੇਤ: ਉਪਨਿਸ਼ਦ (੧.੧੧.੩) ਵਿਚ ਕਿਹਾ ਹੈ ਕਿ ਦਾਨ ਸ਼ਰਧਾ ਨਾਲ ਅਤੇ ਭਾਵਨਾ ਨਾਲ ਦੇਣਾ ਚਾਹੀਦਾ ਹੈ। ਅਧਿਕ ਮਾਤਰਾ ਵਿਚ, ਨਿਮਰਤਾ ਨਾਲ, ਡਰ ਨਾਲ ਅਤੇ ਹਮਦਰਦੀ ਨਾਲ ਦਿੱਤਾ ਜਾਣਾ ਚਾਹੀਦਾ ਹੈ। ਕਠੋਪਨਿਸ਼ਦ ਵਿਚ ਦਸਿਆ ਹੈ ਕਿ ਸਾਨ ਅਜਿਹਾ ਹੋਵੇ ਜੋ ਲੇਣ ਵਾਲੇ ਲਟੀ ਲਾਭਦਾਇਕ ਹੋਵੇ। ਨਚਕੇਤਾ ਦਾ ਪਿਉ ਵਜਸ਼੍ਵਰਸ਼ ਦੁਧ ਨਾ ਦੇਣ ਵਾਲੀਆਂ ਗਾਵਾਂ ਦਾ ਦਾਨ ਕਰਦਾ ਹੈ। ਇਸ ਅਕਾਰਬ ਗਊਆਂ ਦੇ ਦਾਨ ਦੇ ਸਰਾਪ ਤੋਂ ਪਿਉ ਨੂੰ ਬਚਾਣ ਲਈ ਨਚਕੇਤਾ ਆਪਣਾ ਦਾਨ ਕਰਨ ਲਈ ਪਿਉ ਨੂੰ ਕਹਿੰਦਾ ਹੈ।

ਗੀਤਾ (੧੯.੧੭) ਵੀ ਕਹਿੰਦੀ ਹੈ ਕਿ ਜਿਹੜੇ ਦਾਨ ਜਾਂ ਯੋਗ ਪਖੰਡ ਲਈ ਕਰਦੇ ਹਨ ਉਹ ਅਸੁਰੀ ਸੁਭਾਅ ਵਾਲੇ ਹਨ। ਗੀਤਾ ਵਿਚ ਦਾਨ ਵੀ ਤਿੰਨ ਪ੍ਰਕਾਰ ਦੇ ਦੌਸੇ ਹਨ। ਸਤਾਵਿਕ ਦਾਨ ਸਰਬੋਤਮ ਹੈ। ਦਾਨ ਦੇਣਾ ਇਕ ਕਰਤੱਵ ਹੈ। ਜਿਹੜਾ ਦਾਨ ਠੀਕ ਸਮੇਂ ਅਤੇ ਥਾਂ ਤੇ ਯੋਗ ਪਾਤਰ ਨੂੰ ਕਿਸੇ ਬਦਲੇ ਦੀ ਇੱਛਾ ਬਿਨਾਂ ਦਿੱਤਾ ਜਾਂਦਾ ਹੈ ਉਹ ਸਾਤਵਿਕ ਦਾਨ ਅਖਵਾਉਂਦਾ ਹੈ (ਸ਼ਲੋਕ ੧੭.੨੦; ੧੮.੬)।

## ਕਰਮ ਕਾਂਡ, ਰਹਿਤ—ਮਰਯਾਦਾ

ਕਰਮ ਕਾਂਡ ਅਤੇ ਹਿੰਦੂ ਜੀਵਨ ਦਾ ਅਨਿਖੜ ਸੰਬੰਧ ਰਿਹਾ ਹੈ। ਅੰਡ ਵਿਚ ਧਰਿਮਿਕ ਕਰਮਾਂ ਨੂੰ ਕਿਸੇ ਮਰਯਾਦਾ ਅਨੁਸਾਰ ਕਰਨ ਦਾ ਪਵਿਤ੍ਰ ਭਾਵ ਸੀ ਜੋ ਹਉਲੀ ਹਉਲੀ ਅਗਿਆਨਤਾ ਵਿਚ, ਬਿਨਾਂ ਭਾਵ ਜਾਣਿਆਂ ਕੇਵਲ ਰਸਮ ਮਾਤਰ ਹੋਣ ਲੱਗੇ। ਇਸ ਨੇ ਭੁਰਮ ਅਤੇ ਪਾਖੰਡ ਨੂੰ ਜ਼ਨਮ ਦਿੱਤਾ।

ਜਪੁਜੀ ਦੇ ਕਰਤੇ ਨੇ ਕਰਮ ਕਾਂਡ ਨੂੰ ਪਰੈਵਾਨ ਨਹੀਂ ਕੀਤਾ।<sup>੧</sup> ਛੇਵੀਂ ਪਉੜੀ ਵਿਚ ਕਿਹਾ ਹੈ ਕਿ 'ਜੇ ਕਰਮ ਕਾਂਡ ਕਰਦਿਆਂ ਉਹਦੀ ਨਦੰਰ ਪ੍ਰਾਪਤ ਹੈ ਜਾਵੇ ਤਾਂ ਅਸੀਂ ਤੀਰਥ ਅਸਨਾਨ ਆਦਿ ਕਰਮ ਕਰੀਏ, ਪਰ ਜੇ ਉਹਦੀ ਪ੍ਰਸੰਤਤਾ ਨਹੀਂ ਲਭਣੀ ਤਾਂ ਅਸੀਂ ਐਵੇਂ ਨਾ ਨਾ ਕੇ ਕੀ ਲੈਣਾ ਹੈ' ?<sup>੨</sup> ੨੧ਵੀਂ ਪਉੜੀ ਵਿਚ ਕਰਮ ਕਾਂਡ ਦੀ ਝੁਫਤਾ ਦੱਸੀ ਹੈ :—

ਤੀਰਥੁ ਤਪੁ ਦਇਆ ਦੇਤੁ ਦਾਨ ॥  
ਜੇ ਕੌ ਪਾਵੈ ਤਿਲ ਕਾ ਮਾਨੁ ॥ (ਪ: ੨੧)

ਉਪਨਿਸ਼ਦਾਂ ਦੇ ਲੇਖਕ ਦੋ ਤਰ੍ਹਾਂ ਦੇ ਵਿਚਾਰ ਰਖਦੇ ਹਨ। ਇਕ ਕੁਰਮ ਕਾਂਡ ਦੇ ਮੁਦਈ ਹਨ ਅਤੇ ਦੂਜੇ ਇਸਨੂੰ ਅਪਰਵਾਨ ਕਰਦੇ ਹਨ। ਸਾਈਂ ਦਾਸ ਅਨੁਸਾਰ ਉਪਨਿਸ਼ਦਾਂ ਵਿਚ ਕਈ ਥਾਈਂ ਯਗ ਆਦਿ ਕਰਮ ਦੁਨਿਆਵੀ ਖੁਸ਼ਹਾਲੀ ਦੀ ਪਰਾਪਤੀ ਲਈ ਸਾਧਨ ਦੇ ਤੌਰ 'ਤੇ ਪਰਵਾਨ ਕੀਤੇ ਗਏ ਹਨ ਪਰ ਪੂਰਣਤਾ ਅਤੇ ਸਦੀਵਤਾ ਦੀ ਪਰਾਪਤੀ ਲਈ ਬਿਲਕੁਲ ਫੁਜੂਲ ਦੱਸੇ ਗਏ ਹਨ।<sup>੩</sup>

ਮੁੰਡਕ੍ਰੋਪਨਿਸਦ (੧.੨.੧-੧੧) ਵਿਚ ਕਰਮਕਾਂਡ ਦੀ ਵਿਧੀ ਅਤੇ ਮਹਾਨਤਾ ਬਾਰੇ ਵਿਸਥਾਰ ਹੈ। ਛੇਦੋਂ ਉਪਨਿਸ਼ਦ (੨.੨੪) ਵਿਚ ਵੀ ਵਿਵਹਾਰਿਕ ਕਰਮ ਕਾਂਡ ਦਾ ਵਰਣਨ ਹੈ। ਕੋਸੀਤਕੀ ਉਪਨਿਸ਼ਦ ਵਿਚ ਵਧੇਰੇ ਕਰਕੇ ਕਰਮਕਾਂਡ ਦਾ ਵਿਸਥਾਰ ਦਿੱਤਾ ਹੈ।

ਪਰ ਪੈਂਗਲ ਉਪਨਿਸ਼ਦ (੪.੭) ਵਿਚ ਹੀ ਕਿਹਾ ਹੈ ਕਿ ਜਿਸਦਾ ਸਰੀਰ ਗਿਆਨ

- ਸਾਸਤ੍ਰ ਬੇਦੁ ਬਕੈਖੜੇ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡ ਮੈਲ ਨ ਦਕਈ ਭਾਈ ਅੰਤਰਿ ਮੈਲ ਵਿਕਾਰੀ ॥  
ਇਨ ਵਿਧੀ ਤੁਥੀ ਮਾਕੁਗੀ ਭਾਈ ਉੰਡੀ ਸਿਰ ਕੈ ਭਾਰੀ ॥ (ਸੇਰਠ ਮ: ੧) ੫੩੫
- ਅਰਥ : ਭਾ. ਜੋਪ ਸਿੰਘ, ਜਪੁਜੀ ਸਟੇਕ, ਪੰ. ੩੩।
- Message of the Up., p. 14.

ਅਗਨੀ ਨਾਲ ਬਸਮ ਹੋ ਚੁਕਾ ਹੈ ਉਸ ਨੂੰ ਸਰਾਧ ਆਦਿ ਕਰਮ ਕਰਨ ਦੀ ਉਕਾ ਲੌੜ ਨਹੀਂ। ਈਸ: ਉਪਨਿਸਥ (੯) ਵਿਚ ਕਿਹਾ ਹੈ ਕਿ ਜਿਹੜੇ ਅਵਿਦਿਆ ਜਾਂ ਕਰਮਕਾਂਡ ਵਿਚ ਸੰਤੁਸ਼ਟ ਹਨ ਉਹ ਆਤਮਾ ਦਾ ਵਾਸਤਵਿਕ ਗਿਆਨ ਨ ਹੋਣ ਕਰਕੇ ਹਨੇਰੇ ਵਿਚ ਹਨ। ਛੰਦੇ: ਉਪਨਿਸਥ (੧.੧੦.੯-੧੧) ਵਿਚ ਕਿਹਾ ਹੈ ਕਿ ਜੇ ਭਾਵ ਜਾਣੇ ਬਿਨਾਂ ਰਸਮਾ ਕੀਤੀਆਂ ਜਾਣ ਤਾਂ ਕਰਮ ਵਾਲੇ ਦਾ ਸਿਰ ਲਾਘ ਜਾਵੇਗਾ।

ਸੰਕਰ ਅਨੁਸਾਰ ਵੈਦਕ ਰਸਮਾਂ ਉਨ੍ਹਾਂ ਲਈ ਹਨ ਜੋ ਅਵਿਦਿਆ ਅਤੇ ਵਾਸ਼ਨਾ ਵਿਚ ਗਵਾਚੇ ਹੋਏ ਹਨ, ਮੁਕਤੀ ਦੇ ਇਛਕ ਨੂੰ ਕਰਮ ਕਾਂਡ ਤਿਆਗਣਾ ਚਾਹੀਦਾ ਹੈ।<sup>1</sup>

ਭਗਵਤ ਗੀਤਾ ਵੀ ਪਵਿਤ੍ਰਤਾ ਤੇ ਜ਼ੋਰ ਦੇਂਦੀ ਹੈ ਅਤੇ ਕਰਮਕਾਂਡ ਅਤੇ ਦਸਮਵਾਦ (Ceremonialism) ਦੀ ਵਿਰੋਧਤਾ ਕਰਦੀ ਹੈ।<sup>2</sup> ਗੀਤਾ (੬.੪੬) ਵਿਚ ਯੋਗੀ ਨੂੰ ਕਰਮ ਕਾਂਡੀ ਤੋਂ ਸ੍ਰੋਤ ਦੱਸਿਆ ਹੈ। ਸ਼ਲੋਕ (੬.੨੧) ਵਿਚ ਦੱਸਿਆ ਹੈ ਕਿ ਕਰਮਕਾਂਡੀ ਬਾਰ ਬਾਰ ਜੰਮਦੇ ਮਰਦੇ ਹਨ।

ਕਰਮ ਕਾਂਡੀ ਕਰਮਾਂ ਨੂੰ ਚਾਰ ਭਾਗਾਂ ਵਿਚ ਵੰਡਦੇ ਹਨ : ਨਿਤ, ਨਮਿਤ, ਕਾਮਯ, ਅਤੇ ਨਿਸ਼ੇਧ।

## ਪੂਜਾ

ਪੂਜਾ ਨਿਤ ਕਰਮ ਦਾ ਵਿਸ਼ੇਸ਼ ਭਾਗ ਹੈ। 'ਪੂਜਾ ਦੇਵਾਂ ਦੀ ਕੀਤੀ ਜਾਂਦੀ ਹੈ ਅਥਵਾ ਨਵਗ੍ਰਹ ਦੀ। ਸੂਰਜ, ਗਨੇਸ਼, ਵਿਸ਼ਨੂੰ, ਸਿਵ ਅਤੇ ਸ਼ਕਤੀ ਆਦਿ ਦੀ। ਦੇਵਾਂ ਦੀ ਪੂਜਾ ਕੀਤੀ ਜਾਂਦੀ ਹੈ, ਪਦਾਰਥਕ ਸੁਖਾਂ ਲਈ ਅਤੇ ਬੁਰਾਈਆਂ ਬਦਕਿਸਮਤੀਆਂ ਤੋਂ ਛੁਟਕਾਰੇ ਲਈ।'<sup>3</sup>

ਜਪੁਜੀ ਦੇ ਕਰਤੇ ਨੇ ਦੇਵ-ਪੂਜਾ ਦਾ ਵਿਚਾਰ ਅਪਰਵਾਨ ਕੀਤਾ ਹੈ।<sup>4</sup> ੨੭ਵੀਂ ਪਉੜੀ ਵਿਚ ਆਖਿਆ ਹੈ ਕਿ ਜਿਨ੍ਹਾਂ ਦੇਵਾਂ ਦੀ ਲੋਕ ਇਸ਼ਟ ਸਮਝਕੇ ਅਰਾਧਨਾ ਕਰਦੇ ਹਨ ਉਹ ਆਪ ਪ੍ਰਭੂ ਦਰ ਤੇ ਅਰਾਧਨਾ ਕਰ ਰਹੇ ਹਨ। ੩੦ਵੀਂ ਪਉੜੀ ਅਨੁਸਾਰ ਉਹ ਤਾਂ ਰੱਬ ਨੂੰ ਵੇਖਣ ਦੀ ਸਮਰਥਾ ਵੀ ਨਹੀਂ ਰੱਖਦੇ।

ਦੇਵਾਂ ਦੀ ਮੂਰਤੀ ਬਣਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਪਰ ਗੁਰੂ ਨਾਨਕ ਅਨੁਸਾਰ ਉਨ੍ਹਾਂ ਦਾ ਇਸ਼ਟ ਅਕਾਲ ਪੁਰਖ ਅਜਿਹਾ ਹੈ ਜਿਸਦੀ ਮੂਰਤੀ ਬਣਾ ਕੇ ਅਸਥਾਪਨਾ ਕੀਤੀ ਹੀ ਨਹੀਂ ਜਾ ਸਕਦੀ :

1. Ref. by R.K.,B.G.,p17.

2. Sinha, The Foundation of Hinduism , p.193.

3. P.Bhahadur Mal, Sri Krishna, His Philosophy ....p.155.

4. ਏਹੀ ਏਹਾ ਪ੍ਰਜੀਅੇ ਭਾਈ ਤ੍ਰਿਆ ਮਾਗਦੇ ਕਿਆ ਦੇਹਿ ॥

ਅਹਣ ਨੀਰ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹ (ਸੋਰਠ ਮ: ੧) ੬੩੭

ਬਾਪਿਆ ਨ ਜਾਇ ਕੀਤਾ ਨ ਹੋਇ ॥  
ਆਪੇ ਆਪਿ ਨਿਰਜਨੁ ਸੋਇ ॥ (ਪ: ੫)

ਭਾਈ ਜੋਧ ਸਿੰਘ ਦੇ ਸ਼ਬਦਾਂ ਵਿਚ “ਮੂਰਤੀਆਂ ਨੂੰ ਪੂਜਨ ਕਰਨ ਤੋਂ ਪਹਿਲੋਂ ਉਨ੍ਹਾਂ ਦਾ ਅਸਥਾਪਨ ਸੰਸਕਾਰ ਹੋਂਦਾ ਸੀ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਡਾ ਪਰਮਾਤਮਾ ਕਿਸੇ ਦੇ ਅਸਥਾਪਨ ਕਰਨ ਨਾਲ ਪਰਮਾਤਮਾ ਨਹੀਂ ਬਣਿਆ ।”<sup>੧</sup>

‘ਉਪਨਿਸ਼ਦ ਦੇਵ ਪੂਜਾ ਦੇ ਕਾਇਲ ਨਹੀਂ ਹਨ ਅਤੇ ਨਾ ਹੀ ਇਸ ਨੂੰ ਅਵੱਸਕ ਦੱਸਿਆ ਹੈ। ਪਰ ਖੰਡਨ ਵੀ ਨਹੀਂ ਕੀਤਾ। ਅਨੇਕ ਦੇਵ ਪੂਜਾ ਦੀ ਆਗਿਆ ਦਿੱਤੀ ਹੈ, ਭਾਵੇਂ ਉਨ੍ਹਾਂ ਤੋਂ ਸਦੀਵੀ ਪ੍ਰਾਪਤੀ ਨਹੀਂ ਹੈ।<sup>੨</sup> ਮੈਤ: ਉਪ: (੯.੭) ਵਿਚ ਸਾਵਿਤ੍ਰੀ ਸਾਧਨ ਦੁਆਰਾ ਸੂਰਜ ਦੀ ਪੂਜਾ ਦੱਸੀ ਗਈ ਹੈ। ਏਸੇ ਉਪਨਿਸ਼ਦ (੯.੧੪) ਵਿਚ ਆਖਿਆ ਹੈ ਕਿ ਜੋ ਕਾਲ ਨੂੰ ਬ੍ਰਹਮ ਦੇ ਤੌਰ ਤੇ ਪੂਜਦਾ ਹੈ ਉਸਤੋਂ ਕਾਲ ਦੂਰ ਹੋ ਜਾਂਦਾ ਹੈ। ਫੇਰ ਮੰਤਰ (੯:੩੭) ਵਿਚ ਅਗਨੀ ਪੂਜਾ ਦੀ ਮਹਾਨਤਾ ਦੱਸੀ ਹੈ। ਸਮੁੱਚੇ ਤੌਰ ਤੇ ਉਪਨਿਸ਼ਦ ਕਰਮਕਾਂਡੀ ਨਹੀਂ ਹਨ, ਗਿਆਨ ਕਾਂਡੀ ਹਨ। ‘ਕਰਮ ਕਾਂਡੀ ਮਾਇਆ ਦੇ ਪੁਜਾਰੀ ਹਨ ਅਤੇ ਗਿਆਨ ਕਾਂਡੀ ਸੱਤ ਦੀ ਪਰਾਪਤੀ ਲਈ ਖੋਜ ਤੇ ਜ਼ੋਰ ਦੇਂਦੇ ਹਨ।’<sup>੩</sup> ‘ਸੰਭਵ ਹੈ ਕਿ ਉਪਨਿਸ਼ਦਾਂ ਦੇ ਸਮੇਂ ਵੀ ਬੁਤ ਪੂਜਾ ਲੋਕਾਂ ਦੇ ਧਰਮ ਦਾ ਇਕ ਅੰਗ ਹੋਵੇ, ਪਰ ਉਪਨਿਸ਼ਦਾਂ ਨੇ ਇਸਦੀ ਹਮਾਇਤ ਨਹੀਂ ਕੀਤੀ। ਬ੍ਰਹਮ ਦੀ ਸੋਝੀ ਲਈ ਪ੍ਰਤੀਕਾਂ ਨੂੰ ਸਹਾਇਕ ਤਾਂ ਸਮਝਿਆ ਹੈ ਪਰ ਉਨ੍ਹਾਂ ਦੀ ਥਾਂ ਬੁੱਤਾਂ ਨੂੰ ਲਿਆਉਣ ਦੀ ਲੋੜ ਨ ਸਮਝੀ। ਉਨ੍ਹਾਂ ਅਨੁਸਾਰ ਉਸ (ਬ੍ਰਹਮ) ਵਰਗਾ ਕੋਈ ਨਹੀਂ ਹੈ। ਪੁਰਸ਼ ਰੂਪ ਰਹਿਤ ਹੈ’।<sup>੪</sup>

ਗੀਤਾ ਵਿਚ ਵੀ ਦੋਵੇਂ ਤਰ੍ਹਾਂ ਦੇ ਵਿਚਾਰ ਦਿੱਤੇ ਹਨ। ਦੇਵ ਪੂਜਾ ਦੀ ਖੁਲ੍ਹੀ ਵੀ ਦਿੱਤੀ ਹੈ ਅਤੇ ਇਹ ਪੂਜਾ ਨਿਸਫਲ ਵੀ ਦਸ਼ੀ ਹੈ। ਸ਼ਲੋਕ (੭.੨੧) ਵਿਚ ਆਖਿਆ ਹੈ : ‘ਕਾਮਨਾ ਦੀ ਖਾਹਿਸ਼ ਵਾਲੇ ਭਗਤ ਜਿਸ ਜਿਸ ਦੇਵਤਾ ਦੇ ਰੂਪ ਨੂੰ ਸ਼ਰਧਾ ਨਾਲ ਪੂਜਣਾ ਚਾਹੁੰਦੇ ਹਨ, ਉਸ ਭਗਤ ਦੀ ਮੈਂ ਉਸੇ ਦੇਵਤੇ ਵੱਲ ਦੀ ਸ਼ਰਧਾ ਪੱਕੀ ਕਰਦਾ ਹਾਂ। ਸ਼ਲੋਕ (੮.੧੨) ਵਿਚ ਦੱਸਿਆ ਹੈ ਕਿ ਜਿਹੜੇ ਕਰਮਾਂ ਦਾ ਫਲ ਚਾਹੁੰਦੇ ਹਨ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ ਉਨ੍ਹਾਂ ਨੂੰ ਮੇਰੀ ਪਰਾਪਤੀ ਨਹੀਂ ਹੋ ਸਕਦੀ।

ਸ਼ਲੋਕ (੧੭.੪) ਵਿਚ ਕਿਹਾ ਹੈ ਕਿ ਸਾਤਵਿਕ ਆਦਮੀ ਦੇਵਤਿਆਂ ਦੀ ਪੂਜਾ ਕਰਦੇ ਹਨ, ਰਾਜਸਕ ਰਾਕਸ਼ ਤੇ ਯਕਸ਼ਾਂ ਦੀ ਅਤੇ ਤਾਮਸਕ ਬਿਰਤੀ ਵਾਲੇ ਪ੍ਰੇਤਾਂ ਅਤੇ ਭੂਤਾਂ ਨੂੰ ਪੂਜਦੇ ਹਨ। ਸ਼ਲੋਕ (੧੮.੪੫) ਵਿਚ ਆਖਿਆ ਹੈ ਕਿ ਪਰਮਾਤਮਾ ਦੀ ਪੂਜਾ ਸਰਬ ਸ੍ਰੋਸ਼ਟ ਹੈ ਜਿਸ ਨਾਲ ਜੀਵ ਪਰਮ ਸਿੱਧੀ ਨੂੰ ਪਰਾਪਤ ਕਰਦਾ ਹੈ।

੧. ਜਪੁਜੀ ਸਟੀਕ, ਪੰ: ੩੧।

੨. R.K., P. Up., p. 812.

੩. See S. Brahmchary, Self-Realization, p. 119.

੪. H. V. Divatia, The art of Life in the Bhagvad Gita, p. 110.

## ਇਸ਼ਨਾਨ

ਕਰਮਕਾਂਡੀ ਤੀਰਬਾਂ ਤੇ ਜਾ ਕੇ ਇਸ਼ਨਾਨ ਕਰਨਾ ਸਰੀਰ ਦੀ ਪਵਿੰਦੂਤਾ ਹੀ ਨਹੀਂ ਸਮਝਦੇ ਸਗੋਂ ਇਸੇ ਵਿਚ ਹੀ ਮੁਕਤੀ ਸਮਝਣ ਲਗ ਪੈਂਦੇ ਹਨ। ਜਪੁਜੀ ਦੀ ਛੇਵੇਂ<sup>1</sup> ਪਉੜੀ ਵਿਚ ਗੁਰੂ ਨਾਨਕ ਨੇ ਤੀਰਬਾਂ ਦੇ ਇਸ਼ਨਾਨ ਨੂੰ ਅਪਰਵਾਨ ਕੀਤਾ ਹੈ। ਜਪੁਜੀ ਵਿਚ ਕਰਮ ਕਾਂਡ ਵਲੋਂ ਹਟਾ ਕੇ ਨਾਮ ਅਭਿਆਸ ਦੀ ਪ੍ਰੇਰਨਾ ਕੀਤੀ ਹੈ। ਅਠਾਠ ਤੀਰਬਾਂ ਦੇ ਇਸ਼ਨਾਨ ਦਾ ਬੜਾ ਭਾਰੀ ਮਹਾਤਮ ਦੱਸੀਦਾ ਹੈ। ਪਰ ਜਪੁਜੀ ਅਨੁਸਾਰ ਅਠਾਠ ਤੀਰਬਾਂ ਦੇ ਇਸ਼ਨਾਨ ਦਾ ਫਲ ਨਾਮ ਸੁਣਨ ਨਾਲ ਸਹਿਜੇ ਹੀ ਮਿਲ ਜਾਂਦਾ ਹੈ।

ਸੁਣਿਐ ਅਠਸਠਿ ਕਾ ਇਸਨਾਨੁ ॥ (ਪ: ੧੦)

ਜਪੁਜੀ ਵਿਚ ਦਸਿਆ ਹੈ ਕਿ ਅੰਦਰ ਦੇ ਤੀਰਬ ਵਿਚ ਹੀ ਮਲ ਮਲ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਉਹ ਇਸ਼ਨਾਨ ਹੈ ਪ੍ਰਭੂ ਦੇ ਨਾਮ ਦੇ ਸ੍ਰਵਣ, ਮੰਨਨ ਅਤੇ ਪ੍ਰੇਮ ਦੇ ਗੁਣ ਦਾ :

ਸੁਣਿਆ ਮੰਨਿਆ ਮਨਿ ਕੀਤਾ ਭਾਉ ॥  
ਅੰਤਰਗਤਿ ਤੀਰਬਿ ਮਲਿ ਨਾਉ ॥ (ਪ: ੨੧)<sup>1</sup>

ਗੀਤਾ (੧੩.੭; ੧੮.੪੨) ਵਿਚ ਅੰਦਰ ਬਾਹਰ ਦੀ ਸੁਧਤਾ ਅਰਥਾਤ ਮਨ ਅਤੇ ਸ਼ਰੀਰ ਦੀ ਸੁਧਤਾ ਤੇ ਹੀ ਜ਼ੋਰ ਦਿੱਤਾ ਹੈ।

1. ਤੀਰਬ ਨਾਵਣ ਜਾਉ ਤੀਰਬੁ ਨਾਮ ਹੈ ॥  
ਤੀਰਬ ਪ੍ਰਬਦ ਬੀਰਾਰੁ ਅੰਤਰਿ ਗਿਆਨ ਹੈ ॥ (ਧਨਾਸਰੀ ਮ: ੧) ੯੯

ਕਿਸੇ ਸੁਹਾਲੀ ਮੁਹੱਲੀ ਵਿਚ ਨਹੀਂ।

ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ  
ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ  
ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ  
ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

: ਬਾਬੀ ਦੇ ਰਾਹਿਂ ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

: ਬਾਬੀ ਦੇ ਰਾਹਿਂ

ਮਾਨਸ ਦੀ ਭਾਵੀ ਵਿਚ

(ਜੇ ਆਪ ਦੀ ਜ਼ਖੀ ਵਿਚ)

ਕਿ ਕਿਵੇਂ ਕਿ ਕਿਵੇਂ ਕਿ ਕਿਵੇਂ ਕਿ ਕਿਵੇਂ ਕਿ

ਕਿ ਕਿਵੇਂ ਕਿ ਕਿਵੇਂ ਕਿ ਕਿਵੇਂ ਕਿ ਕਿਵੇਂ ਕਿ

ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ  
ਅਗੋਂ ਪ੍ਰਤੀ ਦੇਵਤਾ ਜਾਣ ਲਈ ਬਾਬੀ ਦੇ ਰਾਹਿਂ

## **5. ਸਿਧਾਤ**

**(Doctrines)**



## ਸਿਧਾਂਤ (Doctrines)

ਮਨੁਖੀ ਜੀਵਨ ਦੇ ਇਤਿਹਾਸ ਵਿਚੋਂ ਪਾਰਦਰਸ਼ੀ ਮਹਾਂਪੁਰਖਾਂ ਨੇ ਜਗਤ ਜੀਵ ਅਤੇ ਬ੍ਰਹਮ ਦੇ ਸੰਬੰਧ ਨੂੰ ਵਾਚਦਿਆਂ ਕਈ ਅਜਿਹੇ ਨਿਯਮਾਂ ਦੀ ਵਰਤੋਂ ਵੇਖੀ ਜਿਨ੍ਹਾਂ ਨੂੰ ਉਨ੍ਹਾਂ ਨੇ ਵੱਖ ਵੱਖ ਸਿਧਾਂਤਾਂ (doctrines) ਦਾ ਨਾ ਦਿੱਤਾ। ਜਪੁਜੀ ਵਿਚ ਕਈ ਸਿਧਾਂਤਾਂ ਦਾ ਵਿਵੇਚਣ ਹੈ। ਵਧੇਰੇ ਜ਼ੋਰ ਹੁਕਮ ਅਤੇ ਪ੍ਰਸਾਦਿ ਤੇ ਹੀ ਦਿੱਤਾ ਹੈ।

### ਹੁਕਮ ਸਿਧਾਂਤ

ਜਪੁਜੀ ਦੀ ਦੂਜੀ ਪਉੜੀ, 'ਹੁਕਮ' ਦੀ ਵਿਆਖਿਆ ਹੀ ਹੈ। ਉਸ ਦੇ ਹੁਕਮ ਨਾਲ ਸਾਰੀ ਰਚਨਾ ਹੋਈ ਹੈ। ਉਸਦੇ ਹੁਕਮ ਨਾਲ ਹੀ ਨੀਵਾਂ, ਉੱਚਾ ਜਾਂ ਵਡਿਆਈ ਵਾਲਾ ਬਣੀਦਾ ਹੈ। ਉਸਦੇ ਹੁਕਮ ਨਾਲ ਕਈਆਂ ਤੇ ਮਿਹਰ ਵਰਸਦੀ ਹੈ ਅਤੇ ਕਈ ਆਵਾਗਵਨ ਦੇ ਚੱਕਰ ਵਿਚ ਹੀ ਪਏ ਰਹਿੰਦੇ ਹਨ। ਕੋਈ ਵੀ ਜੀਵ ਉਸਦੇ ਸਾਸ਼ਨ ਤੋਂ ਬਾਹਰ ਨਹੀਂ ਹੈ। ਪਰ ਉਸਦਾ ਹੁਕਮ ਅਕੱਥ ਹੈ। ਹਉਮੇ ਦਾ ਜ੍ਰਾਤਮਾ ਅਤੇ ਪਰਮਾਤਮਾ ਵਿਚਕਾਰ ਪਰਦਾ ਹੈ ਹੁਕਮ ਪਛਾਣਨ ਨਾਲ ਹੀ ਹਟ ਸਕਦਾ ਹੈ :

ਹੁਕਮੀ ਹੋਵਨਿ ਆਕਾਰ ਹੁਕਮੁ ਨਾ ਕਹਿਆ ਜਾਈ ॥  
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥  
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥  
ਇਕਨਾ ਹੁਕਮੀ ਬਖਸ਼ੀਸ ਇਕਿ ਹੁਕਮੀ ਸਦਾ ਭਵਾਈਅਹਿ ॥  
ਹੁਕਮੈ ਅੰਦਰਿ ਸਭੁ ਕੌ, ਬਾਹਰਿ ਗੁਰਮ ਨ ਕੋਇ ॥  
ਨਾਨਕ ਹੁਕਮੈ ਜੇ ਬੁੜੈ ਤ ਹਉਮੇ ਕਹੈ ਨ ਕੋਇ ॥ (ਪ: ੨)

ਉਹ ਸਭ ਨੂੰ ਅਪਣੇ ਹੁਕਮ ਅਧੀਨ ਚਲਾਂਦਾ ਜਾਂ ਪ੍ਰਬੰਧ ਵਿਚ ਰਖਦਾ ਚਿੰਤਾਵਾਨ ਨਹੀਂ ਹੈ ਸਗੋਂ ਸਦਾ ਅਨੰਦ ਪ੍ਰਸੰਨ ਹੈ :

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥ (ਪ: ੩)

ਸਭ ਕੁਝ ਹੀ ਵਾਹਿਗੁਰੂ ਦੇ ਹੁਕਮ ਵਿਚ ਹੈ। ਜਿਵੇਂ ਜਿਵੇਂ ਵਾਹਿਗੁਰੂ ਹੁਕਮ ਕਰਦਾ ਹੈ ਉਸੇਤਰੋਂ ਹੀ ਜੀਵ ਪਰਾਪਤ ਕਰਦਾ ਹੈ।

ਜਿਵ ਫੁਰਮਾਏ ਤਿਵ ਤਿਵ ਪਾਹਿ (ਪ: ੧੯)  
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ (ਪ: ੩੭)

ਆਵਾਗਵਨ ਕਰਮਾਂ ਅਨੁਸਾਰ ਮਸੀਨੀ ਕਾਰਵਾਈ ਨਹੀਂ ਜੋ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ, ਪ੍ਰਭੂ ਦਾ ਇਸ ਵਿਚ ਇਨਸਾਫ਼ ਵਾਲਾ ਹੁਕਮ ਹੁੰਦਾ ਹੈ, ਇਸ ਲਈ ਕਿ ਉਸਦਾ ਜੀਵਾਂ ਨਾਲ ਅਨਿਖੜ ਸੰਬੰਧ ਹੈ :—

ਨਾਨਕ ਹੁਕਮੀ ਆਵਹੁ ਜਾਹੁ ॥ (ਪ: ੨੦)

ਕੁਝ ਵੀ ਉਸਦੀ ਮਰਜ਼ੀ ਦੇ ਪ੍ਰਤੀਕੂਲ ਨਹੀਂ ਹੁੰਦਾ। ਜੋ ਉਸਦੀ ਮਰਜ਼ੀ ਵਿਚ ਚੰਗਾ ਹੈ ਉਹੋ ਹੀ ਹੁੰਦਾ ਹੈ, ਉਸ ਵਿਚ ਤਬਦੀਲੀ ਕਰਨ ਲਈ ਹੋਰ ਕਿਸੇ ਦਾ ਹੁਕਮ ਨਹੀਂ ਚਲ ਸਕਦਾ। ਉਹ ਇਕ ਅਜਿਹਾ ਬਾਦਸ਼ਾਹ (ਹਾਕਮ) ਹੈ ਜਿਸਦੇ ਉਤੇ ਹੋਰ ਕੋਈ ਨਹੀਂ। ਇਸ ਲਈ ਭਾਣੇ ਵਿਚ ਰਹਿਣ ਵਿਚ ਹੀ ਸੁਖ ਹੈ :

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥

ਸੌ ਪਾਤਸਾਹੁ ਸਾਹਾ ਪਾਤਸਾਹਿਬੁ ਨਾਨਕ ਰਹਣੁ ਰਜਾਈ । (ਪ: ੨੭)

ਉਹ ਚੰਗਿਆਈਆਂ ਦਾ ਸੇਮਾ ਹੈ, ਜੋ ਕੁਝ ਕਰਦਾ ਹੈ ਮਨੁਖ ਦੀ ਭਲਾਈ ਲਈ ਹੀ ਕਰਦਾ ਹੈ। ਉਹ ਜਾਲਮ ਜਾਂ ਦੋਖੀ ਨਹੀਂ, ਹਿਤੁ ਹੈ, ਸੂਭ ਇਛਕ ਹੈ :

ਜੋ ਤੁੱਧੁ ਭਾਵੈ ਸਾਈ ਭਲੀਕਾਰ ॥ (ਪ: ੧੯.੧੯)

ਇਹ ਹੁਕਮ ਹੀ ਹੈ ਜੋ ਮਨੁਖ ਦੀ ਬਣੌਤ ਨਾਲ ਲਿਖਿਆ ਜਾਂਦਾ ਹੈ, ਝੂਠ ਦੀ ਦੀਵਾਰ ਤੋੜ ਕੇ ਸਚਿਆਰਾ ਬਣਾਂਦਾ ਹੈ। ਇਸ ਲਈ ਰੋਜ਼ਾ ਵਾਲੇ ਪਰਮਾਤਮਾ ਦੇ ਹੁਕਮ ਅਨੁਸਾਰ ਚਲਣਾ ਹੀ ਉਸ ਤਕ ਪੁਜਣ ਦਾ ਕਾਰਨ ਹੋ ਸਕਦਾ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਪ: ੧)

**ਬਿਹੁਦ :** ਉਪਨਿਸ਼ਦ (੩.੮੮) ਵਿਚ ਹੁਕਮ ਲਈ 'ਪਰਸ਼ਾਸਨ' ਸ਼ਬਦ ਵਰਤਿਆ ਹੈ। 'ਇਸੇ ਅਥਿਨਾਸੀ ਪਰਮੇਸ਼ਰ ਦੀ ਆਗਿਆ ਵਿਚ ਸੂਰਜ ਅਤੇ ਚੰਦ ਨਿਯਮਤ ਹੋ ਕੇ ਰਹਿੰਦੇ ਹਨ। ਹੋ ਗਾਰਗੀ ! ਇਸੇ ਅਥਿਨਾਸੀ ਦੇ ਹੁਕਮ ਨਾਲ ਸਵਰਗ ਅਤੇ ਧਰਤੀ ਆਪਣੀ ਥਾਂ ਤੇ ਸਥਿਤ ਹਨ। ਇਸੇ ਦੀ ਆਗਿਆ ਨਾਲ ਨਿਮਖ, ਮਹੂਰਤ, ਦਿਨ, ਰਾਤ, ਅਰਧਮਾਸ, ਮਾਸ, ਰੂਤਾਂ ਬਰਸ ਆਪਣੀਆਂ ਥਾਵਾਂ ਤੇ ਸਥਿਤ ਹਨ।'<sup>1</sup>

1. ਹੋਰ ਵੇਖੋ ਕਠ ਉਪ: (੨.੯.੩) ਅਤੇ ਤੈਤ : ਉਪ: (੨.੮)

## ਕਰਮ ਸਿਧਾਂਤ

ਕਰਮਾਂ ਤੋਂ ਭਾਵ ਹੈ ਜੀਵਨ ਦੀ ਹਰਕਤ। ਸੁਣ ਸਮਾਣੀ ਦੀ 'ਅਫੁਰ' ਅਵਸਥਾ ਜਦ 'ਫੁਰ' ਅਵਸਥਾ ਵਿਚ ਆਈ ਤਾਂ ਹਰਕਤ ਹੋਈ, ਜੀਵਨ ਪੜਕਿਆ ਅਤੇ ਰੰਗਾਂ ਰੰਗਾਂ ਦੀ ਰਚਨਾਂ ਉਸ ਹਰਕਤ ਨਾਲ ਹੋ ਗਈ। ਇਹ ਹਰਕਤ (ਕਰਮ) ਪ੍ਰਭੂ ਦੀ ਇੱਛਾ ਹੈ। ਕਰਮ ਜੀਵਨ ਦੀ ਨਿਸ਼ਾਨੀ ਹਨ। ਮਨੁਖ ਜੀਂਦਾ ਹੈ ਇੱਛਾ ਕਰਦਾ ਹੈ ਅਤੇ ਉਸਨੂੰ ਅਮਲ ਵਿਚ ਲਿਆਉਂਦਾ ਹੈ। ਜੋ ਬੇਜਾਨ ਹੈ, ਮੁਰਦਾ ਹੈ, ਉਹੋ ਹੀ ਬੇਹਰਕਤ ਹੈ। ਇਸਤਰ੍ਹਾਂ ਕਰਮ ਦਾ ਅਰੰਭ ਮਨੁਖੀ ਜੀਵਨ ਦੇ ਅਰੰਭ ਨਾਲ ਹੀ ਕਿਹਾ ਜਾ ਸਕਦਾ ਹੈ, ਜਿਸਨੂੰ ਬਾਅਦ ਵਿਚ ਨਿਯਮ-ਬਧ ਕੀਤਾ ਗਿਆ।

ਕਰਮ ਉਹੋ ਹੀ ਨਹੀਂ ਜੋ ਕੇਵਲ ਕਰਮ ਇੰਦਰੀਆਂ ਦੁਆਰਾ ਕੀਤੇ ਜਾਂਦੇ ਹਨ। ਸਵਾਮੀ ਵਿਵੇਕਾਨੰਦ ਅਨੁਸਾਰ 'ਮੈਂ ਤੁਹਾਡੇ ਨਾਲ ਬੋਲਦਾ ਹਾਂ, ਇਹ ਕਰਮ ਹੈ; ਤੁਸੀਂ ਸੁਣਦੇ ਹੋ, ਇਹ ਕਰਮ ਹੈ, ਅਸੀਂ ਸਾਹ ਲੈਂਦੇ ਹਾਂ, ਇਹ ਕਰਮ ਹੈ, ਅਸੀਂ ਚਲਦੇ ਹਾਂ, ਇਹ ਕਰਮ ਹੈ, ਜੋ ਵੀ ਅਸੀਂ ਸਰੀਰਕ ਅਤੇ ਮਾਨਸਕ ਤੌਰ ਤੇ ਕਰਦੇ ਹਾਂ, ਉਹ ਕਰਮ ਹੈ ਅਤੇ ਇਹ ਸਾਡੇ ਤੇ ਪਰਤਾਵ ਛੱਡਦਾ ਹੈ।'<sup>1</sup> ਕਰਮ ਦਾ ਸੰਬੰਧ ਮਨੁਖ ਨਾਲ ਏਸ ਲੋਕ ਵਿਚ ਹੀ ਨਹੀਂ ਹੈ, ਅਗਲੇ ਲੋਕ ਨਾਲ ਵੀ ਹੈ, ਮਰਨ ਪਿਛੋਂ ਮਨੁਖ ਦੇ ਨਾਲ ਉਸਦੇ ਕਰਮ ਹੀ ਜਾਂਦੇ ਹਨ।

ਕਰਮ ਜੀਵਨ ਦੇ ਹਰ ਇਕ ਪੱਖ ਵਿਚ ਜ਼ਰੂਰੀ ਹਨ। ਜਪੁਜੀ ਵਿਚ ਕਿਹਾ ਹੈ ਕਿ ਇਸ ਜੰਗਤ ਵਿਚ ਕਿਸੇ ਨੂੰ ਵੀ ਕਰਮਾਂ ਬਿਨਾਂ ਕੁਝ ਪਰਾਪਤ ਨਹੀਂ ਹੋ ਸਕਦਾ :—

ਜੇਤੀ ਸਿਰਠਿ ਉਪਾਈ ਵੇਖਾ ਵਿਣ੍ਹ ਕਰਮਾਂ ਕਿ ਮਿਲੈ ਲਈ ॥ (ਪ:ੴ)

ਕਰਮ ਗੀਤਾ ਦਾ ਪ੍ਰਮੁਖ ਵਿਸ਼ਾ ਹੈ। ਗੀਤਾ (੪.੧੭) ਵਿਚ ਕਿਹਾ ਹੈ ਕਿ ਕਰਮ ਦੀ ਗਤੀ ਬੜੀ ਕਠਨ ਹੈ। ਗੀਤਾ ਅਨੁਸਾਰ ਕਰਮ ਦੁਆਰਾ ਪਰਾਪਤੀ ਹੋਰਨਾਂ ਸਾਧਨਾਵਾਂ ਨਾਲੋਂ ਸੌਖੇਰੀ ਹੋ ਸਕਦੀ ਹੈ। ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ ਕਿ ਜੇ ਤੂੰ ਇਕਾਗਰਤਾ (ਰਾਜ ਯੋਗ ਸਾਧਨ) ਨਹੀਂ ਕਰ ਸਕਦਾ ਤਾਂ ਅਭਿਆਸ ਕਰ। ਪਰ ਜੇ ਤੂੰ ਅਭਿਆਸ ਦੁਆਰਾ ਵੀ ਪਰਾਪਤ ਨਹੀਂ ਕਰ ਸਕਦਾ ਤਾਂ ਮੇਰੇ ਲਈ ਕਰਮ ਕਰਕੇ ਸਿਧੀ ਪਰਾਪਤ ਕਰ ਸਕਦਾ ਹੈ। (੧੨.੧੦)।

1. ਕਰਮ ਸੰਸਕ੍ਰਿਤ 'ਕ੍ਰਿ' ਤੋਂ ਬਣਿਆ ਹੈ, ਜਿਸਦਾ ਭਾਵ ਹੈ ਕਰਨਾ।

2. Karma Yoga, p. 4.

ਗੀਤਾ ਵਿਚ ਤਿੰਨ ਪਰਕਾਰ ਦੇ ਕਰਮ ਦੱਸੇ ਹਨ : ਸਾਤਵਿਕ, ਰਾਜਸਕ ਅਤੇ ਤਾਮਸਕ (੧੮.੨੩-੨੫)। ਸਾਤਵਿਕ ਕਰਮ 'ਕਰਮਯੋਗ' ਦੇ ਭਾਵ ਵਾਲਾ ਹੈ ਜੋ ਨਿਰ-ਅਭਿਮਾਨ ਅਤੇ ਨਿਰਇਛਕ ਹੋ ਕੇ ਕੀਤਾ ਜਾਂਦਾ ਹੈ।

### ਜੇਹੇ ਕਰਮ ਤੇਹੇ ਫਲ :

ਕਰਮ ਸਿਧਾਂਤ ਕਾਰਨ ਅਤੇ ਕਾਰਜ ਦਾ ਸਿਧਾਂਤ ਹੈ। "ਜੈਸੀ ਕਰਨੀ ਵੈਸੀ ਭਰਨੀ" ਪ੍ਰਸਿਧ ਅਖਉਤ ਹੈ। ਹਰ ਕਾਰਜ ਦਾ ਕਾਰਨ ਹੁੰਦਾ ਹੈ ਅਤੇ ਹਰ ਕਰਮ ਦਾ ਪ੍ਰਭਾਵ। ਜਿਵੇਂ ਕਰਮ ਸਿਧਾਂਤ ਭੌਤਿਕ ਜਗਤ ਵਿਚ ਹੈ, ਇਸੇਤ੍ਰੁਂ ਕਰਮ ਸਿਧਾਂਤ ਸਦਾ-ਚਾਰਕ ਜਗਤ ਵਿੱਚ ਵੀ ਭਾਵ ਰਖਦਾ ਹੈ। ਜਿਵੇਂ ਅਸੀਂ ਅੱਗ ਵਿਚ ਉੰਗਲਾਂ ਪਾਂਦੇ ਹਾਂ ਤਾਂ ਉਹ ਸੜ ਜਾਂਦੀਆਂ ਹਨ, ਇਸੇ ਤਰ੍ਹਾਂ ਜਦੋਂ ਕਦੇ ਮਨੁਖ ਚੋਰੀ ਕਰਦਾ ਹੈ ਉਸਦਾ ਸਦਾਚਾਰਕ ਸੁਭਾਅ ਫੱਟੜ ਹੁੰਦਾ ਹੈ।<sup>1</sup>

ਜਪੁਜੀ ਵਿਚ ਕਰਮ ਸਿਧਾਂਤ ਦੇ ਕਾਰਨ ਕਾਰਜ ਦੇ ਨਿਯਮ ਨੂੰ ਸਵੀਕਾਰ ਕੀਤਾ ਹੈ। ਜਿਹੋ ਜਿਹੇ ਕਰਮ ਦਾ ਬੀਜ ਕੋਈ ਬੀਜਦਾ ਹੈ ਉਹੋ ਜਿਹੇ ਫਲ ਹੀ ਉਹ ਬਾਅਦ ਵਿਚ ਖਾਂਦਾ ਹੈ :—

ਆਪੇ ਬੀਜਿ ਆਪੇ ਹੀ ਖਾਹੁ ॥  
ਨਾਨਕ ਹੁਕਮੀ ਆਵਹੁ ਜਾਹੁ ॥      (ਪ:੨੦)

ਮਨੁਖ ਦੇ ਚਗੇ ਅਤੇ ਮੰਦੇ ਕਰਮਾਂ ਦਾ ਨਿਤਾਰਾ ਅਵੱਸ਼ ਅੱਗੇ ਜਾ ਕੇ ਹੋਵੇਗਾ। ਚੰਗੇ ਕਰਮਾਂ ਵਾਲੇ ਪ੍ਰਭੂ ਦੇ ਨੇੜੇ ਹੋ ਜਾਣਗੇ ਅਤੇ ਮੰਦੇ ਕਰਮਾਂ ਵਾਲੇ ਉਸਤੋਂ ਦੂਰ :—

ਚੰਗਿਆਈਆਂ ਬੁਰਿਆਈਆਂ ਵਾਚੇ ਧਰਮੁ ਹਦੂਰਿ ॥  
ਕਰਮੀ ਆਪੇ ਆਪਣੀ ਕੇ ਨੇੜੇ ਕੇ ਦੂਰਿ" ॥ (ਸਲੋਕ)

ਖੋਟੇ ਕਰਮ ਕਰਨ ਵਾਲੇ ਦੀ ਕਚਿਆਈ ਅਤੇ ਖਰੇ ਕਰਮ ਕਰਨ ਵਾਲਿਆਂ ਦੀ ਪਕਿਆਈ ਅਗੇ ਜਾ ਕੇ ਪਰਖੀ ਜਾਵੇਗੀ। ਖਰੇ ਪਰਵਾਨ ਹੋ ਜਾਣਗੇ ਅਤੇ ਖੋਟਿਆਂ ਨੂੰ ਛੇਰ ਕਰਮ ਚੱਕਰ ਵਿਚ ਸੁੱਟ ਦਿੱਤਾ ਜਾਵੇਗਾ :—

ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥ (ਪ.੩੪)

ਹਰ ਚੰਗੇ ਮੰਦੇ ਕਰਮ ਦਾ ਮਨੁਖੀ ਮਨ ਤੇ ਪ੍ਰਭਾਵ ਸੁਚੇਤ, ਜਾਂ ਅਚੇਤ ਤੌਰ ਤੇ

1. Kenneth w.Morgan, The Religion of Hindus p.22.

ਅਵੱਸ਼ਕ ਪੈਂਦਾ ਹੈ। ਭਾਈ ਜੋ ਸਿੰਘ ਜੀ ਦੇ ਸ਼ਬਦਾਂ ਵਿਚ : 'ਜਿੱਕਰ ਰੇਤ ਵਿਚ ਤੁਰੀਏ ਤਾਂ ਖੁਰਾ ਲਗ ਜਾਂਦਾ ਹੈ ਇਕਰ ਹੀ ਮਨ ਵਿਚੋਂ ਲੰਘਦੇ ਸੰਕਲਪ ਖੁਰਾ ਛੁੱਡ ਜਾਂਦੇ ਹਨ। ਸਰੀਰ ਦੇ ਜਿਤਨੇ ਕਰਮ ਹਨ ਮਨ ਦੇ ਸੰਕਲਪਾਂ ਦਾ ਸਿੱਢਾ ਹਨ। ਸਿੱਟਾ ਇਹ ਹੈ ਕਿ ਉਸ ਕਰਮ ਦੀ ਸਾਡੇ ਵਿਚ ਆਦਤ ਹੋ ਗਈ। ਇਹ ਆਦਤਾਂ ਹਉਲੀ ਹਉਲੀ ਪੱਕ ਕੇ ਸੁਭਾਅ ਦਾ ਰੂਪ ਧਾਰਦੀਆਂ ਹਨ ਤੇ ਸਾਡਾ ਸੁਭਾਉ ਹੀ ਸਾਡੇ ਦੁਖ ਸੁਖ ਦਾ ਕਾਰਣ ਬਣਦਾ ਹੈ।<sup>1</sup>

**ਬਿ੍ਹੁਦ :** ਉਪਨਿਸ਼ਦ (੩.੨.੧੩; ੪.੪.੫) : ਵਿਚ ਕਿਹਾ ਹੈ ਕਿ ਪ੍ਰਾਣੀ ਚੰਗੇ ਕਰਮਾਂ ਨਾਲ ਚੰਗਾ ਬਣ ਜਾਂਦਾ ਹੈ ਅਤੇ ਮੰਦੇ ਨਾਲ ਮੰਦਾ। 'ਜਿਵੇਂ ਮਨੁੱਖ ਦੀ ਇੱਛਾ ਹੁੰਦੀ ਹੈ, ਉਸੇ ਤਰ੍ਹਾਂ ਉਸਦਾ ਇਰਾਦਾ, ਜਿਵੇਂ ਉਸਦਾ ਇਰਾਦਾ ਹੁੰਦਾ ਹੈ, ਉਸਤਰ੍ਹਾਂ ਉਹ ਕੰਮ ਕਰਦਾ ਹੈ, ਜਿਹੋ ਜਿਹੇ ਉਹ ਕੰਮ ਕਰਦਾ ਉਹੋ ਜਿਹਾ ਫਲ ਮਿਲਦਾ ਹੈ। ਉਪਨਿਸ਼ਦਾਂ ਨੇ ਦੋ ਮਾਰਗ ਦੱਸੇ ਹਨ ਜਿਨ੍ਹਾਂ ਰਾਹੀਂ ਜਾ ਕੇ ਆਤਮਾ ਕਰਮ ਫਲ ਭੋਗਦੀ ਹੈ। ਇਕ ਹੈ ਦੇਵਯਾਨ ਜੋ ਚਾਨਣ ਦਾ ਮਾਰਗ ਹੈ ਅਤੇ ਦੂਜਾ ਹੈ ਪਿਤ੍ਰਯਾਨ ਜਿਸਨੂੰ ਧੂਮ-ਮਾਰਗ ਆਖਿਆ ਗਿਆ ਹੈ।<sup>2</sup>

ਉਪਨਿਸ਼ਦਾਂ ਵਾਂਗ ਗੀਤਾ (੯.੧੨) ਵਿਚ ਵੀ ਕਿਹਾ ਹੈ ਕਿ ਆਤਮਾ ਚੰਗੇ ਕਰਮਾਂ ਦਾ ਫਲ ਸਵਰਗ ਵਿਚ ਭੋਗਦੀ ਹੈ ਅਤੇ ਫੇਰ ਏਸ ਜਗਤ ਵਿਚ ਵਾਪਸ ਆਉਂਦੀ ਹੈ।

### ਪੁੰਨ ਅਤੇ ਪਾਪ

ਪੁੰਨ ਅਤੇ ਪਾਪ ਜਾਂ ਚੰਗੇ ਅਤੇ ਮੰਦੇ ਕਰਮ ਬਾਰੇ ਗੁਰੂ ਨਾਨਕ ਦਾ ਬਿਚਾਰ ਹੈ ਕਿ 'ਇਹ ਦੋਵੇਂ ਅਸਲੀ ਲੇਪ ਲਾਉਣ ਵਾਲੀਆਂ ਚੀਜ਼ਾਂ ਹਨ। ਪੁੰਨ ਅਤੇ ਪਾਪ ਇਹ ਦੋ ਸ਼ਬਦ ਕਹਿਣ ਮਾੜ੍ਹ ਹੀ ਨਹੀਂ, ਮਨੁੱਖੀ ਕਰਮਾਂ ਦਾ ਫਲ ਹਨ। ਪਾਪੀ ਪ੍ਰਭੂ ਦੇ ਹੁਕਮ ਵਿਚ ਆਵਾਗਵਨ ਵਿਚ ਫਿਰਨਗੇ। ਅਗੇ ਪਾਪਾਂ ਦੇ ਨਾਸ ਲਈ ਪ੍ਰਸ਼ੰਸਿਤ ਕਰਮ ਦੱਸੇ ਜਾਂਦੇ ਸਨ। ਜਪੁਜੀ ਅਨੁਸਾਰ ਪਾਪਾਂ ਨੂੰ ਕਟੱਣ ਦਾ ਕਾਰਨ ਨਾਮ ਹੀ ਹੈ।<sup>3</sup>

ਭਰੀਐ ਮਤਿ ਪਾਪਾ ਕੇ ਸੰਗਿ ॥ ਉਹ ਧੋਪੈ ਨਾਵੈ ਕੈ ਰੰਗਿ ॥

ਪੁੰਨੀ ਪਾਪੀ ਆਖਨੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

(ਪ: ੨੦)

1. ਗੁਰਮਤਿ ਨਿਰਣਯ, ਪੰ: ੨੩੧।

2. R.K., Indian Philosophy, p. 257.

3. ਵੇਖੋ: ਭਾ: ਜੋ ਸਿੰਘ, ਜਪੁਜੀ ਸਟੀਕ, ਪੰ: ੪੫-੪੬।

ਗੀਤਾ ਦੇ ਸਲੋਕ (੧੯.੧-੪) ਵਿਚ ਦੈਵੀ ਸੰਪਦਾ ਵਾਲੇ ਦਸੇ ਕਰਮ ਪੁਨ-ਕਰਮ ਜਾਂ ਚੰਗੇ ਕਰਮ ਹਨ ਅਤੇ ਸਲੋਕ (੧੯.੫.੨੦) ਵਿਚ ਅਸੁਰ ਬਿਰਤੀ ਵਾਲੇ ਪਾਪ ਅਥਵਾ ਭੈੜੇ ਕਰਮਾਂ ਦੀ ਸੂਚੀ ਹੈ। ਕ੍ਰਿਸ਼ਨ ਜੀ ਕਹਿੰਦੇ ਹਨ ਕਿ ਪਾਪ ਕਰਮ ਕਰਨ ਵਾਲਿਆਂ ਨੂੰ ਮੈਂ ਬਾਰ ਬਾਰ ਖੱਟੀਆਂ ਜੂਨਾਂ ਵਿਚ ਸੁਟਦਾ ਹਾਂ (੧੯-੧੯)

ਛੌਂਦੇ: ਉਪਨਿਸ਼ਦ (੫.੧੦.੯) ਵਿਚ ਲਿਖਿਆ ਹੈ ਕਿ ਸੋਨੇ ਆਦਿ ਵਸਤੂਆਂ ਦਾ ਚੁਗਣ ਵਾਲਾ, ਮਦਿਰਾ (ਸ਼ਰਾਬ) ਪੀਣ ਵਾਲਾ ਅਤੇ ਗੁਰੂ ਦੀ ਇਸਤਰੀ ਨਾਲ ਸਹਵਾਸ ਕਰਨ ਵਾਲਾ ਅਤੇ ਵੇਦ ਗਿਆਨੀ ਦਾ ਮਾਰਨ ਵਾਲਾ ਪਤਿਤ ਪਾਪੀ ਹੈ। ਅਤੇ ਪੰਜਵਾਂ ਉਨ੍ਹਾਂ ਨਾਲ ਸਾਬ ਸੰਬੰਧ ਰਖਣ ਵਾਲਾ ਵੀ ਪਾਪੀ ਹੈ।

### ਤਿੰਨ ਪ੍ਰਕਾਰ ਦੇ ਕਰਮ :

ਸੰਚਿਤ, 'ਪ੍ਰਾਰਬਧ ਅਤੇ ਕ੍ਰਿਯਾਮਾਨ ਜਾਂ ਅਗਾਮੀ' ਤਿੰਨ ਪ੍ਰਕਾਰ ਦੇ ਕਰਮ ਦੱਸੇ ਗਏ ਹਨ। ਪ੍ਰਾਰਬਧ ਕਰਮਾਂ ਦਾ ਅਸਰ ਸਾਨੂੰ ਅਵੱਸ਼ ਭੁਗਤਣਾ ਪੈਂਦਾ ਹੈ। ਜਿਹੜੇ ਦੁਖ ਸੁਖ ਸਾਨੂੰ ਵਿਆਪਦੇ ਹਨ ਉਹ ਸਾਡੇ ਪੂਰਬਲੇਂ ਕਰਮਾਂ ਦਾ ਹੀ ਸਿੱਟਾ ਹਨ। 'ਜੋ ਕੁਝ ਅਸੀਂ ਹੁਣ ਹਾਂ, ਇਹ ਪਿਛਲੇ ਕਰਮਾਂ ਦਾ ਫਲ ਹੈ ਅਤੇ ਜੋ ਅਸੀਂ ਭਵਿਖਤ ਵਿਚ ਹੋਵਾਂਗੇ ਉਹ ਉਸਦਾ ਸਿਟਾ ਹੋਵੇਗਾ, ਜੋ ਕੁਝ ਅਸੀਂ ਹੁਣ ਸੋਚਦੇ ਅਤੇ ਕਰਦੇ ਹਾਂ। ਅਸੀਂ ਆਪਣਾ ਭੂਤ ਨਾਲ ਲਜਾਂਦੇ ਹਾਂ, ਅਸੀਂ ਆਪਣਾ ਭੂਤ ਆਪ ਹੀ ਹਾਂ।'

ਭਾਈ ਕਾਨੂ ਸਿੰਘ ਅਨੁਸਾਰ। ਪ੍ਰਾਰਬਧ ਉਹ ਕਰਮ ਹਨ ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪਰਾਪਤ ਹੁੰਦੀ ਹੈ।<sup>੧</sup> ਜਪੁਜੀ ਦਾ ਇਹ ਵਾਕ ਇਸੇ ਭਾਵ ਦਾ ਵਾਚਕ ਹੈ :

ਕਰਮੀ ਆਵੈ ਕਪੜਾ ਨਦਰੀ ਮੌਖੁ ਦੁਆਰੂ ॥ (ਪ: ੪)

ਅਗਾਮੀ ਕਰਮਾਂ ਬਾਰੇ ਕਿਹਾ ਹੈ ਕਿ ਕੀਤੇ ਜਾ ਰਹੇ ਜਾਂ ਕਰਨ ਵਾਲੇ ਕਰਮ ਮਨੁਖ ਆਪ ਹੀ ਲਿਖ ਕੇ ਅਗੇ ਲੈ ਜਾਂਦਾ ਹੈ :

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ (ਪ: ੨੦)

ਮੈਤਰੀ ਉਪਨਿਸ਼ਦ (੪.੨) ਵਿਚ ਕਿਹਾ ਹੈ ਕਿ ਜਿਵੇਂ ਵਿਸ਼ਾਲ ਦੰਰਿਆਵਾਂ ਦੀਆਂ ਲਹਿਰਾਂ ਵਾਪਸ ਨਹੀਂ ਮੁੜਦੀਆਂ, ਇਸੇਤਰ੍ਹਾਂ ਜੋ ਪਹਿਲਾਂ ਕੀਤਾ ਹੁੰਦਾ ਹੈ ਉਹ ਵਾਪਸ ਨਹੀਂ ਆਉਂਦਾ।

1. D.S. Sarma, What is Hinduism, p. 90.

2. ਮਹਾਨ ਕੋਸ਼-ਪੰ: ੨੨੭।

ਗੀਤਾ (ੴ.੪੧-੪੩) ਵਿਚ ਕਿਹਾ ਹੈ ਕਿ ਜਿਨ੍ਹਾਂ ਨੇ ਚੰਗੇਰੇ ਕਰਮ ਸੰਚਿਤ ਕੀਤੇ ਹਨ ਉਹ ਪ੍ਰਾਰਬਧ ਕਰਮ ਭੋਗਣ ਲਈ ਚੰਗੇ ਘਰਾਣਿਆਂ ਜਾਂ ਯੋਗੀਆਂ ਦੇ ਘਰਾਂ ਵਿਚ ਜਨਮ ਲੈਂਦੇ ਹਨ ਅਤੇ ਪੂਰਬਲੇ ਤ੍ਰਚਮਾਂ ਦੇ ਫਲ ਕਰਕੇ ਸਿਧੀ ਲਈ ਫੇਰ ਜਤਨ ਕਰਦੇ ਹਨ। ਸ਼ਲੋਕ (ੴ.੪੪) ਵਿਚ ਦਸਿਆ ਹੈ ਕਿ ਪਿਛਲੇ ਚੰਗੇਰੇ ਸੰਸਕਾਰਾਂ ਕਰਕੇ ਨਿਸਚੇ ਹੀ ਮਨੁਖ ਈਸ਼ਵਰ ਵਲ ਖਿਚਿਆ ਜਾਂਦਾ ਹੈ।

### ਕਰਮ ਅਤੇ ਕਿਸਮਤ

ਆਮ ਕਰਕੇ ਕਿਸਮਤ, ਮੁਕੱਦਰ ਜਾਂ ਹੋਣੀ ਨੂੰ ਕਰਮਵਾਦ ਦਾ ਵਿਰੋਧ ਸਮਝਿਆ ਜਾਂਦਾ ਹੈ। ਤਕਦੀਰ-ਵਿਸਵਾਸੀ ਕਹਿੰਦੇ ਹਨ ਕਿ ਕਿਸੇ ਦਾ ਕੀਤਾ ਕੀ ਹੋ ਸਕਦਾ ਹੈ, ਜੋ ਕਿਸਮਤ ਵਿਚ ਹੈ ਉਹੋ ਹੀ ਹੁੰਦਾ ਹੈ। ਤਕਦੀਰ ਨੂੰ ਵਖੱਗੀ ਸ਼ਕਤੀ ਮੰਨ ਲਿਆ ਜਾਂਦਾ ਹੈ ਜੋ ਜਦੋਂ ਚਾਹੇ ਜੀਵ ਤੇ ਤਰੁਠ ਪੈਂਦੀ ਹੈ ਅਤੇ ਜਦੋਂ ਚਾਹਵੇ ਮਨੁਖ ਨੂੰ ਦੁਖੀ ਕਰ ਦੇਂਦੀ ਹੈ। ਆਹਲਸੀ ਮਨੁਖ ਤਕਦੀਰ ਦੀ ਸ਼ਰਨ ਲੈਂਦੇ ਹਨ। ਜੋਤਸ਼ ਵਿਦਿਆ ਇਸ ਵਹਿਮ ਵਿਚ ਅਕਸਰ ਵਾਧਾ ਕਰਦੀ ਹੈ।

ਵਾਸਤਵ ਵਿਚ ਕਿਸਮਤ ਕੋਈ ਵੱਖ ਸ਼ਕਤੀ ਨਹੀਂ ਜੋ ਅਕਾਰਨ ਹੀ ਮਨੁਖ ਤੇ ਹਾਵੀ ਹੁੰਦੀ ਹੈ। ਇਹ ਕਿਸਮਤ ਮਨੁਖ ਦੇ ਸੰਚਿਤ ਕੀਤੇ ਕਰਮਾਂ ਦਾ ਚਿੱਠਾ ਹੈ। ਜਿਸ ਅਨੁਸਾਰ ਮਨੁਖ ਨੂੰ ਭਵਿਖਤ ਵਿਚ ਦੁਖ ਸੁਖ ਅੱਵਸ਼ ਭੁਗਤਣੇ ਪੈਂਦੇ ਹਨ। ਕਈਆਂ ਦਾ ਵਿਚਾਰ ਹੈ ਕਿ ਮਨੁਖ ਪਹਿਲਾਂ ਬੁਰੇ ਕੰਮਾਂ ਦਾ ਦੁਖ ਭੋਗਦਾ ਹੈ ਅਤੇ ਫੇਰ ਚੰਗੇ ਕਰਮਾਂ ਦਾ ਸੁਖ, ਪਰ ਕਈ ਇਸਤੋਂ ਉਲਟ ਕਹਿੰਦੇ ਹਨ। ਅਸਲ ਵਿਚ ਆਮ ਮਨੁਖ ਨਾ ਸਦਾ ਹੀ ਪਾਪ ਕਰਦਾ ਹੈ ਅਤੇ ਨਾ ਸਦਾ ਪੁੰਨ। ਕਦੀ ਉਹ ਚੰਗਿਆਈ ਕਰਦਾ ਹੈ ਅਤੇ ਕਦੀ ਉਸਤੋਂ ਬੁਰਿਆਈ ਹੋ ਜਾਂਦੀ ਹੈ। ਇਸ ਤਰ੍ਹਾਂ ਤਿਆਰ ਹੋਇਆ ਰਿਕਾਰਡ ਅਣਖਿਆਲੇ ਹੀ ਭਵਿਖਤ ਵਿਚ ਮਨੁਖ ਲਈ ਦੁਖ ਸੁਖ ਦੀ ਖੇਡ ਵਰਤਦਾ ਹੈ ਜਿਸ ਨੂੰ ਤਕਦੀਰ ਕਹਿ ਦਿੱਤਾ ਜਾਂਦਾ ਹੈ।

ਮਨੁਖ ਦੀ ਨਵੀਂ ਜੀਵਨ ਯਾਤਰਾ ਤੋਂ ਪਹਿਲਾਂ ਉਸਦਾ ਪ੍ਰੋਗਰਾਮ ਉਸਦੇ ਕਰਮਾਂ ਅਨੁਸਾਰ ਲਿਖਿਆ ਹੁੰਦਾ ਹੈ, ਜਿਸਨੂੰ ‘ਪੂਰਬ ਲਿਖਿਆ’ ਜਾਂ ‘ਮੱਥੇ ਦੇ ਲੇਖ’ ਜਾਂ ‘ਤਕਦੀਰ ਦੀ ਲਕੀਰ’ ਆਖਿਆ ਜਾਂਦਾ ਹੈ।

ਗੁਰੂ ਨਾਨਕ ਨੇ ਪੂਰਬ ਲਿਖੇ ਦੀ ਮਹਾਨਤਾ ਦੱਸੀ ਹੈ। ਕਿਉਂਕਿ ਇਹ ਨਿਆਂ ਰੂਪੀ ਲਿਖਿਤ ਮਨੁਖ ਦੇ ਕਰਮਾਂ ਅਨੁਸਾਰ ਹੀ ਲਿਖੀ ਹੁੰਦੀ ਹੈ, ਇਸ ਲਈ ਮਨੁਖ ਇਸ ਲਿਖਿਤ ਅਨੁਸਾਰ ਚਲਦਾ ਹੈ। ਇਸ ਲਿਖਿਤ ਨੂੰ ਨਾ ਕੋਈ ਮੇਟ ਸਕਦਾ ਹੈ ਅਤੇ ਨਾ ਕਿਸੇ ਹੋਰ ਨੂੰ

ਦੋਸ਼ੀ ਬਣਾਉਣਾ ਠੀਕ ਹੈ । ਛਾਂਦੇ ਪੂਰਬ ਲਿਖੇ ਅਨੁਸਾਰ ਹੀ ਮਿਲਦੇ ਰਹਿੰਦੇ ਹਨ :

ਸੰਜੋਗ, ਵਿਜੋਗ ਦੁਇ ਕਾਰ ਚਲਾਵਹਿ ਲੇਖ ਆਵਹਿ ਭਾਗ ॥<sup>1</sup> (ਪ:੨੯)

'ਇਸ ਲਈ ਪਿਛਲੇ ਕਰਮ ਜਾਂ ਲਿਖੇ ਲੇਖ ਸਾਨੂੰ ਬੱਝੀਆਂ ਲੀਹਾਂ ਵਿਚ ਤੌਰਦੇ ਹਨ' <sup>2</sup>

ਗੀਤਾ (੧੮.੧੪) ਵਿਚ ਕਰਮਾਂ ਦੀ ਸਿਧੀ ਵਾਸਤੇ ਅਧਾਰ, ਕਰਤਾ, ਕਰਣ, ਚੇਸ਼ਟਾ ਅਤੇ ਦੇਵ ਜੋ ਪੰਜ ਕਾਰਨ ਢੱਸੇ ਹਨ ਉਸ ਵਿਚ ਦੇਵ ਸ਼ਬਦ ਇਸੇ ਪਰਥਾਏ ਹੈ । ਮੁਕੱਦਰ, ਅਦਿਖ ਸ਼ਕਤੀ ਆਦਿ ਇਸਦੇ ਅਰਥ ਕੀਤੇ ਜਾਂਦੇ ਹਨ <sup>3</sup>

### ਹੁਕਮ ਅਤੇ ਕਰਮ

ਉਪਰੀ ਨਜ਼ਰ ਨਾਲ ਵੇਖਿਆਂ ਹੁਕਮ ਅਤੇ ਕਰਮ ਵਿਚ ਵਿਰੋਧ ਲਗਦਾ ਹੈ । ਕੀ ਕਰਮ ਕਰਨ ਵਿਚ ਮਨੁਖ ਨੂੰ ਸੁਤੰਤਰਤਾ ਹੈ ਜਾਂ ਨਹੀਂ ? ਜੇ ਮਨੁਖ ਕਰਮ ਕਰਨ ਵਿਚ ਸੁਤੰਤਰ ਹੈ ਅਤੇ ਆਪਣੇ ਕਰਮਾਂ ਦਾ ਫਲ ਆਪਣੇ ਆਪ ਹੀ (automatically) ਭੋਗਦਾ ਹੈ ਤਾਂ ਫੇਰ ਰੱਬ ਦੀ ਹੋਂਦ ਕਾਹਦੇ ਵਾਸਤੇ ਮੰਨੀ ਜਾਵੇ ? ਮਨੁਖ ਨਾਲ ਉਸਦਾ ਸੰਬੰਧ ਹੀ ਨਾ ਹੋਇਆ । ਦੂਜਾ ਜੇ ਪ੍ਰਭੂ ਦੇ ਹੁਕਮ ਨਾਲ ਹੀ ਸਰਾ ਕੁਝ ਹੁੰਦਾ ਹੈ ਫੇਰ ਮਨੁਖ ਆਪਣੇ ਕਰਮ ਦਾ ਜ਼ਿਮੇਵਾਰ ਕਿਵੇਂ ਹੋਇਆ ? ਕਰਾਉਣ ਵਾਲੇ ਤੇ ਹੀ ਜ਼ਿਮੇਵਾਰੀ ਹੋਈ ।

ਪਰ ਵਾਸਤਵ ਵਿਚ ਹੁਕਮ ਅਤੇ ਕਰਮ ਸਿਧਾਂਤ ਦਾ ਪੜਸਪਰ ਵਿਰੋਧ ਨਹੀਂ ਹੈ । ਜੀਵ ਕਰਮ ਕਰਨ ਲਈ ਸੁਤੰਤਰ ਹੁੰਦਾ ਹੋਇਆ ਵੀ ਪੂਰਨ ਤੌਰ ਤੇ ਸੁਤੰਤਰ ਨਹੀਂ ਕਿਉਂਕਿ ਕੋਈ ਹੋਰ ਸ਼ਕਤੀ ਵੀ ਉਸਦੇ ਸਿਰ ਤੇ ਹੈ । "ਮਨੁਖ ਨੂੰ ਕਰਮ ਕਰਨ ਦਾ ਅਧਿਕਾਰ ਉਨਾਂ ਹੀ ਹੈ, ਜਿਨ੍ਹਾਂ ਕਿ ਇਕ ਕਿਸਾਨ ਨੂੰ, ਜਿਸਨੂੰ ਕਿ ਕੁਝ ਭੂਮੀ ਮਿਲੀ ਹੈ । ਜ਼ਮੀਨ ਦਾ ਘੇਰਾ, ਜ਼ਮੀਨ ਦੀ ਕਿਸਮ ਅਤੇ ਮੌਸਮ ਦੀ ਤਬਦੀਲੀ ਕਿਸੇ ਹੋਰ ਦੇ ਹੱਥ ਵਿਚ ਹੈ, ਪਰ ਜ਼ਮੀਨ ਨੂੰ ਵਾਹੁਣਾ, ਖਾਦ ਪਾਉਣਾ ਅਤੇ ਚੰਗੀ ਡਸਲ ਉਗਾਣਾ ਜਾਂ ਲਾਪਰਵਾਹ ਹੋ ਕੇ ਤਬਾਹ ਕਰ ਦੇਣਾ ਮਨੁਖ ਤੇ ਨਿਰਭਰ ਹੈ ।"<sup>4</sup>

ਭਾਗ ਜੋ ਸਿੰਘ ਜੀ ਅਨੁਸਾਰ 'ਕਰਮ ਆਪਣੇ ਆਪ ਫਲ ਪੈਦਾ ਕਰਨ ਦੇ ਸਮਰਥ ਨਹੀਂ, ਨਿਰੰਕਾਰ ਦਾ ਹੁਕਮ ਕਰਮਾਂ ਦਾ ਫਲ ਪ੍ਰਦਾਤਾ ਹੈ । ਮਨੁਖ ਦੇ ਕਰਮਾਂ ਅਤੇ ਉਨ੍ਹਾਂ

1. ਪੂਰਬਿ ਲਿਖਿਆ ਪਾਵਸਿ ਨਾਨਕ ਰਸਣਾ ਨਾਮੁ ਜਪਿ ਰੇ ॥ (ਮਾਰੂ ਮ:੧) ੯੯੦

ਲਿਖਿਆਵਾ ਸਾਹਾ ਨ ਟਲੈ ਜੇਹੜਾ ਪੂਰਬਿ ਕਮਾਇਆ ॥ (ਵਰਹੈਸ ਮ:੧) ੫੯੨

2. ਗੁਰਮਤਿ ਨਿਰਣਯ - ਪੰ: ੨੩੯ ।

3. See H.V.Divatia, The Art of Life in the B.G. p.94-95.

4. D.S. Sarma, what is Hinduism, p.92.

ਦੇ ਸਿਟਿਆਂ ਦੇ ਵਿਚਕਾਰ ਚੇਤਨ ਸੱਤਾ, ਜੋ ਸਰਬ ਵਿਆਪਕ ਹੈ, ਦਾ ਹੰਥ ਹੈ। ਜੇ ਕਦੀ ਇਹ ਮੰਨਿਆਂ ਜਾਂਦਾ ਕਿ ਕਰਮਾਂ ਦਾ ਫਲ ਸੁਤੇ ਹੀ ਮਿਲ ਜਾਂਦਾ ਹੈ ਤਾਂ ਲੇਖਾ ਮੰਗਣ ਆਦਿ ਦੇ ਵਿਚਾਰ ਦਾ ਕੀ ਅਰਥ ਹੋਇਆ ? ਜਿਕਰ ਕਿਸੇ ਮੰਦ ਕਰਮੀ ਨੂੰ ਉਹਦੇ ਕੀਤੇ ਦਾ ਫਲ ਦੇਣ ਲਈ ਹਾਕਮ ਦੀ ਲੋੜ ਹੈ, ਇਕਰ ਹੀ ਸਰਬ-ਵਿਆਪਕ-ਹੁਕਮ ਕਰਮ ਦਾ ਫਲ ਪ੍ਰਦਾਤਾ ਮੰਨਿਆ ਹੈ।<sup>1</sup>

ਮਨੁਖ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਦਾ ਨਿਆਂ-ਛੈਸਲਾ ਉਤਮ ਅਤੇ ਨੀਚ ਦੱਸਦਾ ਹੈ। ਇਕ ਜੱਜ ਦੇ ਛੈਸਲੇ ਵਾਂਗ ਜੀਵ ਪ੍ਰਭੂ ਦੇ ਹੁਕਮ (ਛੈਸਲੇ) ਅਨੁਸਾਰ ਸਜ਼ਾ ਬੁਗਤਦਾ ਜਾਂ ਸੁਰਖਤੂ (ਬਰੀ) ਹੋ ਜਾਂਦਾ ਹੈ :—

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ (ਪ:੨)<sup>2</sup>

ਪ੍ਰਭੂ ਦੇ ਹੁਕਮ ਅਨੁਸਾਰ ਮਨੁਖ ਆਵਾਗਵਨ ਦੇ ਚੱਕਰ ਵਿਚ ਪਿਆ ਕਰਮਾਂ ਦਾ ਫਲ ਭੋਗਦਾ ਹੈ :—

ਆਪੇ ਬੀਜਿ ਆਪੇ ਹੀ ਖਾਹੁ । ਨਾਨਕ ਹੁਕਮੀ ਆਵਹੁ ਜਾਹੁ ॥ (ਪ:੨੦)

ਗੀਤਾ ਦਾ ਇਹ ਵਿਚਾਰ ਕਿ 'ਕਰਮ ਤੇ ਮਨੁਖ ਦਾ ਅਧਿਕਾਰ ਹੈ, ਕਰਮਾਂ ਦੇ ਫਲ ਤੇ ਨਹੀਂ', ਕਰਮ ਅਤੇ ਹੁਕਮ ਦੀ ਸੰਧੀ ਹੀ ਹੈ। ਪ੍ਰਭੂ ਕਰਮਾਂ ਦਾ ਨਿਰਨਾ ਕਰਕੇ ਹੀ ਕਰਮਾਂ ਦਾ ਫਲ ਦੇਂਦਾ ਹੈ।

1. ਗੁਰਮਤਿ ਨਿਰਣਯ - ਪੰ: ੨੩੨ ।

2. ਪਰ ਜੇ ਕਰਮ ਹੀ ਨਾ ਕੀਤੇ ਹੋਣ ਤਾਂ ਕਲਮ ਕਿਸਦਾ ਛੈਸਲਾ ਕਰੇ ? ਇਸ ਲਈ ਕਿਹਾ ਹੈ : ਹੁਕਮਿ ਚਲਾਏ ਆਪਣੇ ਕਰਮੀ ਵਹੈ ਕਲਾਮ ॥ (ਸਲੋਕ ਮ:੧, ਵਾਰ ਸਾਰੰਗ) ੧੨੪੧

# ਮ੍ਰਿਤੁ ਅਤੇ ਆਵਾਗਵਨ ਦਾ ਸਿਧਤ

(Death and the Doctrine of Transmigration)

ਜਨਮ, ਕਰਮ ਅਤੇ ਮ੍ਰਿਤੁ ਦਾ ਅਨਿਖੜਵਾਂ ਸੰਬੰਧ ਹੈ। ਮਨੁਖ ਜਨਮਦਾ ਹੈ ਅਤੇ ਜੀਵਨ ਵਿਚ ਕਰਮ ਕਰਦਾ ਹੈ, ਸਮਾਂ ਪਾ ਕੇ ਮਰਦਾ ਹੈ, ਕਰਮ ਫਲ ਨਾਲ ਲੈ ਜਾਂਦਾ ਹੈ, ਜੋ ਕਾਰਨ ਬਣਦਾ ਹੈ ਅਗਲੇ ਜਨਮ ਲਈ। ਅਗਲੇ ਜਨਮ ਵਿਚ ਉਹ ਕਰਮਾਂ ਦੇ ਫਲ ਵੀ ਭੋਗਦਾ ਹੈ ਅਤੇ ਅਗਾਮੀ ਕਰਮ ਕਰਕੇ ਨਵੇਂ ਜੀਵਨ ਦੀ ਤਿਆਰੀ ਵੀ ਕਰਦਾ ਹੈ। ਇਸਤਰ੍ਹਾਂ ਜਨਮ, ਕਰਮ, ਮੌਤ ਅਤੇ ਫੇਰ ਜਨਮ ਇਕ ਚੱਕਰ ਜਿਹਾ ਚਲਦਾ ਰਹਿੰਦਾ ਹੈ। ਜਿਸਨੂੰ ਆਵਾਗਵਨ ਦਾ ਨਾਂ ਦਿੱਤਾ ਗਿਆ ਹੈ। ਭੈੜੇ ਕਰਮਾਂ ਕਰਕੇ ਇਸ ਚੱਕਰ ਦਾ ਘੇਰਾ ਵੱਡਾ ਹੁੰਦਾ ਜਾਂਦਾ ਹੈ, ਜੋ ਕੇਂਦਰ (ਪ੍ਰਕੁਲ) ਤੋਂ ਦੂਰ ਹੋ ਜਾਂਦਾ ਹੈ। ਚੰਗੇ ਕਰਮਾਂ ਕਰਕੇ ਇਹ ਚੱਕਰ ਸੁੰਗੜਦਾ ਸੁੰਗੜਦਾ ਕੇਂਦਰ-ਪ੍ਰਕੁਲ ਵਿਚ ਕੇਂਦਰਤ ਹੋ ਜਾਂਦਾ ਹੈ ਅਤੇ ਚੱਕਰ ਮੁਕ ਜਾਂਦਾ ਹੈ।

ਮੌਤ ਕਰਮਾਂ ਦੇ ਇਸ ਚੱਕਰ ਦਾ ਇਕ ਪੜਾ ਹੈ। ਮੰਦੇ ਮਨੁਖ ਨੂੰ ਇਸ ਪੜਾ ਦਾ ਅੰਤ ਵਧੇਰੇ ਮੰਦਿਆਈ ਤੋਂ ਰੋਕ ਲੈਂਦਾ ਹੈ ਅਤੇ ਅਗਲੇ ਪੜਾ ਵਿਚ ਨਵੇਂ ਅਵਸਰ ਪ੍ਰਦਾਨ ਕਰਦਾ ਹੈ। ਚੰਗੇ ਮਨੁਖ ਨੂੰ ਇਹ ਪੜਾ ਨਵੇਂ ਜੀਵਨ ਦੇ ਉਤਸ਼ਾਹ ਦੁਆਰਾ ਹੋਰ ਚੰਗੇਰਾ ਹੋਕੇ ਪੈਂਡੇ ਨੂੰ ਮੁਕਾਣ ਲਈ ਸ਼ਕਤੀਸ਼ਾਲੀ ਬਣਾਂਦਾ ਹੈ। ਨਾਲੇ ਮਰਦਾ ਤਾਂ ਬਾਹਰਲਾ ਸਰੀਰ ਹੈ, ਜਿਹੜਾ ਸਬੂਲ ਤੱਤਾਂ ਦਾ ਬਣਿਆ ਹੈ। ਬਿਨਸਨ ਤੇ ਉਹ ਤੱਤ ਤੱਤਾਂ ਵਿਚ ਹੀ ਸਮਾਂ ਜਾਂਦੇ ਹਨ। ਅਗੋਂ ਆਤਮਾ ਨੂੰ ਢੱਤਾਂ ਦਾ ਹੋਰ ਸਰੀਰ ਮਿਲ ਜਾਂਦਾ ਹੈ। ਇਸ ਸਚਾਈ ਨੂੰ ਚੋਲਾ ਬਦਲਣ ਨਾਲ ਤੁਲਨਾ ਦਿੱਤੀ ਜਾਂਦੀ ਹੈ। ਪੁਰਾਣੇ ਕਪੜੇ ਲਾਹ ਕੇ ਨਵੇਂ ਪਾ ਲਈਦੇ ਹਨ। ਇਸਤਰ੍ਹਾਂ ਆਤਮਾ ਸਰੀਰ ਰੂਪੀ ਕਪੜਾ ਪੁਰਾਣਾ ਹੋਣ ਤੇ ਨਵਾਂ ਪਹਿਣ ਲੈਂਦੀ ਹੈ। ‘ਇਸ ਲਈ ਸਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ, ਸਾਨੂੰ ਜੀਵਨ ਦਿੱਤਾ ਗਿਆ ਸੀ ਮੌਤ ਦੀ ਸ਼ਰਤ ਤੇ।’<sup>1</sup> ਜਿਨ੍ਹਾਂ ਨੂੰ ਜੀਵਨ ਦੀ ਜਾਚ ਆ ਗਈ ਹੈ, ਉਨ੍ਹਾਂ ਨੂੰ ਮਰਨ ਦੀ ਜਾਚ ਵੀ ਆਉਂਦੀ ਹੈ।<sup>2</sup>

ਜਪੁਜੀ ਦੀ ਪਉੜੀ ਦਵੀਂ ਵਿਚ ਜੋ ਕਿਹਾ ਹੈ : ‘ਸੁਣਿਐ ਪੋਹਿ ਨ ਸਕੈ ਕਾਲੁ’

1. Jacques Choron, Death and Western Thought, pp. 68-69.  
2. ib. p. 102.

ਤਾਂ ਇਸਦਾ ਇਹ ਭਾਵ ਨਹੀਂ ਕਿ ਮਨੁਖ ਮਰਦਾ ਨਹੀਂ, ਭਾਵ ਇਹ ਹੈ ਕਿ ਮਰਨ ਦਾ ਤੋਂ  
ਉਸਤੋਂ ਦੂਰ ਹੋ ਜਾਂਦਾ ਹੈ ।<sup>1</sup>

ਪਉੜੀ ੨੬ਵੀਂ ਵਿਚ ਇਸ ਖਿਆਲ ਦੀ ਗੋਦੜੀ ਪਹਿਨਣ ਲਈ ਕਿਹਾ ਹੈ  
ਕਿ 'ਮੇਰੀ ਕਾਇਆ ਕਾਲ ਨਾਲ ਮੰਗੀ ਹੋਈ ਹੈ ।' ਜਿਕਰ ਜੋਗੀ ਦੇ ਤਨ ਨੂੰ ਹਰ ਵੇਲੇ  
ਗੋਦੜੀ ਢਕੀ ਰਖਦੀ ਹੈ ਇਕੁਰ ਏਹ ਖਿਆਲ ਕਿ ਇਸ ਕਾਇਆ ਨੂੰ ਕਾਲ ਨੇ ਪਰਣਾ  
ਕੇ ਲੈ ਜਾਂਣਾ ਹੈ ਤੇਰੇ ਮਨ ਨੂੰ ਸਦੀਵੀ ਢਕੀ ਰਖੇ । ਇਹ ਮਨ ਦੀ ਗੋਦੜੀ ਤੂੰਬਣਾ ।<sup>2</sup>

**ਬਿਹੁਦ :** ਉਪਨਿਸਥ (੪.੩.੩੯) ਵਿਚ ਲਿਖਿਆ ਹੈ ਕਿ ਜਿਵੇਂ ਅੰਬ, ਗੁਲਰ  
(ਗੁਤਲ-ਪਿੱਪਲ ਦਾ ਫਲ) ਟਾਹਣੀ ਤੋਂ ਟੁੱਟ ਕੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ, ਇਸੇਤਰ੍ਹਾਂ  
ਹੀ ਇਹ ਪੁਰਸ਼ ਇਨ੍ਹਾਂ ਅੰਗਾਂ ਤੋਂ ਛੁਟ ਕੇ ਫੇਰ ਜਿਸ ਮਾਰਗ ਤੋਂ ਆਇਆ ਸੀ ਉਸਤੋਂ ਹੀ  
ਵਾਪਸ ਜਾ ਕੇ ਨਵੀਂ ਜੂਨ ਨੂੰ ਪਰਾਪਤ ਹੋ ਕੇ ਨਵਾਂ ਜੀਵਨ ਅੰਭ ਦੇਂਦਾ ਹੈ ।

ਗੀਤਾ ਵਿਚ ਮਿਤੂ ਦਰਸ਼ਨ ਬਾਰੇ ਲਿਖਿਆ ਹੈ : 'ਜੋ ਜਨਮਿਆ ਹੈ ਨਿਸਚੇ ਹੀ  
ਉਸਦੀ ਮਿਤੂ ਹੋਵੇਗੀ ਅਤੇ ਮਰਨ ਵਾਲੇ ਦਾ ਨਿਸਚੇ ਹੀ ਜਨਮ ਹੋਵੇਗਾ, ਇਸ ਲਈ  
ਜਿਹੜੀ (ਮੌਤ) ਟਲ ਨਹੀਂ ਸਕਦੀ, ਉਸ ਲਈ ਸ਼ੋਕ ਨਹੀਂ ਕਰਨਾ ਚਾਹੀਦਾ (੨.੨੭) ।  
ਮਰਦਾ ਸਰੀਰ ਹੈ, ਸਰੀਰ ਦੇ ਮਰਨ ਨਾਲ ਆਤਮਾ ਨਹੀਂ ਮਰਦੀ (੨.੨੦)

'ਸਰੀਰ-ਕਪੜਾ' ਦਾ ਵਿਚਾਰ ਕ੍ਰਿਸ਼ਨ ਜੀ ਦੇਂਦੇ ਹਨ : 'ਜਿਸਤਰਾਂ ਮਨੁਖ ਪੁਰਾਣੇ  
ਕਪੜੇ ਉਤਾਰ ਕੇ ਨਵੇਂ ਪਹਿਣਦਾ ਹੈ । ਉਸੇਤਰਾਂ ਇਹ ਜੀਵਾਤਮਾ ਪੁਰਾਣੇ ਸਰੀਰ ਨੂੰ  
ਤਿਆਗ ਕੇ ਨਵਾਂ ਸਰੀਰ ਅਪਣਾ ਲੈਂਦੀ ਹੈ (੨.੨੨) ।

### ਆਵਾਗਵਨ

ਸਰੀਰਕ ਮੌਤ ਤੋਂ ਬਾਅਦ ਆਤਮਾ ਕਿਥੇ ਜਾਂਦੀ ਹੈ ? ਅਗਲਾ ਸਵਾਲ ਹੈ ।  
ਨਾਸ ਸਬੂਲ ਸਰੀਰ ਦਾ ਹੁੰਦਾ ਹੈ, ਪਰ ਆਤਮਾ ਦਾ ਸੂਖਮ ਸਰੀਰ ਮਨ ਕੀਤੇ ਕਰਮਾਂ ਦੇ  
ਸੰਸਕਾਰਾਂ ਨੂੰ ਭੋਗਣ ਲਈ ਅਗਲੇ ਸਬੂਲ ਸਰੀਰ ਵਿਚ ਨਾਲ ਲੈ ਜਾਂਦਾ ਹੈ । ਧਰਮਾਤਮਾ

1. ਗੁਰੂ ਨਾਨਕ ਨੇ ਮੌਤ ਦੇ ਦੁਖ ਨੂੰ ਸੁਖ ਅਤੇ ਖੁਸ਼ੀ ਦਾ ਰੰਗ ਚਾਡ੍ਹਿਆ ਹੈ । ਮੌਤ ਨੂੰ ਲਾੜਾ ਆਖਿਆ ਹੈ  
ਜੇ ਆਤਮਾ ਨੂੰ ਵਰ ਕੇ ਆਪਣੇ ਦੇਸ਼ ਲੈ ਜਾਂਦਾ ਹੈ । ਇਸ ਸੁਲਖਣੀ ਘੜੀ ਤੋਂ ਸਾਰਿਆਂ ਨੂੰ ਰਲ ਕੇ  
ਤੇਲ ਚੋਣਾ ਚਾਹੀਦਾ ਹੈ ਅਤੇ ਅਸੀਸਾਂ ਦੇਣੀਆਂ ਚਾਹੀਦੀਆਂ ਹਨ, ਪਤੀ ਨਾਲ ਮੇਲ ਦਾ ਅਵਸਰ  
ਮਿਲਣ ਕਰਕੇ :

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ । ਦੇਹੁ ਸਜਣ ਅਸੀਸੜੀਆ ਜਿਉਂ ਹੋਵੇ  
ਸਾਹਿਬ ਸਿਉ ਮੇਲ (ਰਾਗ ਗਊੜੀ ਮ : ੧) ੧੫੭

2. ਅਰਥ : ਭਾਈ ਜੋਪ ਸਿੰਘ, ਜਪੁਜੀ ਸਟੀਕ, ਪੰਜਾਬ ।

ਪੁਰਖ ਪ੍ਰਭੂ-ਮਿਲਣ ਵਿਚ ਅਧੂਰੀ ਰਹਿ ਗਈ ਤਿਆਰੀ ਨੂੰ ਪੂਰਿਆਂ ਕਰਨ ਲਈ ਹੋਰ ਜਨਮ ਲੈਂਦੇ ਹਨ, ਦੂਜੇ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਲਈ ਅਤੇ ਚੰਗੇਰਾ ਬਣਨ ਲਈ ਹੋਰ ਅਵਸਰ ਲੈਣ ਲਈ ਮਨੁਖਾਕਾਰ ਵਿਚ ਆਉਂਦੇ ਹਨ ਅਤੇ ਤੀਜੇ ਉਹ ਹਨ ਜਿਨ੍ਹਾਂ ਨੇ ਸਾਰੇ ਅਵਸਰ ਖੁਹ ਦਿੱਤੇ ਹਨ ਅਤੇ ਮੰਦੇ ਕਰਮਾਂ ਦੀ ਸਜ਼ਾ ਭੁਗਤਣ ਲਈ ਮੰਦੀਆਂ ਜੂਨਾਂ ਵਿਚ ਜਾਂਦੇ ਹਨ। ਜਦ ਤਕ ਕਰਮ ਭੋਗ ਨਹੀਂ ਲੈਂਦੇ ਉਨ੍ਹਾਂ ਨੂੰ ਫੇਰ ਉਚੇਰਾ ਉਠਣ ਦਾ ਅਵਸਰ, ਮਨੁਖੀ ਜੀਵਨ, ਮਿਲਦਾ ਨਹੀਂ।

ਜਪੁਜੀ ਅਨੁਸਾਰ ਇਹ ਆਵਾਗਵਨ ਦਾ ਚੱਕਰ ਆਪਣੇ ਆਪ ਨਹੀਂ ਚਲਦਾ ਰਹਿੰਦਾ, ਪ੍ਰਭੂ ਦਾ ਨਿਯਮ ਹਰ ਪੱਖ ਵਿਚ ਵਰਤਦਾ ਹੈ। ਮਨੁਖ ਦੇ ਕਰਮਾਂ ਦੇ ਅਨੁਸਾਰ ਪ੍ਰਭੂ ਦਾ ਹੁਕਮ ਹੁੰਦਾ ਹੈ ਅਤੇ ਜੀਵ ਆਵਾਗਵਨ ਦੇ ਚੱਕਰ ਵਿਚ ਭਉਂਦਾ ਰਹਿੰਦਾ ਹੈ :

ਇਕਿ ਹੁਕਮੀ ਸਦਾ ਭਵਾਈਅਹਿ ॥ (ਪ: ੨)

...      ..      ..      ..

ਨਾਨਕ ਹੁਕਮੀ ਆਵਹੁ ਜਾਹੁ ॥ (ਪ: ੨੦)

ਜਾਫਰੀ ਦਾ ਵਿਚਾਰ ਹੈ ਕਿ ਪੁਰਾਤਨ ਉਪਨਿਸ਼ਦਾਂ ਵਿਚ ਆਵਾਗਵਨ ਬਾਬੇ ਸੰਕੋਚਮਈ ਵਰਣਨ ਹੈ। ਇਹ ਪ੍ਰਤੱਖ ਹੈ ਕਿ ਬ੍ਰਾਹਮਣ ਪਹਿਲਾਂ ਇਸ ਸਿਖਿਆ ਤੋਂ ਵਾਂਝੇ ਸਨ।<sup>1</sup> ਬਿਹੁਦ : ਉਪਨਿਸ਼ਦ (੯.੨.੧-੨) ਵਿਚ ਪ੍ਰਵਾਹਨ ਰਾਜਾ ਸ਼ਵੇਤਕੇਤੁ ਨੂੰ ਪੁਛਦਾ ਹੈ ਕਿ ਕੀ ਤੇਰੇ ਪਿਉ ਨੇ ਸਿਖਿਆ ਦਿੱਤੀ ਹੈ? ਉਹ ਹਾਂ ਵਿਚ ਉਤਰ ਦੇਂਦਾ ਹੈ। ਫੇਰ ਜਦ ਪੁਛਦਾ ਹੈ ਕਿ ਕੀ ਮਨੁਖ ਮਰ ਕੇ ਵਖ ਵਖ ਪਾਸੇ ਚਲਾ ਜਾਂਦਾ ਹੈ ਅਤੇ ਫੇਰ ਏਸ ਲੋਕ ਨੂੰ ਪਰਾਪਤ ਹੁੰਦਾ ਹੈ? ਤਾਂ ਉਹ ਇਸ ਬਾਰੇ ਆਪਣੀ ਅਗਿਆਨਤਾ ਦਾ ਇਕਬਾਲ ਕਰਦਾ ਹੈ। ਇਹੋ ਹੀ ਵਾਕ ਹੂ-ਬ-ਹੂ ਛੰਦੋਂ : ਉਪਨਿਸ਼ਦ (੫.੩.੧-੨) ਵਿਚ ਦੂਹਰਾਏ ਹਨ।

ਕਰਮ ਆਵਾਗਵਨ ਵਿਚ ਵਿਸੇਸ਼ ਮਹਾਨਤਾ ਰਖਦੇ ਹਨ। ਕਰਮਾਂ ਅਨੁਸਾਰ ਜੀਵ ਅੱਗੇ ਵੱਖ ਵੱਖ ਰੂਪ ਧਾਰਦਾ ਹੈ (ਸ਼ਵੇਤ ਉਪ: ਪ.੧੧-੧੨)। ਜਿਸਤਰ੍ਹਾਂ ਦੇ ਕਰਮ ਹਨ, ਉਸੇਤਰ੍ਹਾਂ ਹੀ ਜਨਮ ਜਨਮਾਤਰਾਂ ਵਿਚ ਜਾਣਾ ਸੁਣਿਆ ਗਿਆ ਹੈ (ਕਠ: ਪ.੭)। ਬਿਹੁਦ : ਉਪਨਿਸ਼ਦ (੪.੪.੩) ਵਿਚ ਕਿਹਾ ਹੈ ਕਿ ਜਿਵੇਂ ਇਕ ਜੋਤੇ (ਜਾਂ ਸੁੰਡੀ) ਇਕ ਤੀਲੇ ਦੇ ਅੰਤ ਤੇ ਪੁਜ ਕੇ ਦੂਜੇ ਤੀਲੇ ਦੇ ਸਹਾਰੇ ਨੂੰ ਫੜ ਕੇ ਆਪਣੇ ਆਪ ਨੂੰ ਸੁੰਗੜਾ ਲੈਂਦੀ ਹੈ; ਇਸੇ ਪ੍ਰਕਾਰ ਇਹ ਆਤਮਾ ਇਸ ਸਰੀਰ ਦੇ ਮਰਨ ਪਿਛੋਂ ਦੂਜੇ ਸਰੀਰ ਦਾ ਸਹਾਰਾ ਲੈ ਕੇ ਆਪਣਾ ਉਪਸੰਹਾਰ ਕਰ ਲੈਂਦੀ ਹੈ ਜਾਂ ਆਪ ਨੂੰ ਸੁੰਗੜੇ ਲੈਂਦੀ ਹੈ। 'ਮਰਨ ਪਿਛੋਂ' ਜੀਵ ਆਪਣੇ ਵਿਚਾਰਾਂ, ਸੰਸਕਾਰਾਂ ਅਨੁਸਾਰ ਦੂਜੇ ਜਨਮ ਵਿਚ ਜਾਂਦਾ ਹੈ

1. Geoffrey Parrinder, Up. Gita & Bible, A Comparative Study, P. 60.

ਜਪੁਜੀ—ਇਕ ਤੁਲਨਾਤਮਕ ਅਧਿਐਨ

(ਪ੍ਰਸ਼ਨ ਉਪ: ੩.੧੦) । ਬਿਹਦ : ਉਪਨਿਸ਼ਦ (੪.੪.੪) ਅਨੁਸਾਰ ਜਿਵੇਂ ਸੁਨਾਰ ਸੋਨੇ ਦਾ ਟੁਕੜਾ ਨਵੇਂ ਰੂਪ ਵਿਚ ਘੜਦਾ ਹੈ, ਇਸੇਤਰ੍ਹਾਂ ਆਤਮਾ ਪੁਰਾਣਾ ਸਰੀਰ ਸੁਟ ਕੇ ਨਵੇਂ ਸੁਦਰ ਸਰੀਰ ਨੂੰ ਪਰਾਪਤ ਹੁੰਦਾ ਹੈ । ਕਠ ਉਪਨਿਸ਼ਦ (੧.੯) ਵਿਚ ਇਕ ਹੋਰ ਦ੍ਰਿਸ਼ਟਾਂਤ ਦਿੱਤਾ ਹੈ ਕਿ ‘ਜਿਵੇਂ ਅਨਾਜ ਪੱਕ ਕੇ ਡਿਗਦਾ ਹੈ ਅਤੇ ਫੇਰ ਉਗਦਾ ਹੈ, ਇਸੇਤਰ੍ਹਾਂ ਆਤਮਾ ।’

ਗੀਤਾ (੪.੫) ਵਿਚ ਕ੍ਰਿਸ਼ਨ ਜੀ ਅਰਜਨ ਨੂੰ ਦਸਦੇ ਹਨ ਕਿ ਹੇ ਅਰਜਨ ! ਮੇਰੇ ਅਤੇ ਤੇਰੇ ਅਨੇਕ ਜਨਮ ਹੋ ਚੁਕੇ ਹਨ, ਪਰ ਤੂ ਉਨ੍ਹਾਂ ਸਾਰਿਆਂ ਨੂੰ ਨਹੀਂ ਜਾਣਦਾ ਅਤੇ ਮੈਂ ਉਨ੍ਹਾਂ (ਜਨਮਾਂ) ਨੂੰ ਜਾਣਦਾ ਹਾਂ । ਇਕ ਸਲੋਕ (੮.੧੬) ਵਿਚ ਦਸਿਆ ਹੈ ਕਿ ਬ੍ਰਹਮ ਪੁਰੀ ਤੋਂ ਲੈ ਕੇ ਬੱਲੇ ਸਭ ਪੁਰੀਆਂ ਵਿਚ ਵੱਸਦੇ ਸਾਰੇ ਹੀ ਜਨਮ ਗੋੜ ਵਿਚ ਪੈਂਦੇ ਹਨ ।

ਚੰਗੀਆਂ ਮੰਦੀਆਂ ਜੂਨਾਂ

ਜਪੁਜੀ ਵਿਚ ਕਬਨ ਹੈ ਕਿ ਪ੍ਰਭੂ ਦੇ ਹੁਕਮ ਨਾਲ ਚੰਗੇ ਕਰਮਾਂ ਵਾਲੇ ਉਚੇਰੇ ਜਨਮ ਨੂੰ ਅਤੇ ਭੈੜੇ ਕਰਮਾਂ ਵਾਲੇ ਮੰਦੀ ਜੂਨ ਨੂੰ ਪਰਾਪਤ ਹੋ ਕੇ ਸੁਖ ਦੁਖ ਭੋਗਦੇ ਹਨ :

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ (ਪ: ੨)

ਛੰਦੋ : ਉਪਨਿਸ਼ਦ (੫.੧੦.੭) ਅਨੁਸਾਰ ਚੰਗੇ ਜੀਵਨ ਵਾਲੇ ਬੜੀ ਛੇਤੀ ਬ੍ਰਾਹਮਣ, ਕਸ਼ਤਰੀ ਜਾਂ ਵੈਸ਼ ਜਨਮ ਨੂੰ ਜਾ ਪਰਾਪਤ ਹੁੰਦੇ ਹਨ । ਜਿਨ੍ਹਾਂ ਦਾ ਏਥੇ ਭੈੜਾ ਜੀਵਨ ਹੈ, ਉਹ ਡੱਡੂ, ਸੂਰ ਜਾਂ ਚੰਡਾਲ ਦਾ ਜਨਮ ਧਾਰਦੇ ਹਨ । ਕਠ ਉਪਨਿਸ਼ਦ (੫.੭) ਵਿਚ ਮਰਨੈਪਰਾਂਤ ਕਬਨ ਹੈ ਕਿ ਕੁਝ ਆਤਮਾਵਾਂ ਕਰਮਾਂ ਅਨੁਸਾਰ ਗਰਭ ਵਿਚ ਪੈ ਕੇ ਸਰੀਰ ਧਾਰਨ ਕਰਦੀਆਂ ਹਨ ਅਤੇ ਕੁਝ ਰੁਖਾਂ, ਪੌਦਿਆਂ ਦਾ ਰੂਪ ਧਾਰਦੀਆਂ ਹਨ ।<sup>1</sup>

ਗੀਤਾ ਵੀ ਕਹਿੰਦੀ ਹੈ ਕਿ ਪ੍ਰਕ੍ਰਿਤੀ ਤੋਂ ਉਪਜੇ ਤਿੰਨਾਂ ਗੁਣਾਂ ਦੇ ਸਵਾਦ ਵਿਚ ਲਿਪਤ ਰਹਿਣ ਵਾਲੀ ਆਤਮਾ ਚੰਗੀਆਂ ਮੰਦੀਆਂ ਜੂਨਾਂ ਵਿਚ ਪੈਂਦੀ ਹੈ (੧੩.੨੧) । ਉਪਨਿਸ਼ਦਾਂ ਵਾਂਗ ਹੀ ਵਿਚਾਰ ਦਿੱਤਾ ਹੈ ਕਿ ਪਾਪ ਕਰਮ ਕਰਨ ਵਾਲੇ ਖੋਟੀਆਂ ਜੂਨਾਂ ਅਤਵਾਤ ਸੂਰ ਕੁੱਤੇ ਬਿੱਲੇ ਦੀ ਜੂਨ ਵਿਚ ਸੁੱਟੇ ਜਾਂਦੇ ਹਨ (੧੬.੧੯) ।

ਧਰਮ ਰਾਜ :

ਕਾਰਜ ਅਕਾਰਜ ਦਾ ਅਥਵਾ ਧਰਮ ਅਪਰਮ ਦਾ ਨਿਰਨਾ ਕਰਨ ਵਾਲੇ ਦੇਵਤੇ ਦਾ ਨਾਮ ਧਰਮ ਹੀ ਹੈ ।<sup>2</sup> ਕਟੀਆਂ ਨੇ ਧਰਮਰਾਜ ਦੀ ਵੱਖਰੀ ਹੋਂਦ ਮੰਨੀ ਹੈ । ਡਾ: ਸ਼ੇਰ ਸਿੰਘ

<sup>1</sup> ‘ਰੁਖਾਂ ਅਤੇ ਜਾਨਵਰਾਂ ਵਿਚ ਆਤਮਾ ਹੋਣ ਦਾ ਵਿਚਾਰ ਆਰੀਆਂ ਨੇ ਆਦਿ ਵਾਸੀਆਂ ਤੋਂ ਲਿਆ ਹੋ ਸਕਦਾ ਹੈ’,

Indian Philosophy, p, 251.

<sup>2</sup> ਤਿਲਕ, ਗੀਤਾ ਰਹਸ਼ਯ (ਟਿੰਦੀ) ਪੰ; ੧੨੬.੨੭ ।

ਅਨੁਸਾਰ 'ਇਹ ਵੀ (ਧਰਮ ਰਾਜ) ਅਣਮਤੀਆਂ ਦੇ ਨਿਸ਼ਚੇ ਪ੍ਰਗਟਾਉਣ ਲਈ, ਜਾਂ ਉਨ੍ਹਾਂ ਨੂੰ ਉਪਦੇਸ਼ ਦੇਣ ਲਈ, ਜਾਂ ਅਲੰਕਾਰੀ ਰੂਪ ਵਿਚ ਸਿੱਸ਼ਟੀ ਰਚਨਾ ਦੇ ਢਾਹਣ ਬਨਾਣ ਵਾਲੀਆਂ ਕੁਦਰਤੀ ਏਜੰਸੀਆਂ ਦਾ ਚਿੰਨ੍ਹ ਦਰਸਾਇਆ ਹੈ।<sup>੧</sup>

ਧਰਮ ਰਾਜ ਪ੍ਰਭੂ ਦਾ ਨਿਆਂਕਾਰੀ ਨਿਯਮ ਕਿਹਾ ਜਾ ਸਕਦਾ ਹੈ, ਜੋ ਕਿਸੇ ਵਿਸੇਸ਼ ਦਿਨ ਜਾਂ ਵਿਸੇਸ਼ ਥਾਂ ਤੇ ਨਹੀਂ ਹੁੰਦਾ, ਹਰ ਵੇਲੇ ਸਾਡੇ ਅੰਦਰ ਹੈ ਜੋ ਚੰਗੇ ਮੰਦੇ ਦਾ ਨਿਤਾਰਾ ਕਰਦਾ ਰਹਿੰਦਾ ਹੈ।

ਜਪੁਜੀ ਦੀ ਅਖੀਰਲੀ ਪਉੜੀ ਵਿਚ ਕਿਹਾ ਹੈ ਕਿ ਮਨੁਖ ਦੇ ਚੰਗੇ ਮੰਦੇ ਕਰਮ ਧਰਮਰਾਏ ਦੀ ਹਜ਼ੂਰੀ ਵਿਚ ਵਾਚੇ ਜਾਣਗੇ :

ਚੰਗਿਆਈਆਂ ਬੁਰਿਆਈਆਂ ਵਾਚੇ ਧਰਮੁ ਹਦੂਰਿ ॥

ਜਪੁਜੀ ਵਿਚ ਪੌਰਾਣਿਕ ਚਿੜ੍ਹ ਗੁਪਤ<sup>੨</sup> ਦਾ ਹਵਾਲਾ ਦਿੱਤਾ ਹੈ ਜੋ ਜੀਵਾਂ ਦੇ ਚੰਗੇ ਮੰਦੇ ਕਰਮ ਲਿਖ ਕੇ ਵਿਚਾਰਨ ਲਈ ਧਰਮ ਰਾਜ ਦੇ ਪੇਸ਼ ਕਰਦੇ ਹਨ :

ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ  
ਲਿਖਿ ਲਿਖਿ ਧਰਮੁ ਵੀਰਾਰੇ ॥ (ਪ. ੨੭)

ਜੇ ਕਿਸੇ ਹੋਰ ਨਿਸਚੇ ਅਨੁਸਾਰ ਧਰਮ ਰਾਜ ਵਖਰੀ ਹਸਤੀ ਹੈ ਤਾਂ ਉਹ ਵੀ ਪ੍ਰਭੂ ਦੀ ਸੇਵਾ ਵਿਚ ਹੀ ਉਸਦਾ ਕੀਰਤਨ ਕਰ ਰਿਹਾ ਹੈ :

ਗਾਵੈ ਰਾਜਾ ਧਰਮੁ ਦੁਆਰੇ ॥ (ਪ. ੨੭) .

ਗੀਤਾ ਵਿਚ ਵੀ ਕਰਮਾਂ ਦਾ ਨਿਆਂ ਕਰਨ ਵਾਲਾ ਕੋਈ ਵਖਰਾ ਧਰਮਰਾਜ ਨਹੀਂ ਮੰਨਿਆ ਗਿਆ । ਗੀਤਾ (੧੦.੩੨) ਵਿਚ ਕ੍ਰਿਸ਼ਨ ਜੀ ਕਹਿੰਦੇ ਹਨ :

“ਸੱਚਾ ਛੈਸਲਾ ਕਰਨ ਵਾਲਾ ਮੈਂ ਹੀ ਹਾਂ ।”

## ਯਮ ਅਤੇ ਯਮਪੁਰੀ

'ਯਮ (ਯਮ) ਦੇ ਕਈ ਨਾਂ ਦੱਸੇ ਜਾਂਦੇ ਹਨ, ਹਿੰਦੂ ਗ੍ਰੰਥਾਂ ਅਨੁਸਾਰ ਜਮਦੂਤ, ਜਮਕੰਕਰ, ਯਮਰਾਜ, ਧਰਮਰਾਜ ਅਤੇ ਮੁਸਲਮਾਨਾਂ ਅਨੁਸਾਰ ਡਰਿਸ਼ਤਾਂ, ਮਲਕੁਲਮੋਤ, ਅਜਰਾਈਲ ਆਦਿ ਨਾਂ ਹਨ । ਸੰਸਕ੍ਰਿਤ ਵਾਲੇ ਯਮ ਦਾ ਅਰਥ ਰੋਕਣਾ ਕਰਦੇ ਹਨ, ਤਥਾ

੧. ਗੁਰਮਤਿ ਦਰਸ਼ਨ ਪੰ ੨੬੦ ।

੨. 'ਗੁਰਮਤਿ ਅਨੁਸਾਰ ਸਾਕਣੀ ਆਤਮਾ, ਜਮੀਰ, ਜੋ ਗੁਪਤ ਗੀਤੀ ਨਾਲ ਸੁਭ ਅਭੁਭ ਕਰਮਾਂ ਨੂੰ ਹਿਤ ਕਰਦਾ ਹੈ, ਪੁਰਾਣਾਂ ਅਨੁਸਾਰ ਇਹ ਯਮਰਾਜ ਦਾ ਇਕ ਮੁਨਸ਼ੀ ਹੈ...। ਮਹਾਨ ਕੋਸ਼ ਪੰ. ੩੫੦-੫੧ ।

ਮਰਨ ਵੇਲੇ ਗ੍ਰਿਹਤ (ਪਕੜਨ) ਕਰਨ ਵਾਲੀ ਕਿਸੇ ਤਾਰੰਤ ਦਾ ਨਾਂ ਹੈ ਜੋ ਕਿ ਕਰਮਾਂ ਅਨੁਸਾਰ ਸੁਰਗਾਂ ਨਰਕਾਂ ਦੇ ਰਾਹ ਟੋਰਦੀ ਹੈ। ਇਹ ਡਰੈਣੀ ਸੂਰਤ ਹੈ, ਪਰ ਨਾਮ ਜਪਣ ਵਾਲੇ ਲਈ ਨਹੀਂ ।<sup>1</sup>

ਜਪੁਜੀ ਵਿਚ ਸੰਕੇਤ ਹੈ ਕਿ ਪ੍ਰਭੂ ਦਾ ਨਾਮ ਸੁਣ ਕੇ ਮੰਨਣ ਵਾਲਾ ਜਮ ਦੇ ਹਵਾਲੇ ਨਹੀਂ ਹੁੰਦਾ :

ਮੰਨੇ ਜਮ ਕੇ ਸਾਬਿ ਨ ਜਾਇ ॥ (ਪੰ, ੧੩)

ਕਠੋਪਨਿਸਥ ਵਿਚ ਯਮ ਅਤੇ ਯਮਪੁਰੀ ਦੀ ਹੋਂਦ ਵੱਖ ਦੱਸੀ ਹੈ। ਨਚਕੇਤਾ ਪਿਉ ਦੇ ਸਰਾਪ ਕਰਕੇ ਓਥੇ ਜਾਂਦਾ ਹੈ।

ਕ੍ਰਿਸ਼ਨ ਜੀ ਕਹਿੰਦੇ ਹਨ ਕਿ ਅਨੁਸਾਸਨ ਕਾਇਮ ਰੱਖਣ ਵਾਲਾ ਯਮ ਮੈਂ ਹੀ ਹਾਂ (੧੦.੨੯)।

### ਨਰਕ ਸੁਰਗ ਦਾ ਵਿਚਾਰ

ਨਰਕ ਅਜਿਹਾ ਥਾਂ ਦੱਸਿਆ ਗਿਆ ਹੈ ਜਿਥੇ ਮਰਨੇਪਰਾਂਤ ਮੰਦੇ ਕਰਮਾਂ ਵਾਲੇ ਈਡੇ ਜਾਂਦੇ ਹਨ ਅਤੇ ਸੁਰਗ ਅਜਿਹਾ ਅਸਥਾਨ ਹੈ ਜਿਥੇ ਜਾ ਕੇ ਚੰਗੇ ਕਰਮਾਂ ਵਾਲੇ ਸੁਖ ਭੋਗਦੇ ਹਨ। ਨਰਕ ਸੁਰਗ ਬਾਰੇ ਦੋ ਤਰ੍ਹਾਂ ਦੇ ਵਿਚਾਰ ਦਿੱਤੇ ਜਾਂਦੇ ਹਨ। ਇਕ ਧਿਰ ਕਹਿੰਦੀ ਹੈ ਕਿ ਇਹ ਇਸ ਜੀਵਨ ਤੋਂ ਬਾਅਦ ਦੀਆਂ ਪਰਸਥਿਤੀਆਂ ਹਨ ਜਿਸ ਵਿਚ ਹਰੇਕ ਆਤਮਾ ਨੂੰ ਪੁੰਨ ਅਤੇ ਪਾਪ ਕਰਕੇ ਪੈਣਾ ਅਨਿਵਾਰਯ ਹੈ; ਦੂਜੀ ਧਿਰ ਅਨੁਸਾਰ ਇਹ ਟਿਕਾ ਲਈ ਮਾਰਗ ਦੇ ਯਾਤਰੀਆਵਾਸ ਹਨ। ਜਿਵੇਂ ਗੱਡੀ ਥੋੜ੍ਹਾ ਸਮਾਂ ਸਟੇਸ਼ਨ ਤੇ ਖਲੋਕੇ ਅਗੇ ਟੁਰ ਪੈਂਦੀ ਹੈ। ਇਸੇ ਤਰ੍ਹਾਂ ਇਨ੍ਹਾਂ ਥਾਵਾਂ ਤੇ ਠਹਿਰ ਕੇ ਪਾਪ ਪੁੰਨ ਫਲ ਭੋਗਣ ਪਿਛੋਂ ਉਹ ਅੱਗੇ ਟੁਰ ਪੈਂਦਾ ਹੈ।<sup>2</sup> ਵਾਸਤਵ ਵਿਚ 'ਜੇ ਕੋਈ ਨਰਕ ਸਵਰਗ ਹੈ ਤਾਂ ਉਹ ਨਰਕ ਸਵਰਗ ਧਰਤੀ ਤੇ ਹੀ ਹੈ।'<sup>3</sup> 'ਸਵਰਗ, ਅਸਲ ਵਿਚ ਇਕ ਅਜਿਹੀ ਖੁਸ਼ੀ ਹੈ ਜੋ ਹਰ ਪ੍ਰਕਾਰ ਦੇ ਦੂਖਾਂ ਤੋਂ ਮੁਕਤ ਹੁੰਦੀ ਹੈ।'<sup>4</sup>

ਜਪੁਜੀ ਵਿਚ ਸੁਰਗ ਦਾ ਇਕ ਥਾਂ ਸੰਕੇਤ ਹੈ। ਜਿਸ ਸੁਰਗ ਦੀ ਲੋਕ ਇਛਾ ਕਰਦੇ ਹਨ, ਓਥੋਂ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਸੁਦਰ ਇਸਤਰੀਆਂ ਤਾਂ ਆਪ ਪਰਮਾਤਮਾ ਦੀ ਮਹਿਮਾ ਗਾ ਰਹੀਆਂ ਹਨ :

1. ਗਿਆਨੀ ਲਾਲ ਸਿੰਘ (ਸੰਗਰੂਰ), ਗੁਰਮਤਿ ਮਾਰਤੰਡ ਪੰ. ੨੨।

2. ਸਦਗੁਰੂ ਸਰਣ ਅਵਸਥੀ, ਸਾਹਿਤਯ ਤਰੰਗ (ਹਿੰਦੀ) ਪੰ. ੧੬੦।

3. The only heaven and hell which exists is the heaven and hell in this World, Sir John Wood Rosse, Sakti and Sakta, p. 611.

4. R.K. Library of Indian Philosophy and Religion, p. 306.

ਗਾਵਹਿ ਮੌਹਣੀਆਂ ਮਨੁ ਮੌਹਨਿ ਸੁਰਗਾ ਮਛ ਪਇਆਲੇ ॥ (ਪੰ. ੨੭)

ਕਠੋਪਨਿਸਥ (੧.੧੨) ਵਿਚ ਨਜ਼ਕੇਤਾ ਕਹਿੰਦਾ ਹੈ ਕਿ ਸਵਰਗ ਵਿਚ ਕਿਸੇ ਪਰਕਾਰ ਦਾ ਦੁਖ ਨਹੀਂ, ਯਮ ਵੀ ਨਹੀਂ ਹੁੰਦਾ, ਨਾ ਬੁਢਾਪਾ ਓਥੇ ਹੁੰਦਾ ਹੈ ਅਤੇ ਨਾ ਹੀ ਭੁਖ ਪਿਆਸ ਦਾ ਦੁਖ ।

ਗੀਤਾ ਵਿਚ ਸੁਰਗ ਦੀ ਹੋਂਦ ਮੰਨੀ ਹੈ । ਕਿਸ਼ਨ ਜੀ ਕਹਿੰਦੇ ਹਨ : 'ਵੇਦ-ਗਿਆਨੀ ਸੋਮ ਰਸ ਪੀ ਕੇ ਅਤੇ ਮੇਰੀ ਪੂਜਾ ਕਰਕੇ ਸਵਰਗ ਵਿਚ ਦੇਵਾਂ ਦੇ ਭੋਗਾਂ ਨੂੰ ਭੋਗਦੇ ਹਨ (੯.੨੦), ਅਤੇ ਪ੍ਰਿਨਾਂ ਦਾ ਅਸਰ ਮਕਣ ਤੇ ਫੇਰ ਵਾਪਸ ਆ ਜਾਂਦੇ ਹਨ (੯.੨੧) ।

# ਪ੍ਰਸਾਦ ਸਿਧਾਂਤ

(Doctrine of Grace)

ਪ੍ਰਸਾਦ<sup>1</sup> ਦਾ ਸਿਧਾਂਤ ਇਕ ਆਸ਼ਾਵਾਦੀ ਸਿਧਾਂਤ ਹੈ। ਈਸ਼ਵਰਵਾਦੀ ਧਰਮਾਂ ਲਈ 'ਪ੍ਰਸਾਦ' ਵਿਸ਼ੇਸ਼ ਅਧਾਰ ਹੈ। ਰੱਬੀ ਹੋਂਦ ਵਿਚ ਵਿਸ਼ਵਾਸ ਰਖਣ ਵਾਲਾ ਹਰ ਇਕ ਮਨੁਖ ਨਿਜ ਕਿਰਿਆ ਦੇ ਨੇਪਰੇ ਚੜ੍ਹਨ ਲਈ ਪ੍ਰਭੂ ਦੀ ਕ੍ਰਿਪਾ ਲਈ ਅਰਦਾਸ ਕਰਦਾ ਹੈ। ਜਦ ਪੂਰਨ ਨਿਸਚੇ ਨਾਲ ਉਹ ਹਿਰਦਾ ਪ੍ਰਭੂ ਦੇ ਸਾਹਮਣੇ ਖੁਹਲ ਦੇਂਦਾ ਹੈ ਤਾਂ ਉਹ ਮਾਂ ਵਾਂਗ ਉਸਦੇ ਔਂਗੁਣਾਂ ਤੇ ਪਰਦਾ ਵੀ ਪੌਂਦਾ ਹੈ ਅਤੇ ਉਸਦੇ ਗੁਣਾਂ ਨੂੰ ਚਮਕਾਂਦਾ ਵੀ ਹੈ। ਜੇ ਉਹ ਮਾੜੀ ਜਿਹੀ ਝਿੜਕ ਵੀ ਦੇਂਦਾ ਹੈ ਕਿਸੇ ਦੁਖ ਦੇ ਰੂਪ ਵਿਚ ਤਾਂ ਇਹ ਵੀ 'ਉਸਦੀ' ਕ੍ਰਿਪਾ ਹੀ ਹੈ ਜੋ ਮਨੁਖ ਦੇ ਭਵਿਖਤ ਨੂੰ ਸੁਧਾਰਦੀ ਹੈ।

ਜਪੁਜੀ ਵਿਚ ਇਸ ਸਿਧਾਂਤ ਦਾ ਬਾਕੀ ਸਿਧਾਂਤਾਂ ਨਾਲੋਂ ਪ੍ਰਮੁਖ ਤੌਰ ਤੇ ਵਿਵੇਚਣ ਕੀਤਾ ਹੈ, ਕਰਮ, ਭਗਤੀ ਅਤੇ ਗਿਆਨ ਦੁਆਰਾ ਭਾਵੇਂ ਕਿੰਨੀ ਹੀ ਉਚਿਤਾ ਪਰਾਪਤ ਹੋ ਜਾਵੇ ਪਰ ਪਰਵਾਨਗੀ ਪ੍ਰਸਾਦ ਦੁਆਰਾ ਹੀ ਹੁੰਦੀ ਹੈ। ਪ੍ਰਸਾਦ ਇਕ ਅਵੱਸਥਾ ਜਾਂ ਦਰਜਾ ਹੈ ਜੋ ਜਪੁਜੀ ਵਿਚ ਚੌਥਾ ਖੰਡ ਹੈ। ਏਸ ਅਵਤਸਥਾ ਦੀ 'ਬਾਣੀ ਜੋਰੁ' ਹੈ। ਪ੍ਰਭੂ ਦੀ ਕ੍ਰਿਪਾ ਦਿੱਸ਼ਟੀ ਤੋਂ ਹੀ ਹਰ ਇਕ ਨੂੰ ਦਾਤ ਮਿਲਦੀ ਹੈ :-

ਨਾਨਕ ਨਦਰੀ ਕਰਮੀ ਦਾਤਿ ॥ (ਪ. ੨੪)

ਪ੍ਰਭੂ ਦੀ ਪਰਾਪਤੀ ਆਪਣੇ ਤੁਢ ਜਤਨਾਂ ਨਾਲ ਨਹੀਂ ਹੋ ਸਕਦੀ। ਜਪੁਜੀ ਵਿਚ ਦਿੱਸ਼ਟਾਂਤ ਦਿੱਤਾ ਹੈ : 'ਅਕਾਸ਼ ਦੀਆਂ ਗਲਾਂ ਸੂਣ ਕੇ ਕੀੜੀਆਂ ਨੂੰ ਭੀ ਰੀਸ ਆਈ। ਉਨ੍ਹਾਂ ਭੀ ਖੰਭ ਖਿਲਾਰੇ ਭਈ ਚਲੋ ਅਕਾਸ ਦੀ ਸੈਰ ਕਰੀਏ। ਥੋੜੀ ਹੀ ਦੂਰ ਉਡੀਆਂ ਸਨ ਜਾਂ ਤਾਂ ਖੰਭ ਟੁਟ ਗਏ ਤੇ ਜਾਂ ਪੰਛੀਆਂ ਨੇ ਗ੍ਰਸ ਲਈਆਂ। ਇਕੁਰ ਹੀ ਰੱਬ ਦੇ ਪਾਸੇ ਦੀਆਂ ਗਲਾਂ ਸੁਣਕੇ ਤੁਢ ਜੀਵ ਭੀ ਪੁਜਣਾ ਆਪਣੇ ਜਤਨਾਂ ਦਵਾਰਾ ਲੱਚਦੇ ਹਨ। ਜੋ ਕਰਮ ਕਰਦੇ ਹਨ ਜਾਂ ਤਾਂ ਤੋੜ ਹੀ ਨਹੀਂ ਪੁਜਦਾ ਜੇ ਪੁਜੇ ਭੀ ਤਾਂ ਹੰਕਾਰ ਆ ਕੇ ਝਟ ਚੁਗ ਜਾਂਦਾ ਹੈ, ਹੇ ਭਾਈ ! ਇਹ ਵਸਤ ਤਾਂ ਪਰਮਾਤਮਾ ਦੀ ਕ੍ਰਿਪਾ ਦਿੱਸ਼ਟੀ ਦਵਾਰਾ ਪ੍ਰਾਪਤ ਹੁੰਦੀ ਹੈ, ਜਿਹੜੇ ਕੂੜੇ ਲਾਫਾਂ ਮਾਰਦੇ ਹਨ ਤੇ ਆਪਣਾ ਤਾਣ ਦਸਦੇ ਹਨ, ਉਹ ਝੂਠੇ ਹਨ' ।<sup>2</sup>

1. ਪਛਮ ਵਾਲਿਆਂ ਪ੍ਰਸਾਦ (grace) ਤੋਂ ਭਾਵ ਰਿਆਇਤ (favour) ਲਿਆ ਹੈ। ਅੰਗ੍ਰੇਜ਼ੀ ਸ਼ਬਦ grace ਦਾ ਨਿੰਕਾਸ ਫਰਾਂਸੀਸੀ ਅਤੇ ਲਾਤੀਨੀ grace & gratia ਤੋਂ ਅਤੇ ਯੂਨਾਨੀ 'Charis' ਤੋਂ ਹੋਇਆ ਹੈ। Encyclo. p. Brit., V. IV. p. 593.

2. ਅਰਥ, ਭਾਵ: ਜੇਥ ਸਿੰਘ ਜਪੁਜੀ ਸਟੀਕ, ਪੰਡੂ ੬੨।

ਸੁਣਿ ਗਲਾ ਅਕਾਸ ਕੀ ਕੀਟਾ ਆਈ ਠੀਸ ॥  
ਨਾਨਕ ਨਦਰੀ ਪਾਈਐ ਕੂੜੀ ਕੂੜੀ ਠੀਸ ॥ (ਪ: ੩੨)

ਵਾਹਿਗੁਰੂ ਦੀ ਜਿਸ ਤੇ ਮਿਹਰ ਹੋ ਜਾਵੇ ਉਹੋ ਹੀ ਰੱਬ ਵਾਲੇ ਪਾਸੇ ਦੀ ਉਚੇਰੀ  
ਕਾਰ ਕਰ ਸਕੇਂਦੇ ਹਨ ਅਤੇ ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਪਰਾਪਤ ਕਰਕੇ ਨਿਹਾਲ ਹੋ  
ਜਾਂਦੇ ਹਨ :

ਜਿਨ ਕਉ ਨਦਰਿ ਕਰਮੁ ਤਿਨ ਕਾਰੋ ॥  
ਨਾਨਕ ਨਦਰੀ ਨਦਰਿ ਨਿਹਾਲ ॥ (ਪ: ੩੯)

ਜਪੁਜੀ ਦੇ ਮੂਲ ਮੰਤਰ ਵਿਚ ਹੀ 'ਪ੍ਰਸਾਦ' ਦੀ ਅਵੱਸ਼ਕਤਾ ਅਤੇ ਮਹਾਨਤਾ  
ਦਰਸਾ ਦਿੱਤੀ ਹੈ। ਮੂਲ ਮੰਤਰ ਵਿਚ ਦੱਸੇ ਗੁਣਾਂ ਵਾਲਾ ਪ੍ਰਭੂ 'ਗੁਰਪ੍ਰਸਾਦਿ' ਦੁਆਰਾ ਹੀ  
ਪਰਾਪਤ ਹੁੰਦਾ ਹੈ।

ਜਪੁਜੀ ਵਿਚ ਕਿਹਾ ਹੈ ਕਿ ਮੁਕਤੀ ਦਾ ਦੁਆਰਾ ਮਿਹਰ ਨਾਲ ਹੀ ਪਰਾਪਤ ਹੋ  
ਸਕਦਾ ਹੈ — :

ਨਦਰੀ ਮੌਖੁ ਦੁਆਰ ॥ (ਪ: ੪)

'ਇਹ ਨਦਰ ਨਾਮ ਦੇ ਜਾਪ ਤੇ ਗੁਣ ਗਾਉਣ ਤੋਂ ਹੀ ਪ੍ਰਾਪਤ ਹੁੰਦੀ ਹੈ।'<sup>1</sup>  
ਪ੍ਰਭੂ ਦੀ ਬਖਸਿਸ਼ ਜੋ ਸ਼ਰਧਾਲੂਆਂ ਤੇ ਹੁੰਦੀ ਹੈ, ਉਹ ਅਮੇਲਕ ਹੈ :

ਅਮਲੁ ਬਖਸੀਸ ਅਮੁਲੁ ਨੀਸਾਣੁ ॥ (ਪ: ੨੯)

ਮਨੁਖ ਦੀ ਵਡਿਆਈ ਪ੍ਰਭੂ ਦੀ ਮਿਹਰ ਕਰਕੇ ਹੀ ਹੈ। ਜਿਸਨੂੰ ਪਰਮਾਤਮਾ ਦੀ  
ਮਿਹਰ ਦੀ ਨਦਰ ਪਰਾਪਤ ਨਹੀਂ ਉਸਦੀ ਕੋਈ ਵਾਤ ਵੀ ਨਹੀਂ ਪੁਛਦਾ :

ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁੱਛੈ ਕੇ ॥ (ਪ: ੭)

ਜਿਵੇਂ ਸਿੱਕਾ ਮੁਹਰ ਨਾਲ ਹੀ ਪਰਵਾਨ ਹੁੰਦਾ ਹੈ, ਇਸੇਤਰ੍ਹਾਂ ਪ੍ਰਭੂ ਦੇ ਦਰ ਤੇ  
ਉਹੋ ਹੀ ਪਰਵਾਨ ਹੁੰਦੇ ਹਨ ਜਿਨ੍ਹਾਂ ਤੇ ਮਿਹਰ ਦਾ ਨਿਸ਼ਾਨ (ਮੁਹਰ) ਹੈ :

ਨਦਰੀ ਕਰਮਿ ਪਵੈ ਨੀਸਾਣੁ ॥ (ਪ: ੩੪)

ਉਪਨਿਸ਼ਦਾਂ ਨੇ ਇਸ ਗਲ ਤੇ ਜ਼ੋਰ ਦਿੱਤਾ ਹੈ ਕਿ ਸਸੀਮ ਮਨੁਖ ਵਿਚ ਏਨੀ  
ਸਮਰਥਾ ਨਹੀਂ ਕਿ ਉਹ ਅਸੀਮ ਪ੍ਰਭੂ ਨੂੰ ਜਾਣ ਸਕੇ। ਪ੍ਰਭੂ ਦੀ ਆਪਣੀ ਕਿਰਪਾ ਹੋਵੇ ਤਾਂ

1. ਵਿਆਖਿਆ, ਭਾ: ਜੇਧ ਸਿੰਘ, ਜਪੁਜੀ ਸਟੀਕ, ਪੰ: ੩੨।

ਉਹ ਜਾਣਿਆ ਜਾ ਸਕਦਾ ਹੈ। ਕਠ ਉਪਨਿਸ਼ਦ (੨.੨੩) ਵਿਚ ਕਿਹਾ ਹੈ ਕਿ ਆਤਮਾ (ਪ੍ਰਭੂ) ਨਾ ਸਿਖਿਆ ਨਾਲ, ਨਾ ਬੁਧੀ ਦੁਆਰਾ ਅਤੇ ਨਾ ਸਾਸਤਰ ਆਦਿ ਦੇ ਪਾਠ ਸੁਣਨ ਨਾਲ ਪਰਾਪਤ ਹੁੰਦਾ ਹੈ, ਉਹ ਓਸੇ ਨੂੰ ਹੀ ਪਰਾਪਤ ਹੁੰਦਾ ਹੈ ਜਿਸਨੂੰ ਕਿ ਉਹ ਸਵੀਕਾਰ ਕਰਦਾ ਹੈ। ਇਹ ਵਿਚਾਰ ਰੱਬੀ ਮਿਹਰ ਸਿਧਾਂਤ ਦਾ ਹੀ ਹੈ।<sup>1</sup> ਮੁੰਡਕੌਪਨਿਸ਼ਦ (੨.੨.੩) ਵਿਚ ਵੀ ਕਿਹਾ ਹੈ ਕਿ ਇਹ ਆਤਮਾ (ਪ੍ਰਭੂ) ਪੜ੍ਹਨ ਪੜ੍ਹਾਨ ਨਾਲ ਪ੍ਰਾਪਤ ਹੋਣ ਯੋਗ ਨਹੀਂ, ਨਾ ਬੁਧੀ ਨਾਲ, ਨਾ ਬਹੁਤ ਸੁਣਨ ਨਾਲ ਪ੍ਰਾਪਤ ਹੋਣ ਯੋਗ ਹੈ। ਜਿਸਨੂੰ ਨਿਸਚੇ ਹੀ ਇਹ ਆਤਮਾ ਅਪਣਾ ਲੈਂਦਾ ਹੈ ਉਸੇ ਨੂੰ ਪ੍ਰਾਪਤ ਹੁੰਦਾ ਹੈ। ਉਸ ਲਈ ਇਹ ਆਤਮਾ ਆਪਣੇ ਸਰੀਰ (ਸਰੂਪ) ਨੂੰ ਖੁਹਲ ਦੇਂਦਾ ਹੈ ਅਰਥਾਤ ਮਾਯਾਰੂਪੀ ਪਰਦੇ ਨੂੰ ਉਠਾ ਕੇ ਦਰਸ਼ਨ ਦੇਂਦਾ ਹੈ। ਉਸਦੀ ਕਿਰਪਾ ਨਾਲ ਹੀ ਉਸ ਬਾਰੇ ਕਿਹਾ ਜਾ ਸਕਦਾ ਹੈ (ਸਵੇਤ ਉਪ : ੬.੨੧)। ਏਸੇ ਉਪਨਿਸ਼ਦ (੩.੧੦) ਵਿਚ ਕਥਨ ਹੈ ਕਿ ਕਰਤੇ ਦੀ ਕਿਰਪਾ ਨਾਲ ਦੁਖਾਂ ਅਤੇ ਕਾਮਨਾਵਾਂ ਤੋਂ ਮੁਕਤ ਹੋ ਜਾਈਦਾ ਹੈ ਅਤੇ ਉਸਨੂੰ ਮਹਾਨ ਈਸ਼ਵਰ ਜਾਣੀਦਾ। ਜਪੁਜੀ ਵਾਂਗ ਆਖਿਆ ਹੈ ਕਿ ਮੁਕਤੀ ਦੀ ਪਰਾਪਤੀ ਵੀ ਉਸਦੀ ਕਿਰਪਾ ਨਾਲ ਹੀ ਹੁੰਦੀ ਹੈ (ਸਵੇਤ : ਉਪ : ੧.੬)।

ਗੀਤਾ ਵਿਚ ਵੀ ਪ੍ਰਭੂ-ਪ੍ਰਸਾਦ ਦਾ ਕਾਫੀ ਵਿਸਥਾਰ ਹੈ। ਗੀਤਾ (੧੦.੧੧) ਅਨੁਸਾਰ ਅਗਿਆਨ ਤੋਂ ਪੈਦਾ ਹੋਣ ਵਾਲੇ ਹਨੋਰੇ ਨੂੰ ਪ੍ਰਭੂ ਦੀ ਮਿਹਰ ਹੀ ਗਿਆਨ ਦੇ ਦੀਵੇ ਨਾਲ ਦੂਰ ਕਰਦੀ ਹੈ।

ਅਰਜਨ ਕ੍ਰਿਸ਼ਨ ਜੀ ਨੂੰ ਕਹਿੰਦਾ ਹੈ : 'ਮੇਰੇ ਤੇ ਬੜੀ ਕਿਰਪਾ ਕਰਕੇ ਪਰਮਾਤਮਾ ਸੰਬੰਧੀ ਉਪਦੇਸ਼ ਆਪ ਨੇ ਕੀਤਾ ਹੈ, ਜਿਸ ਠਾਲ ਮੇਰਾ ਅਗਿਆਨ ਕਾਫੀ ਦੂਰ ਹੋ ਗਿਆ ਹੈ।' ਨਾਲ ਹੀ 'ਉਸ' ਨੂੰ ਜਾਣਨ ਲਈ ਉਸਦੀ ਮਿਹਰ ਦੀ ਯਾਚਨਾ ਕੀਤੀ ਹੈ (੧੧.੩੧)। ਕ੍ਰਿਸ਼ਨ ਜੀ ਨੇ ਆਪਣੀ ਕਿਰਪਾ ਨਾਲ ਆਪਣੀ ਦੈਵੀ ਸ਼ਕਤੀ ਦੁਆਰਾ ਹੀ ਆਪਣਾ ਵਿਰਾਟ ਰੂਪ ਵਿਖਾਇਆ (੧੧.੪੯)। ਉਸਦੀ ਕਿਰਪਾ ਨਾਲ ਹੀ ਆਵਾਗਵਨ ਦੇ ਦੁਖਾਂ ਤੋਂ ਮੁਕਤ ਹੋ ਸਕੀਦਾ ਹੈ (੧੮.੫੮)। ਉਸਦੀ ਕਿਰਪਾ ਨਾਲ ਹੀ ਪਰਮ ਸ਼ਾਂਤੀ ਅਤੇ ਸਨਾਤਨ ਧਰਮ ਪਰਾਪਤ ਹੁੰਦਾ ਹੈ (੧੮.੬੨)।

<sup>1</sup> R.K., P. Up., p. 619.

## ਮਾਇਆ ਬਾਰੇ ਵਿਚਾਰ

ਪ੍ਰਭੂ ਦੀ ਰਚਨਾ-ਸ਼ਕਤੀ ਨੂੰ ਮਾਇਆ ਕਿਹਾ ਗਿਆ ਹੈ।<sup>1</sup> ਇਹ ਹੈ ਤਾਂ ਪ੍ਰਭੂ ਦੀ ਰਚਨਾ ਸ਼ਕਤੀ<sup>2</sup>, ਉਸਦਾ ਅਨੂਪਮ ਸੁੰਦਰ ਪਸਾਰਾ, ਪਰ ਇਸਦੀ ਆਕਰਸ਼ਣ ਸ਼ਕਤੀ ਏਨੀ ਪਰਬਲ ਹੈ ਕਿ ਆਮ ਮਨੁਖ ਝਟ ਇਸ ਵਲ ਮੁਹਿਆ ਜਾਂਦਾ ਹੈ ਅਤੇ ਇਸਕਦਰ ਇਸਦੇ ਵੱਸ ਵਿਚ ਗੋ ਜਾਂਦਾ ਹੈ ਕਿ ਉਸਨੂੰ ਸਿਰਜਨਹਾਰੇ ਦੀ ਸੋਝੀ ਹੀ ਨਹੀਂ ਰਹਿੰਦੀ।<sup>3</sup> ਇਸ ਕਰਕੇ ਕਿਹਾ ਹੈ ਕਿ ਜਿਹੜੀ ਵਸਤੂ ਸਾਨੂੰ ਪ੍ਰਭੂ ਤੋਂ ਦੂਰ ਕਰਕੇ ਕਿਸੇ ਹੋਰ ਪਾਸੇ ਦੇ ਧਿਆਨ ਵਿਚ ਮਸਤ ਰਖਦੀ ਹੈ, ਉਹ ਮਾਇਆ ਹੈ।<sup>4</sup> ਮਾਇਆ ਨੂੰ ਬਲਵਾਨ ਸਰਪਣੀ ਵੀ ਕਿਹਾ ਹੈ ਜੋ ਦੁਧ ਪਿਆਉਣ ਵਾਲੇ ਅਰਥਾਤ ਸੰਭਾਲਣ ਵਾਲੇ ਨੂੰ ਡੰਗ ਮਾਰ ਦੇਂਦੀ ਹੈ। ਇਸ ਨੂੰ ਜਾਦੂਗਰਨੀ ਵੀ ਆਖਿਆ ਹੈ ਜੋ ਸਭ ਨੂੰ ਭਰਮਾ ਰਹੀ ਹੈ।

ਮਾਇਆ ਦੇ ਹਥਿਆਰਾਂ ਵਿਚੋਂ ਸੁਹਰਤ ਦੀ ਭੁੱਖ ਉਸਦਾ ਪਰਬਲ ਹਥਿਆਰ ਹੈ। ਜਪੁਜੀ (ਪ: ੭) ਵਿਚ ਉਨ੍ਹਾਂ ਜੋਗੀਆਂ ਦਾ ਵਰਣਨ ਹੈ ਜੋ ਮਾਇਆ ਦੇ ਇਸ ਹਥਿਆਰ ਦਾ ਸ਼ਿਕਾਰ ਹਨ। ਸਿਧੀਆਂ ਵਿਖਾ ਕੇ ਕਈ ਜੁਗ ਸੁਹਰਤ ਖੱਟਦੇ ਰਹਿਣਾ ਉਨ੍ਹਾਂ ਦੀ ਤ੍ਰਿਸ਼ਾ ਹੈ ਜੋ ਨਿਰਮੂਲ ਅਤੇ ਅਤ੍ਰਿਪਤ ਹੈ।

ਕੈਵਲ ਉਪਨਿਸਥਿਤ ਵਿਚ ਕਿਹਾ ਹੈ ਕਿ ਮਾਇਆ ਦੇ ਬੰਧਨ ਵਿਚ ਆਤਮਾ ਸਰੀਰ ਧਾਰਨ ਕਰਦੀ ਹੈ ਅਤੇ ਸਾਰੇ ਕਰਮ ਕਰਦੀ ਹੈ। ਜਾਗ੍ਰਤ ਅਵਸਥਾ ਵਿਚ ਉਹ ਔਰਤ, ਖੁਰਾਕ ਅਤੇ ਨਸ਼ੇ ਆਦਿ ਰਾਹੀਂ ਸਵਾਦ ਲੈਂਦੀ ਹੈ (੧੨) ; ਸੁਪਨ ਅਵਸਥਾ ਵਿਚ ਆਪਣੀ ਮਾਇਆ ਰਾਹੀਂ ਰਚੇ ਹਰਖ ਸੋਗ ਅਨੁਭਵ ਕਰਦੀ ਹੈ ; ਸਸ਼ੋ਷ਤੀ ਵਿਚ ਇਹ ਸਭ ਕੁਝ ਦੂਰ ਹੋਣ ਤੇ ਉਹ ਅਨੰਦ ਮਾਣਦੀ ਹੈ (੧੩)।

ਗੀਤਾ ਅਨੁਸਾਰ ਮਾਇਆ ਰਾਹੀਂ ਰੱਬੀ ਅਵਤਾਰ ਹੋਂਦ ਵਿਚ ਆਉਂਦੇ ਹਨ। ਈਸ਼ਵਰ ਦੀ ਇਸ ਮਾਇਆ ਸ਼ਕਤੀ ਰਾਹੀਂ ਜੀਵਨ ਦੇ ਮੰਚ ਤੇ ਲੋਕ ਖੇਡ ਰਹੇ ਹਨ।<sup>5</sup> ਮਾਇਆ ਨੂੰ ਪਰਦਾ ਵੀ ਕਿਹਾ ਹੈ। ਕ੍ਰਿਸ਼ਨ ਜੀ ਕਹਿੰਦੇ ਹਨ ਕਿ ਆਪਣੀ ਯੋਗ ਮਾਇਆ ਦੇ ਨਾਲ ਲੁਕਿਆ ਹੋਇਆ ਮੈਂ ਸਭ ਦੇ ਸਾਹਮਣੇ ਨਹੀਂ ਹੁੰਦਾ (੭.੨੫)। ਫੇਰ ਕਿਹਾ

1. R.K., P. Up., p. 90.

2. ਮਾਇਆ 'ਮ' ਧਾਤੂ ਤੋਂ ਹੈ ਜਿਸਦਾ ਭਾਵ ਹੈ ਸਿਰਜਨ ਸ਼ਕਤੀ, R.K.B.G., p. 41.

3. ਦਾਤਿ ਪਿਆਰੀ ਵਿਸਰਿਆ ਦਾਤਾਰਾ ॥ (ਪਨਾਸਰੀ ਮ: ੫) ੯੭੬

4. ਏਹੁ ਮਾਇਆ ਜਿਤੁ ਹਰਿ ਵਿਸਰੈ ਮੇਹੁ ਉਪਜੈ ਭਾਉ ਦੂਜਾ ਲਾਇਆ ॥

(ਰਾਮਕਲੀ ਅਨੰਦ ਮ : ੩) ੯੨੧

5. Kenneth, W. Morgan, The Religion of Hindues, p. 86.

ਹੈ : 'ਤਿੰਨਾਂ ਗੁਣਾਂ ਵਾਲੀ ਮੇਰੀ ਯੋਗ ਮਾਇਆ ਨਾ ਤਰੀ ਜਾਣ ਵਾਲੀ ਹੈ (੭.੧੪) ਅਤੇ ਜਿਨ੍ਹਾਂ ਨੂੰ ਮਾਇਆ ਨੇ ਜਿਤ ਲਿਆ ਹੈ ਉਹ ਮੂਰਖ ਲੋਕ ਮੈਨੂੰ ਨਹੀਂ ਜਪਦੇ (੭.੧੫)।

### ਕੀ ਮਾਇਆ ਰਚਨਾ ਹੈ ਜਾਂ ਸੁਤੰਤਰ ?

ਜਪੁਜੀ ਉਪਨਿਸ਼ਦ ਅਤੇ ਗੀਤਾ ਤਿੰਨਾਂ ਅਨੁਸਾਰ ਹੀ ਮਾਇਆ ਪ੍ਰਭੂ ਦੀ ਰਚਿਤ-ਸ਼ਕਤੀ ਹੈ ਅਤੇ ਸਦਾ 'ਓਸੇ' ਤੇ ਨਿਰਭਰ ਹੈ ।<sup>1</sup>

ਜਪੁਜੀ ਵਿਚ ਕਿਹਾ ਹੈ ਕਿ ਉਸ ਵਾਹਿਗੁਰੂ ਨੇ ਹੀ ਅਨੇਕ ਰੰਗਾਂ ਅਤੇ ਅਨੇਕ ਜਿਨਸਾਂ ਦੀ ਮਾਇਆ ਪੈਦਾ ਕੀਤੀ ਹੈ :—

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ (ਪ: ੨੭)

ਸ਼ਵੇਤ ਉਪਨਿਸ਼ਦ (੪.੧੦) ਵਿਚ ਕਿਹਾ ਹੈ ਕਿ ਪ੍ਰਕ੍ਰਿਤੀ ਮਾਇਆ ਹੈ ਅਤੇ ਪ੍ਰਭੂ 'ਮਾਯਿਨ', ਮਾਇਆ ਦਾ ਪਤੀ । ਗੀਤਾ ਵਿਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮਾਇਆ ਦੇ ਤਿੰਨੇ ਗੁਣ ਸਤੋਂ, ਰਜੋਂ, ਤਮੇ ਮੇਰੇ ਤੋਂ ਹੀ ਹੋਏ ਹਨ (੭.੧੨) । ਡਾ: ਰਾਧਾ ਕ੍ਰਿਸ਼ਨਨ ਅਨੁਸਾਰ ਏਥੇ ਸਾਂਖ ਦਾ ਪ੍ਰਕ੍ਰਿਤੀ ਦਾ ਸੁਤੰਤਰ ਹੋਣ ਦਾ ਵਿਚਾਰ ਅਪਰਵਾਨਿਆ ਗਿਆ ਹੈ । ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਤਿੰਨਾਂ ਗੁਣਾਂ ਤੋਂ ਬਣੀ ਹਰ ਵਸਤੂ ਸ੍ਰੈਨਿਰਭਰ ਨਹੀਂ, ਸੁਤੰਤਰ ਨਹੀਂ, ਸਗੋਂ ਕੇਵਲ ਉਸੇ ਇਕ ਤੋਂ ਹੀ ਉਗਮੀ ਹੈ ।<sup>2</sup>

ਇਸ ਵਿਚਾਰ ਤੇ ਆਮ ਸੰਕਾ ਕੀਤਾ ਜਾਂਦਾ ਹੈ ਕਿ ਜੇ ਮਾਇਆ ਛਲਣੀ ਹੈ, ਭਰਮ ਭੁਲਾਣੀ ਹੈ, ਹਰੀ ਤੋਂ ਦੂਰ ਲੈਜਾਣ ਵਾਲੀ ਹੈ, ਤਾਂ 'ਕਰਤੇ' ਨੇ ਰਚੀ ਹੀ ਕਿਉਂ ? ਭਾਈ ਜੋਧ ਸਿੰਘ ਜੀ ਦੇ ਸ਼ਬਦ 'ਸਰੀਰਕ ਬਲ ਤਦੋਂ ਹੀ ਵਧਦਾ ਹੈ ਜਦੋਂ ਮਾਦੀ ਰੋਕਾਂ ਤੇ ਫਤਹ ਪਾਈਏ, ਇਖਲਾਕੀ ਗੁਣ ਤਦੋਂ ਹੀ ਆਵਦੇ ਹਨ ਜਦੋਂ ਸਾਡੇ ਸਾਹਮਣੇ ਪਰਤਾਵੇ ਆਵਣ ਤੇ ਅਸੀਂ ਉਨ੍ਹਾਂ ਦੇ ਕਾਬੂ ਵਿਚ ਨ ਆਈਏ" ਇਸ ਸੰਕੇ ਨੂੰ ਨਵਿਰਤ ਕਰਦੇ ਹਨ । ਜੇ ਕੋਈ ਦੂਜੀ ਧਿਰ ਤੋਂ ਛਲਿਆ ਜਾਂਦਾ ਹੈ ਤਾਂ ਕਸੂਰ ਛਲਣ ਵਾਲੇ ਦਾ ਹੀ ਨਹੀਂ, ਆਪਣੀ ਕਰਨਜ਼ੋਰੀ ਵੀ ਹੈ । ਮਨੁਖ ਨੂੰ ਆਪਣੀ ਕਮਜ਼ੋਰੀ ਹੀ ਅਕਸਰ ਫੰਦੇ ਵਿਚ ਪਾਂਦੀ ਹੈ । ਪ੍ਰਭੂ ਨੇ ਸੁਦਰ ਲੀਲਾ ਰਚ ਦਿੱਤੀ । ਸੰਜਮੀ ਮਨੁਖ ਇਸਦੇ ਅਧਾਰ ਤੋਂ ਸ਼ਕਤੀ ਲੈ ਕੇ ਉਚੇਰਾ ਉਠਦਾ ਹੈ, ਕਮਜ਼ੋਰ ਮਨ ਏਸੇ ਵਿਚ ਖੱਚਿਤ ਹੋ ਜਾਂਦਾ ਹੈ । ਜਿਹੜੇ ਮਹਾਂਪੁਰਸ਼ ਇਸਦੀ ਪਰਵਾਹ ਨਹੀਂ ਕਰਦੇ ਉਨ੍ਹਾਂ ਨੂੰ ਮਾਇਆ ਸਤਾਂਦੀ ਨਹੀਂ ਹੈ ਸਗੋਂ ਦਾਸੀ ਬਣ ਕੇ ਸੇਵਾ ਕਰਦੀ ਹੈ ।<sup>3</sup> ਇਸ ਲਈ ਪਰਛਾਵੇਂ ਦਾ ਅਲੰਕਾਰ ਵੀ ਵਰਤਿਆ ਜਾਂਦਾ ਹੈ । ਪਰਛਾਵੇਂ ਦਾ ਪਿਛਾ ਕਰਨ ਵਾਲਾ ਉਸਨੂੰ ਕਾਬੂ ਕਰ ਤਾਂ ਸਕੇਗਾ ਨਹੀਂ, ਹਫ਼ ਕੇ ਡਿਗ ਹੁਟ ਜਾਵੇਗਾ ਅਤੇ ਜੇ ਕੋਈ ਇਸ ਵਲੋਂ ਮੂੰਹ ਫੇਰ ਲੈਂਦਾ ਹੈ ਤਾਂ ਪਰਛਾਵਾਂ ਉਸਦੇ ਪਿਛੇ ਪਿਛੇ ਹੋ ਟੁਰਦਾ ਹੈ ।

1. ਇਹ ਸੁਪਨੀ ਤਾਂ ਕੀ ਕੀਤੀ ਹੋਈ ॥ ਬਲੁ ਅਥਲੁ ਕਿਆ ਇਸਤੇ ਹੋਈ ॥ (ਆਸਾ ਕਬੀਰ) । ੪੮੦

2. B.G., p. 217.

3. ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ॥ (ਮਉੜੀ ਮ : ੩) ੨੩੧

# ਮੁਕਤੀ ਦਾ ਸਿਧਾਂਤ

(Doctrine of final emancipation)

ਮੁਕਤੀ ਹੈ ਆਵਾਗਵਨ ਦੇ ਚੱਕਰ ਤੋਂ ਜਾਂ ਮਾਇਆ ਦੇ ਬੰਧਲ ਤੋਂ ਛੁਟਕਾਰਾ । 'ਲਗਭਗ ਸਾਰੇ ਹੀ ਭਾਰਤੀ ਚਿੰਤਕ ਸੰਮਤੀ ਰਖਦੇ ਹਨ ਕਿ ਮੁਕਤੀ (ਮੋਕਸ਼) ਜਨਮ ਮਰਨ ਤੋਂ ਛੁਟਕਾਰਾ ਹੈ ।<sup>1</sup> ਇਸਦੀ ਪਰਿਭਾਸ਼ਾ ਇਸਤਰ੍ਹਾਂ ਵੀ ਦਿੱਤੀ ਜਾਂਦੀ ਹੈ ਕਿ 'ਸਮੂਹ ਕਲੋਸ਼ਾਂ ਦੀ ਨਵਿਰਤੀ ਮੁਕਤੀ ਹੈ' ।<sup>2</sup>

ਮੁਕਤੀ ਦਾ ਦੋ ਤਰ੍ਹਾਂ ਵਿਵੇਚਨ ਕੀਤਾ ਜਾ ਸਕਦਾ ਹੈ । ਅਭਾਵਤਮਕ (negatively) ਤੌਰ ਤੇ ਜਨਮ ਮਰਨ ਤੋਂ ਖਲਾਸੀ ਹੈ ਅਤੇ ਭਾਵਤਮਕ (positively) ਤੌਰ ਤੇ ਪਰਮਾਤਮਾ ਨਾਲ ਇਕ ਮਿਕਤਾ ਹੈ ।

ਜਪੁਜੀ ਵਿਚ ਮੁਕਤੀ ਦੇ ਦੋਵੇਂ ਪੱਖ ਵੇਖੇ ਜਾ ਸਕਦੇ ਹਨ । ਦੂਖਾਂ ਕਲੋਸ਼ਾਂ ਤੇ ਪਾਪਾਂ ਤੋਂ ਮੁਕਤ ਹੋ ਕੇ ਸਦੀਵੀਂ ਅਨੰਦ ਦੀ ਪਰਾਪਤੀ ਲਈ ਆਖਿਆ ਹੈ :

ਗਾਵੀਐ ਸੁਣੀਐ ਮਨਿ ਰਖੀਐ ਭਾਉ ॥  
ਦੂਖੁ ਪਰਹਰਿ ਸੁਖੁ ਘਰਿ ਲੈ ਜਾਇ ॥ (ਪ: ੫)

.....

ਸੁਣਿਐ ਦੂਖ ਪਾਪ ਕਾ ਨਾਸੁ ॥ (ਪ: ੮)

ਦੂਜਾ ਪ੍ਰਭੂ ਨਾਲ ਇਕ ਮਿਕਤਾ ਦਰਸਾਣ ਲਈ ਸਮੁੰਦਰ ਅਤੇ ਨਦੀਆਂ ਨਾਲਿਆਂ ਦਾ ਅਲੰਕਾਰ ਦਿੱਤਾ ਹੈ । ਪਰ ਇਸ ਵਿਚਾਰ ਦੀ ਵਿਲਖਣਤਾ ਇਹ ਹੈ ਕਿ ਇਕਮਿਕਤਾ ਤਾ ਪਰਾਪਤ ਹੋ ਜਾਂਦੀ ਹੈ, ਪਰ ਪ੍ਰਭੂ-ਸਮੁੰਦਰ ਦਾ ਪੂਰਨ ਬਾਹ ਨਹੀਂ ਪਾਇਆ ਜਾ ਸਕਦਾ ।<sup>3</sup>

ਨਦੀਆ ਅਤੇ ਵਾਹੁ ਪਵਹਿ ਸਮੁੰਦਿ ਨ ਜਾਣੀਅਹਿ ॥ (ਪ: ੨੩)

1. R. K., Indian Philosophy, V. I., p. 242.

2. Total negation of misery is Moksha, S. Brahmchary, Self-Realization, p. 267.

3. 'ਨਦੀਆਂ ਤੇ ਨਾਲੇ ਸਮੁੰਦਰ ਵਿਚ ਜਾ ਪੈਂਦੇ ਹਨ (ਸਮੁੰਦਰ ਦੇ ਨਾਲ ਇਕ ਮਿਕ ਹੋ ਜਾਂਦੇ ਹਨ, ਪਰ ਜਿਥੇ ਜਾ ਕੇ ਡਿਗੇ ਹਨ ਉਸੇ ਹਿੱਸੇ ਨਾਲ ਸਪਰਾਸ਼ ਹੈ) ਉਸਤੋਂ ਬਿਨਾ ਜੇਹੜਾ ਸਮੁੰਦਰ ਹੈ ਉਸਦੇ ਅੰਤ ਨੂੰ ਨਹੀਂ ਜਾਣਦੇ । ਇਕਰ ਹੀ ਭਗਤ ਜਨ ਇਕ ਮਿਕ ਤਾਂ ਹੋ ਜਾਂਦੇ ਹਨ ਪਰ ਅੰਤ ਨਹੀਂ ਜਾਣ ਸਕਦੇ : 'ਭਾ. ਜੋਪ ਸਿੰਘ ਜਪੁਜੀ ਸਟੀਕ : ਪੰ. ੫੦ ।

ਮੁਕਤੀ ਹੈ ਅਮਰਤਾ। ਕਠੋਪਨਿਸ਼ਦ (ੴ. ੧੪. ੧੫) ਵਿਚ ਕਿਹਾ ਹੈ ਕਿ ਜਦ ਹਿਰਦੇ ਦੀਆਂ ਸਾਰੀਆਂ ਇਛਾਵਾਂ ਮਰ ਜਾਂਦੀਆਂ ਹਨ ਅਤੇ ਜਦ ਅਵਿਦਿਆ, ਹੰਕਾਰ ਆਦਿ ਦੀਆਂ ਸਾਰੀਆਂ ਗੰਢਾਂ ਖੁਲ ਜਾਂਦੀਆਂ ਹਨ ਤਾਂ ਅਮਰਾਪਦ ਪਰਾਪਤ ਹੁੰਦਾ ਹੈ। ਛੰਦੋ: ਉਪਨਿਸ਼ਦ (੪.੧੪.੩) ਵਿਚ ਕਿਹਾ ਹੈ ਕਿ ਜਿਵੇਂ ਕੰਵਲ ਦੇ ਪੱਤੇ ਤੇ ਪਣੀ ਨਹੀਂ ਠਹਿਰਦਾ, ਇਸਤਰ੍ਹਾਂ ਮੁਕਤ ਪੁਰਖ ਨੂੰ ਕਰਮਾਂ ਦਾ ਲੇਪ ਨਹੀਂ ਲਗਦਾ।

ਇਸੇ ਉਪਨਿਸ਼ਦ ਵਿਚ ਹੋਰ ਅਲੰਕਾਰ ਦਿੱਤੇ ਹਨ : ਜਿਵੇਂ ਘੋੜਾ ਆਪਣੀ ਗਿੱਚੀ ਦੇ ਵਾਲ ਝਾੜ ਦੇਂਦਾ ਹੈ, ਇਸੇਤਰ੍ਹਾਂ ਮੁਕਤ ਆਤਮਾ ਆਪਣੇ ਪਾਪ ਝਾੜ ਦੇਂਦੀ ਹੈ। ਜਾਂ ਜਿਵੇਂ ਗ੍ਰਹਣ ਲੱਗਣ ਪਿਛੋਂ ਚੰਨ ਪੂਰਨ ਤੌਰ ਤੇ ਚਮਕਦਾ ਹੈ, ਇਸੇਤਰ੍ਹਾਂ ਆਤਮਾ ਦਾ ਬੰਧਨ ਮੁਕਤ ਹੋ ਜਾਂਦੀ ਹੈ। ਉਸਦੇ ਕਰਮ ਇਸਤਰ੍ਹਾਂ ਦਗਧ ਹੋ ਜਾਂਦੇ ਹਨ ਜਿਵੇਂ ਅੱਗ ਵਿਚ ਕਾਨਾ ਜਾਂ ਟਾਂਡਾ।<sup>1</sup>

ਮੁੰਡਕ ਉਪਨਿਸ਼ਦ ਵਿਚ ਕਿਹਾ ਹੈ ਜਿਵੇਂ ਦਰਯਾ ਸਮੁੰਦਰ ਵਿਚ ਪੈ ਕੇ ਆਪਣਾ ਨਾਮ ਅਤੇ ਰੂਪ ਤਿਆਗ ਦੇਂਦੇ ਹਨ, ਇਸੇਤਰ੍ਹਾਂ ਨਾਮ ਰੂਪ ਤੋਂ ਮੁਕਤ ਹੋ ਕੇ ਆਤਮਾ ਪਰਮ ਪੁਰਖ ਵਿਚ ਜਾ ਸਮਾਂਦੀ ਹੈ (੩.੨.੮)। ਪੈਂਗਲ ਉਪਨਿਸ਼ਦ (੪.੧੦) ਅਨੁਸਾਰ ‘ਜਿਵੇਂ ਪਾਣੀ ਵਿਚ ਪਾਣੀ, ਦੁਧ ਵਿਚ ਦੁਧ, ਘਿਊ ਵਿਚ ਘਿਊ ਪਾਇਆਂ ਇਕ ਹੋ ਜਾਂਦੇ ਹਨ, ਭੇਦ ਨਹੀਂ ਰਹਿੰਦਾ, ਇਸੇਤਰ੍ਹਾਂ ਆਤਮਾ ਪਰਮਾਤਮਾ ਇਕ ਹੋ ਜਾਂਦੇ ਹਨ।

ਗੀਤਾ ਕਹਿੰਦੀ ਹੈ ਕਿ ਜੇ ਕੋਈ ਭੀ ਪੁਰਖ ਦੇਸ਼ ਵਾਲੀ ਬੁਧੀ ਤੋਂ ਦੂਰ ਹੋ ਕੇ ਸ਼ਰਧਾ ਦੇ ਨਾਲ ਸਦਾ ਮੇਰੇ ਵਿਚਾਰ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ (੩.੩੧)। ਜਿਹੜਾ ਸਰੀਰ ਨੂੰ ਤਿਆਗ ਕੇ ਫੇਰ ਜਨਪ ਧਾਰਨ ਨਹੀਂ ਕਰਦਾ, ਉਹੋ ਹੀ ਮੁਕਤ ਹੈ ਅਤੇ ਉਹੋ ਹੀ ਪਰਮੇਸ਼ਰ ਨੂੰ ਪਰਾਪਤ ਹੁੰਦਾ ਹੈ (੪.੯)।

## ਜੀਵਨ ਮੁਕਤ ਅਤੇ ਵਿਦੇਹ ਮੁਕਤ

ਦੇਹ ਜਾਂ ਸਰੀਰ ਨੂੰ ਤਿਆਗਣ ਪਿਛੋਂ ਪਰਾਪਤ ਹੋਣ ਵਾਲੀ ਮੁਕਤੀ ਵਿਦੇਹ ਮੁਕਤੀ ਹੈ। ਦੂਜਾ, ਸਰੀਰ ਵਿਚ ਰਹਿੰਦਿਆਂ ਹੀ ਜੋ ਮੁਕਤ ਹੈ ਉਸਨੂੰ ਜੀਵਨ ਮੁਕਤ ਕਹਿੰਦੇ ਹਨ। ਉਹ ਸਰੀਰ ਦੇ ਬੰਧਨ ਵਿਚ ਨਹੀਂ ਹੁੰਦਾ, ਸ਼ਰੀਰਕ ਵਾਸ਼ਨਾਵਾਂ ਤੋਂ ਉਚੇਰਾ ਹੁੰਦਾ ਹੈ। “ਉਹ ਹਰਖ ਸੋਗ ਤੋਂ ਨਿਆਰਾ ਹੁੰਦਾ ਹੈ, ਮਿਤ੍ਰ ਅਤੇ ਸ਼ਤ੍ਰੂ ਉਸਦੀ ਨਜ਼ਰ ਵਿਚ ਇਕੋ ਜਿਹੇ ਹੁੰਦੇ ਹਨ। ਉਹ “ਸਭਨਾ ਦਾ ਹੀ ਮਿੱਤਰ ਹੁੰਦਾ ਹੈ, ਜਾਤ, ਨਸਲ, ਆਸੂਮ ਤੋਂ ਉਚੇਰਾ ਹੁੰਦਾ ਹੈ, ਬਾਹਰੋਂ ਉਹ ਰੁਝੇਵੇਂ ਵਿਚ ਲਗਦਾ ਹੈ, ਪਰ ਉਸਦਾ ਅੰਦਰ ਸ਼ਾਂਤ ਅਡੋਲ ਹੁੰਦਾ ਹੈ, ਉਹ ਪਰਮ ਅਨੰਦ ਵਿਚ ਮਸਤ ਹੁੰਦਾ ਹੈ ਅਤੇ ਸਦਾ ਹੀ ਚੜ੍ਹਦੀ

1. R. K. P. Up., p. 119-20. with ref. to c. Up., VIII, V. 24.3

ਕੱਲਾ ਵਿਚ ਹੈ ਅਤੇ ਹਰ ਪਾਸੇ ਚੰਗਿਆਈ ਦੀ ਸੁਗੰਧੀ ਖਲੋਰਦਾ ਹੈ ।”<sup>1</sup>

ਜਪੁਜੀ ਵਿਚ ਜੀਵਨ ਮੁਕਤ ਸ਼ਬਦ ਨਹੀਂ ਹੈ, ਪਰ ਇੱਕੀ ਵਿਚ ‘ਪੰਚ ਪ੍ਰਵਾਨ ਪੰਚ ਪਰਧਾਨ’ ਸ਼ਬਦ ਜੀਵਨ ਮੁਕਤ ਦਾ ਭਾਵ ਦਰਸਾਂਦੇ ਹਨ। ਪਦਾਰਥਕ ਅਤੇ ਨਿੱਜੀ ਕਾਮਨਾਂ ਤੋਂ ਮੁਕਤ ਹੋਇਆ ਮਨੁਖ ਹੀ ਪ੍ਰਭੂ ਨੂੰ ਪ੍ਰਵਾਨ ਹੈ ਅਤੇ ਜੋ ਏਥੇ ਰਹਿੰਦਿਆਂ ਵੀ ਸਰਬ-ਸ੍ਰੋਟ ਹੈ। ਅਜਿਹੇ ਮੁਕਤ ਜਨ ਪਦਾਰਥਕ ਮੌਹ ਤੋਂ ਨਿਰਲੇਪ ਹੋਏ ਕੇਵਲ ਇਕ ਪ੍ਰਭੂ ਨਾਲ ਹੀ ਲਿਵਲੀਨ ਰਹਿੰਦੇ ਹਨ।

ਬਿਹੁਦ : ਉਪਨਿਸ਼ਦ (੪.੪.੬) ਵਿਚ ਵੀ ਆਖਿਆ ਹੈ : “ਜੋ ਇਛਾ ਰਹਿਤ ਹੈ, ਜਿਸਦੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਜਾਂ ਜਿਸਦੀ ਇਛਾ ਕੇਵਲ ਆਤਮਾ ਹੈ ; ਉਹ ਏਥੇ ਹੀ ਮੁਕਤ ਹੈ, ਬ੍ਰਹਮ ਹੈ ਅਤੇ ਬ੍ਰਹਮ ਪਾਸ ਹੀ ਜਾਂਦਾ ਹੈ ।”

ਗੀਤਾ ਵਿਚ ਜੀਵਨ ਮੁਕਤ ਦੇ ਲੱਛਣ ਦੋਂ ਸੇ ਹਨ : ਜਿਸ ਤੇ ਤਿੰਨ ਗੁਣਾਂ ਦਾ ਅਸਰ ਨਹੀਂ ਹੁੰਦਾ, ਅਡੋਲ ਰਹਿੰਦਾ ਹੈ। ਜੋ ਦੁਖ ਸੁਖ ਨੂੰ ਇਕੋ ਜਿਹੇ ਜਾਣਦਾ ਹੈ, ਜੋ ਸੋਨੇ ਅਤੇ ਮਿੱਟੀ ਲਈ ਸਮਦ੍ਰਿਸ਼ਟੀ ਰਖਦਾ ਹੈ, ਉਸਤਤ ਨਿੰਦਾ ਵਿਚ ਸ਼ਾਂਤ ਰਹਿੰਦਾ ਹੈ, ਮਿੜ੍ਹ ਅਤੇ ਸ਼ਤਰੂ ਇਕ ਸਮਾਨ ਜਾਣਦਾ ਹੈ, ਜੋ ਨਿਰਅਭਿਮਾਨੀ ਹੈ, ਪਰਮਾਤਮਾ ਨੂੰ ਮਾਲਕ ਜਾਣ ਕੇ, ਸੁਆਰਥ ਰਹਿਤ ਹੋ ਕੇ ਸਰਧਾ ਨਾਲ ਉਸਨੂੰ ਪ੍ਰੇਮ ਕਰਦਾ ਹੈ (੧੪.੨੩-੨੬)। ਫੇਰ ਸਲੋਕ ੨੩.੨੫ ਵਿਚ ਕਿਹਾ ਹੈ ਕਿ ਜੀਵਨ ਮੁਕਤ ਗਿਆਨੀ ਪੁਰਖ ਏਥੇ ਰਹਿ ਕੇ ਜਿਹੜੇ ਕਰਮ ਕਰਦਾ ਹੈ ਉਹ ਸੁਆਰਥ ਲਈ ਨਹੀਂ ਲੋਕ ਹਿਤ ਵਾਸਤੇ ਹੀ ਕਰਦਾ ਹੈ (੩.੨੫)। ਜੰਵਤ ਮੁਕਤੀ ਏਥੇ ਹੀ ਸਮਭਾਵ ਨਾਲ ਪਰਾਪਤ ਹੋ ਸਕਦੀ ਹੈ (੫.੧੯)।

### ਮੁਕਤੀ ਪਰਾਪਤ ਕਰਨ ਦੇ ਸਾਧਨ

ਮੁਕਤੀ ਪਰਾਪਤ ਕਰਨੀ ਸੌਖੀ ਵੀ ਹੈ ਅਤੇ ਅੌਖੀ ਵੀ। ਸਵਾਮੀ ਵਿਵੇਕਾਨੰਦ ਅਨੁਸਾਰ ਬਹਾਦਰਾਂ ਲਈ ਮੁਕਤੀ ਦੀ ਪਰਾਪਤੀ ਸਉਖੀ ਹੈ ਪਰ ਕਮਜ਼ੋਰਾਂ ਬੁਜ਼ਦਿਲਾਂ ਲਈ ਨਹੀਂ।<sup>2</sup>

ਜਪੁਜੀ ਦੀ ਚਉਥੀ ਪਉੜੀ ਵਿਚ ‘ਮੁਕਤੀ ਦਾ ਦੁਆਰ’ ਪ੍ਰਭੂ ਦੀ ਬਖਸ਼ਿਸ਼ ਦੁਆਰਾ ਪਰਾਪਤ ਹੁੰਦਾ ਦਸਿਆ ਹੈ। ਸ੍ਰੇ ਉਪਰਾਲੇ ਜਾਂ ਹੋਰ ਕਿਸੇ ਤਰ੍ਹਾਂ ਦੀ ਸ੍ਰੇਜੁਗਤੀ ਨਾਲ ਮੁਕਤੀ ਨਹੀਂ ਮਿਲਦੀ :

ਜੋਰੁ ਨ ਜੁਗਤੀ ਛੁਟੈ ਸੰਸਾਰੁ॥ (੫. ੩੩)

ਇਹ ਬੰਦ ਖਲਾਸੀ ਜਾਂ ਮੁਕਤੀ ਪ੍ਰਭੂ ਦੀ ਰੜਾ ਵਿਚ ਰਹਿ ਕੇ ਉਸਦੀ ਮਰਜ਼ੀ ਅਨੁਸਾਰ ਚੱਲਣ ਨਾਲ ਹੀ ਹੋ ਸਕਦੀ ਹੈ :-

1. Indian culture (edite 1) p. 21-22.

2. Selection from S. Vivekananda, p. 442:

ਬੰਦਿ ਖਲਾਸੀ ਭਾਣੈ ਹੋਇ ॥ ਹੋਰ ਆਖਿ ਨ ਸਕੈ ਕੋਇ ॥ (ਪ. ੨੫)

ਜਿਹੜੇ ਪ੍ਰਭੂ ਦਾ ਨਾਮ ਸੁਣ ਕੇ ਮੰਨਦੇ ਹਨ ਉਹ ਭਾਣੇ ਵਿਚ ਹੀ ਹੁੰਦੇ ਹਨ । ਅਜਿਹੇ ਮਨੁਖ ਆਪ ਵੀ ਮੁਕਤੀ ਦਾ ਦਰ ਪਰਾਪਤ ਕਰ ਲੈਂਦੇ ਹਨ ਅਤੇ ਆਪਣੇ ਪਰਵਾਰ ਦਾ ਨਿਸਤਾਰਾ ਵੀ ਕਰ ਲੈਂਦੇ ਹਨ :

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੇ ਸਾਧਾਰੁ ॥ (ਪ. ੧੫)

ਜਾਂ

ਜਿਤੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ (ਸ਼ਲੋਕ)

ਬ੍ਰਹਮਣ ਯੁਗ ਵਿਚ ਮੁਕਤੀ ਯਗ ਆਦਿ ਸਾਧਨਾ ਦੁਆਰਾ ਸਮਝੀ ਜਾਂਦੀ ਸੀ, ਪਰ ਉਪਨਿਸ਼ਦ ਲੇਖਕਾਂ ਨੇ ਕਿਹਾ ਹੈ ਕਿ ਆਤਮਾ ਯਗ ਆਦਿ ਨਾਲ ਮੁਕਤੀ ਪਰਾਪਤ ਨਹੀਂ ਕਰ ਸਕਦੀ । ਏਹ ਕੇਵਲ ਸੱਚੇ ਧਾਰਮਿਕ ਜੀਵਨ ਦੁਆਰਾ ਹੀ ਪਰਾਪਤ ਹੁੰਦੀ ਹੈ ।

ਉਪਨਿਸ਼ਦਾਂ ਨੇ ਮੁਕਤੀ ਦਾ ਪ੍ਰਮੁਖ ਸਾਧਨ ਗਿਆਨ ਹੀ ਦੱਸਿਆ ਹੈ । ਕੇਨ ਉਪਨਿਸ਼ਦ (੨.੫) ਅਨੁਸਾਰ ਬੰਧਨ ਅਵਿਦਿਆ ਕਰਕੇ ਹੈ, ਗਿਆਨ ਨਾਲ ਕਾਮਨਾਮਈ ਜੀਵਨ ਤੋਂ ਉਚੇਰਾ ਹੋ ਕੇ ਮੁਕਤੀ ਪਰਾਪਤ ਹੋ ਸਕਦੀ ਹੈ (੨.੫) । ਸੁਖਾਲ ਉਪਨਿਸ਼ਦ ਵਿਚ ਕਿਹਾ ਹੈ ਕਿ ਜਿਸਨੂੰ ਇਹ ਗਿਆਨ ਹੈ ਕਿ ਇਹ ਸਾਰੇ ਲੋਕ ਆਤਮਾ ਵਿਚ ਹਨ, ਉਹ ਕੇਵਲ ਆਤਮਾ ਹੀ ਬਣ ਜਾਂਦਾ ਹੈ । ਇਹ ਸਿਧਾਂਤ ਵੇਦਾਂ ਦਾ ਹੈ (੧੦.੧;੧੧.੧) । ਸਵੇਤ ਉਪਨਿਸ਼ਦ (੧.੬) ਵਿਚ ਮੁਕਤੀ ਦੀ ਪਰਾਪਤੀ ਪ੍ਰਭੂ ਕ੍ਰਿਪਾ ਨਾਲ ਦੱਸੀ ਹੈ ।

ਗੀਤਾ (੧੩.੨੩) ਵਿਚ ਕਿਹਾ ਹੈ ਕਿ ਪੁਰਸ਼ ਅਤੇ ਪਰਕ੍ਰਿਤੀ ਨੂੰ ਤੱਤ ਦੇ ਨਾਲ ਜਾਣਨ ਵਾਲਾ ਮੁਕਤ ਹੋ ਜਾਂਦਾ ਹੈ ।

1. R.K., P. Up. p. 119.



## **6. ਰਚਨਾ ਬਾਰੇ ਵਿਚਾਰ**

**(Concept of Creation)**



## ਵਿਸ਼ਵ ਦੀ ਉਤਪਤੀ ਦਾ ਸਿਧਾਂਤ

ਰਚਨਾ ਇਕ ਰਹੱਸ ਹੀ ਹੈ। ਰਚਨਾਂ ਤੋਂ ਪਹਿਲਾਂ ਕੀ ਸੀ? ਰਚਨਾ ਕਿਉਂ  
ਕੀਤੀ ਗਈ? ਕਾਹਦੇ ਨਾਲ ਰਚੀ ਗਈ? ਰਚਨਾ ਲਈ ਸਮਗ੍ਰੀ ਕਿਥੋਂ ਆਈ?  
ਕਿਵੇਂ ਰਚੀ ਗਈ? ਕਿਸ ਵਿਉਂਤ ਨਾਲ ਅਤੇ ਕਦੋਂ ਰਚੀ ਗਈ? ਆਦਿ ਪ੍ਰਸ਼ਨ  
ਇਸ ਰਚਨਾ ਦੇ ਭੇਦ ਨੂੰ ਖੁਹਲਣ ਲਈ ਕੀਤੇ ਜਾ ਸਕਦੇ ਹਨ। ਆਤਮਵਾਦੀ ਅਤੇ  
ਵਿਗਿਆਨੀ ਇਸ ਭੇਦ ਨੂੰ ਪਾਉਣ ਲਈ ਚਿਰਕਾਲ ਤੋਂ ਜਤਨ ਕਰ ਰਹੇ ਹਨ, ਪਰ ਜੋ  
ਕੁਝ ਲਭਾ ਹੈ ਕਿਆਸ ਹੀ ਹਨ। ਨਿਸਚੇ ਨਾਲ ਅਜੇ ਤਕ ਕੁਝ ਨਹੀਂ ਕਿਹਾ ਜਾ ਸਕਦਾ।  
'ਮੁਰਗੀ ਪਹਿਲਾਂ ਜਾਂ ਆਂਡਾ?' ਅਜੇ ਤਕ ਅੜਾਉਣੀ ਬਣੀ ਹੋਈ ਹੈ। ਭਾਈ ਜੋਧ ਸਿੰਘ  
ਅਨੁਸਾਰ ਗੁਰੂ ਜੀ ਰਚਨਾ ਸਿਧਾਂਤਾਂ ਨੂੰ ਬਿਆਨ ਕਰਨ ਦੇ ਵਿਸਥਾਰ ਵਿਚ ਨਹੀਂ ਪਏ।<sup>1</sup>  
ਸਿਰਫ ਏਨਾ ਹੀ ਕਿਹਾ ਹੈ ਕਿ ਵਿਜੋਗ (ਵਿਛੋੜਾ) ਕਰਕੇ ਸੰਸਾਰ ਦੀ ਹੋਂਦ ਸੰਭਵ ਹੋਈ।<sup>2</sup>  
ਉਪਨਿਸ਼ਦਾਂ ਦੇ ਰਿਸ਼ੀ ਨਿਰੰਤਰ ਇਸ ਭਾਲ ਵਿਚ ਲਗੇ ਰਹੇ। ਸਿਸ਼ ਗੁਰੂਆਂ ਤੋਂ ਇਸ  
ਰਹੱਸ ਬਾਰੇ ਸਵਾਲ ਪੁਛਦੇ ਰਹੇ। ਕਈ ਉਪਨਿਸ਼ਦਾਂ ਦੇ ਨਾਂ ਵੀ ਇਸ ਪੁਛ ਪੜਤਾਲ  
ਕਰਕੇ ਰਖੇ ਗਏ, ਜਿਵੇਂ ਪ੍ਰਸ਼ਨ ਉਪਨਿਸ਼ਦ, ਕੇਨ ਉਪਨਿਸ਼ਦ ਅਤੇ ਸ਼ਵੇਤ ਉਪਨਿਸ਼ਦ ਦੀ  
ਅਰੰਭਤਾ।

ਆਤਮ-ਵਿਦਿਆ ਦੇ ਵਿਦਿਆਰਥੀ ਆਤਮਾ ਦਾ ਵਿਸ਼ਵ ਅਤੇ ਵਿਸਵ-ਕਰਤੇ  
ਨਾਲ ਸੰਬੰਧ ਹੋਣ ਕਰਕੇ ਇਸ ਬਾਰੇ ਭਾਲ ਕਰਦੇ ਰਹੇ। ਕਈ ਤਰ੍ਹਾਂ ਦੇ ਵਿਚਾਰ ਪ੍ਰਗਟਾਏ।  
ਅਤੇ ਜਿਵੇਂ ਰਚਨਾ ਵਿਕਾਸ ਕਰਦੀ ਆ ਰਹੀ ਹੈ ਰਚਨਾ ਰਹੱਸ ਦੇ ਖੋਜੀਆਂ ਦੇ ਇਸ  
ਪ੍ਰਤੀ ਵਿਚਾਰ ਵੀ ਵਿਕਾਸ ਕਰਦੇ ਰਹੇ ਹਨ। ਕਈ ਭੇਦ ਜਿਹੜੇ ਆਤਮ-ਵਿਦਿਆਰਥੀਆਂ  
ਨੇ ਖੁਹਲੇ, ਉਨ੍ਹਾਂ ਦੀ ਤਸਦੀਕ ਅੱਜ ਦਾ ਵਿਗਿਆਨੀ ਵੀ ਕਰ ਰਿਹਾ ਹੈ।

### ਰਚਨਾ ਕਿਸਤੋਂ ਅਤੇ ਕਿਸ ਨਾਲ?

ਜਪੁਜੀ ਦੀ ੩੦ਵੀਂ ਪਉੜੀ ਵਿਚ ਮਾਇਆ ਤੋਂ "ਰਚਨਾ" ਦਾ ਸੰਕੇਤ ਕੀਤਾ ਹੈ  
ਪਰ ਪਰਵਾਨਿਆਂ ਨਹੀਂ, ਸਗੋਂ ਕਿਹਾ ਹੈ ਕਿ ਮਾਇਆ ਦੇ ਤਚੇ ਹੋਏ ਚੇਲੇ ਬ੍ਰਹਮਾ, ਵਿਸ਼ਨੂੰ  
ਅਤੇ ਸ਼ਿਵਜੀ ਸਮਰਥ ਨਹੀਂ ਹਨ। ਜਪੁਜੀ ਅਤੇ ਸਮੁੱਚੀ ਗੁਰੂਬਾਣੀ ਦੀ ਇਕ ਅਵਾਜ਼ ਹੈ

- 
1. Theories of Creation, the Guru does not proceed to describe in detail, Some Studies of Sikhism, p. 12.
  2. ਵੇਖੋ ਅਰਥ : ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ॥ (ਪ. ੨)

ਹੈ ਕਿ ਸਭ ਕੁਝ ਅਕਾਲ ਪੁਰਖ ਨੇ ਆਪਣੇ ਆਪ ਤੋਂ ਹੀ ਸਾਜਿਆ ਹੈ, ਦ੍ਰੌਤ ਦਾ ਭਾਵ ਹੈ ਹੀ ਨਹੀਂ। ਜਪੁਜੀ ਦੇ ਮੂਲ ਮੰਤਰ ਵਿਚ ਪ੍ਰਭੂ ਨੂੰ 'ਕਰਤਾ ਪੁਰਖ' ਕਹਿ ਕੇ ਗੁਰੂ ਨਾਨਕ ਨੇ ਆਪਣੇ ਮਤ ਨੂੰ ਸਪਸ਼ਟ ਕੀਤਾ ਹੈ। ਪ੍ਰੰਸੀਪਲ ਗੰਗਾ ਸਿੰਘ ਦਾ ਵਿਚਾਰ ਹੈ :

"ਕਰਤਾ ਆਪ ਹੀ ਇਸ ਖੇਲ ਨੂੰ ਤੇ ਆਪਣੇ ਫੁਰਨੇ ਤੋਂ ਹੀ ਕਿਰਤ ਦੀ ਸਮਗ੍ਰੀ ਬਣਾਂਦਾ ਹੈ। ਉਹ ਕਿਸੇ ਤਰਖਾਣ ਯਾ ਸੁਨਿਆਰੇ ਵਾਂਛੂ ਨਹੀਂ ਜੋ ਲਕੜ ਯਾ ਧਾਤ ਤੋਂ ਬਿਨਾਂ ਕੋਈ ਮੰਜਾ ਯਾ ਜੋਵਰ ਨਾ ਬਣਾ ਸਕੇ। ਜੋ ਵਾਦੀ ਇਹ ਕਹਿੰਦੇ ਹਨ ਕਿ 'ਮਾਦੇ ਤੋਂ ਬਿਨਾਂ ਸਿਸ਼ਟੀ ਕਿਸ ਤਰ੍ਹਾਂ ਬਣ ਸਕਦੀ ਹੈ' ਉਨ੍ਹਾਂ ਲਈ ਉੱਤਰ ਹੈ ਕਿ ਜੋ ਹੱਥਾਂ ਪੈਰਾਂ ਤੋਂ ਬਹੁਰ ਮਾਦੇ ਨੂੰ ਤਰਤੀਬ ਦੇਣ ਦੀ ਸਮਰੱਥਾ ਰੱਖਦਾ ਹੋਵੇ, ਉਸ ਵਿਚ ਫੁਰਨੇ ਤੋਂ ਮਾਦਾ ਪੈਦਾ ਕਰ ਦੇਣ ਦੀ ਸ਼ਕਤੀ ਵੀ ਹੋ ਸਕਦੀ ਹੈ।"<sup>1</sup> ੨੭ਵੀਂ ਪਉੜੀ ਵਿਚ ਕਿਹਾ ਹੈ ਕਿ ਅਨੇਕਾਂ ਰੰਗਾਂ, ਪਰਕਾਰ ਦੀ ਅਤੇ ਜਿਨਸਾਂ ਦੀ ਪ੍ਰਕਿਰਣੀ ਉਸ ਵਾਹਿਗੁਰੂ ਨੇ ਹੀ ਪੈਦਾ ਕੀਤੀ ਹੈ।<sup>2</sup>

ਇਸਤਰ੍ਹਾਂ ਪ੍ਰਕਿਰਤੀ ਦਾ ਆਦਿ ਹੈ ਪਰਮਾਤਮਾ।<sup>3</sup>

ਉਪਨਿਸ਼ਦਾਂ ਦਾ ਵੀ ਇਹੋ ਵਿਚਾਰ ਹੈ ਕਿ ਸਭ ਕੁਝ ਉਸ ਇਕ ਪ੍ਰਭੂ ਤੋਂ ਹੀ ਹੋਇਆ ਹੈ। ਮੁੰਡਕ ਉਪਨਿਸ਼ਦ (੧.੧.੧) ਵਿਚ ਦ੍ਰਿਸ਼ਟਾਂਤ ਦਿੱਤੇ ਹਨ ਕਿ ਜਿਵੇਂ ਮਕੜੀ ਆਪਣੇ ਤੋਂ ਜਾਣਾ ਰਚਦੀ ਹੈ, ਜਿਵੇਂ ਵਾਲ ਜੀਂਦੇ ਮਨੁਖ ਦੇ ਸਿਰ ਤੇ ਉੱਗ ਪੈਂਦੇ ਹਨ, ਜਿਵੇਂ ਬਨਸਪਤੀ ਪਰਤੀ ਤੇ ਉੱਗ ਖਲੋਂਦੀ ਹੈ, ਇਸੇ ਤਰ੍ਹਾਂ ਅਥਿਨਾਸੀ ਪੁਰਸ਼ ਤੋਂ ਸਾਰਾ ਜਗਤ ਉਤਪਨ ਹੋਂਦਾ ਹੈ। ਕਠੋਪਨਿਸ਼ਦ (੬.੨) ਵਿਚ ਆਖਿਆ ਹੈ ਕਿ ਜਿਹੜਾ ਵੀ ਇਹ ਜਗਤ ਵਿਖਾਈ ਦੇਂਦਾ ਹੈ, ਸਾਰਾ ਉਸ ਬ੍ਰਹਮ ਤੋਂ ਹੀ ਉਗਮਿਆ ਹੈ। ਮੁੰਡਕ ਉਪਨਿਸ਼ਦ (੨.੧.੧) ਵਿਚ ਇਕ ਹੋਰ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਅੱਗ ਵਿਚੋਂ ਹਜ਼ਾਰਾਂ ਚੰਗਿਆਝੀਆਂ ਨਿਕਲ ਕੇ ਉਸੇ ਵਿਚ ਸਮਾ ਜਾਂਦੀਆਂ ਹਨ, ਇਸੇ ਤਰ੍ਹਾਂ ਅਨੇਕਾਂ ਜੀਵ ਉਸ ਬ੍ਰਹਮ ਵਿਚੋਂ ਹੀ ਉਤਪਨ ਹੋ ਕੇ ਉਸੇ ਵਿਚ ਸਮਾਂ ਜਾਂਦੇ ਹਨ।

ਪਰ ਇਕ ਥਾਂ ਪ੍ਰਕਿਰਤੀ-ਸੁਤੰਤਰ ਦਾ ਵਿਚਾਰ ਵੀ ਦਿੱਤਾ ਗਿਆ ਹੈ, ਜੋ ਸਾਂਖ ਦੇ ਪਰਭਾਵ ਕਰਕੇ ਹੈ। ਪਰ ਸੁਤੰਤਰ ਤੋਂ ਭਾਵ ਇਹ ਨਹੀਂ ਹੈ ਕਿ ਉਹ ਆਪਣੇ ਆਪ ਤੋਂ ਹੀ ਹੋਂਦ ਵਿਚ ਆਈ ਹੈ। ਮਾਇਆ ਦੀ ਵੱਖ ਹਸਤੀ ਮੰਨੀ ਹੈ। ਪ੍ਰਭੂ ਨੇ ਉਸ ਮਾਇਆ ਦੁਆਰਾ ਜਗਤ ਦੀ ਰਚਨਾ ਕੀਤੀ ਹੈ ਅਰਥਾਤ ਇਕ ਘੁਮਿਆਰ ਵਰਗੀ ਰਚਨਾ ਹੈ ਜੋ ਮਿੱਟੀ ਦੁਆਰਾ ਘਾੜਤ ਘੜਦਾ ਹੈ। ਸਵੇਤ: ਉਪਨਿਸ਼ਦ (੪:੧੦) ਵਿਚ ਪ੍ਰਕਿਰਤੀ ਨੂੰ ਮਾਇਆ ਕਿਹਾ ਹੈ ਅਤੇ ਪਰਮੇਸ਼ਰ ਨੂੰ ਮਾਇਆ ਦਾ ਪਤੀ। ਸਿਨਹਾ ਨੇ ਇਸ ਨੂੰ ਦਵੈਤ-

1. ਜਪੁਜੀ ਸਟੀਕ, ਪੰ. ੬-੭।

2. ਉਸ ਇਕ ਤੋਂ ਹੀ ਸਭ ਉਤਪਤੀ ਹੋਈ : 'ਏਕਸੁ ਤੇ ਸਭ ਓਪਤਿ ਹੋਈ' (ਗਊੜੀ ਮ. ੧) ੨੨੩

3. "ਗੁਰਮਤਿ ਦੁਜੇ ਮੱਤਾਂ ਵਾਂਗ ਸਿਸ਼ਟੀ ਦੇ ਪਰਵਾਹ ਨੂੰ ਅਨਾਦੀ ਨਹੀਂ ਮੰਨਦੀ", ਭਾ: ਜੋਪ ਸਿੰਘ, ਗੁਰਮਤਿ ਨਿਰਣਯ, ਪੰ. ੨੪।

ਵਾਈ ਵਿਚਾਰ ਦੀ ਵਕਾਲਤ ਦੱਸਿਆ ਹੈ ।<sup>1</sup> ਡਾ: ਰਾਧਾ ਕ੍ਰਿਸ਼ਨਨ ਅਨੁਸਾਰ ਇਹ ਵਿਚਾਰ ਸਾਂਖ ਅਤੇ ਵੇਦਾਂਤ ਦਾ ਸਮਝੇਤਾ ਹੈ ।<sup>2</sup> ਸਾਈ ਦਾਸ ਨੇ ਵੀ ਇਸ ਤੋਂ ਵਿਚਾਰ ਬਣਾਇਆ ਹੈ ਕਿ ਸੰਸਾਰ ਦੀ ਉਤਪਤੀ ਬਾਰੇ ਉਪਨਿਸਥਦਾਂ ਵਿਚ ਰਾਏ ਦੀ ਇਕਸੁਰਤਾ ਨਹੀਂ ।<sup>3</sup> ਪਰ ਇਹੋ ਜਿਹਾ ਵਿਚਾਰ ਹੋਰ ਉਪਨਿਸਥਦਾਂ ਵਿਚ ਨਹੀਂ ਹੈ। ਉਪਰੋਕਤ ਵਿਦਵਾਨਾਂ ਨੇ ਇਸੇ ਮੰਤਰ ਦਾ ਹੀ ਹਵਾਲਾ ਦਿੱਤਾ ਹੈ।

ਗੀਤਾ ਵਿਚ ਦੋਵੇਂ ਤਰ੍ਹਾਂ ਦੇ ਵਿਚਾਰ ਹਨ। ਗੀਤਾ (੭.੯.੭) ਵਿਚ ਆਖਿਆ ਹੈ : “ਮੈਂ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਅਤੇ ਪਰਲੋ ਕਰਨ ਵਾਲਾ ਹਾਂ ਅਰਥਾਤ ਸਾਰੇ ਜਗਤ ਦਾ ਮੈਂ ਮੂਲ ਕਾਰਨ ਹਾਂ, ਮੇਰੇ ਤੋਂ ਬਿਨਾਂ ਕੋਈ ਦੂਜੀ ਵਸਤੂ ਨਹੀਂ ਹੈ...।”

ਪਰ ਗੀਤਾ ਦੇ ਇਕ ਸ਼ਲੋਕ (੯.੧੦) ਵਿਚ ਕਿਹਾ ਹੈ ਕਿ ‘ਮੇਰੀ ਅਗਵਾਈ ਹੇਠ ਪ੍ਰਕਿਰਤੀ ਸਭ ਵਸਤੂਆਂ ਨੂੰ ਜਨਮ ਦੇਂਦੀ ਹੈ। “ਗੀਤਾ ਪੁਰਸ਼ ਅਤੇ ਪ੍ਰਕਿਰਤੀ ਨੂੰ ਅਨਾਦੀ ਕਹਿੰਦੀ ਹੈ, ਅਰਥਾਤ ਆਤਮਾ ਅਤੇ ਪਦਾਰਥ ਦੋਵੇਂ ਅਨਾਦੀ ਹਨ।”<sup>4</sup> ਗੀਤਾ ਦੇ ਸ਼ਲੋਕ (੧੩.੧੯) ਵਿਚ ਕ੍ਰਿਸ਼ਨ ਜੀ ਨੇ ਪ੍ਰਕਿਰਤੀ ਅਰਥਾਤ ਮਾਇਆ ਅਤੇ ਆਤਮਾ ਦੋਹਾਂ ਦਾ ਅਨਾਦੀ ਹੋਣ ਦਾ ਵਿਚਾਰ ਦਿੱਤਾ ਹੈ। ‘ਇਹ ਵਿਚਾਰ ਸਾਂਖ ਤੋਂ ਲਿਆ ਗਿਆ ਹੈ ਅਤੇ ਪਦਾਰਥ (matter) ਬਾਰੇ ਗੀਤਾ ਦੇ ਸਾਰੇ ਵਿਚਾਰ ਸਾਂਖ ਸਿਧਾਂਤ ਨਾਲ ਮਿਲਦੇ ਹਨ।’<sup>5</sup> -

### ਰਚਨਾ ਕਿਵੇਂ ਰਚੀ ਗਈ ?

ਇਸ ਬਾਰੇ ਵੀ ਕੁਝ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ। ਜਪੁਜੀ ਵਿਚ ਕਿਹਾ ਹੈ ਕਿ ਸਾਜਣ ਵਾਲਾ ਆਪ ਹੀ ਜਾਣ ਸਕਦਾ ਹੈ :—

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਪ: ੨੧)

ਰਚਨਾ ਬਾਰੇ ਇਹੋ ਹੀ ਆਖਿਆ ਜਾ ਸਕਦਾ ਹੈ ਕਿ ਇਹ ਪ੍ਰਭੂ ਦੇ ਹੁਕਮ ਨਾਲ ਹੀ ਹੋਈ ਹੈ :—

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੇ ਵਡਿਆਈ ॥ (ਪ: ੨)

ਜਾਂ ਪ੍ਰਭੂ ਨੇ ਇਕ ਵਾਕ ਨਾਲ ਸਾਰਾ ਪਸਾਰਾ ਕਰ ਦਿੱਤਾ। ਉਸਦੇ ਇਕ ਵਾਕ ਨਾਲ ਹੀ ਜੀਵਨ ਦੇ ਦਰਿਆ ਵਗ ਪਏ :

1. The Foundation of Hinduism, p. 29.

2. P. Up., p. 37.

3. Message of the Upanisads, p. 11.

4. G.C. Narang, Real Hinduism, p. 58.

5. Encyclopaedia of Religion & Ethics, V. VII, p. 537.

ਕੀਤਾ ਪਸਾਉ ਏਕੋ ਕਵਾਉ ॥  
ਤਿਸ ਤੇ ਹੋਏ ਲਖ ਦਰੀਆਉ ॥ (ਪ: ੧੯)

ਮੇਤ੍ਰੀ ਉਪਨਿਸ਼ਦ (੬.੬) ਵਿਚ ਲਿਖਿਆ ਹੈ ਕਿ ਅੰਤ ਵਿਚ ਇਹ ਜਗਤ ਅਵਾਕ ਹੀ ਸੀ, ਜਦ ਪਰਜਾਪਤੀ ਨੇ ਤਪ ਸਾਧਿਆ ਤਾਂ ਉਸਨੇ ਭੂ, ਭਵੂ, ਸਵੂ ਸ਼ਬਦ ਉਚਰੇ। ਜਗਤ ਦਾ ਇਹ ਸਥਾਲ ਰੂਪ ਬਣਿਆ। ਤੌਤ: ਉਪਨਿਸ਼ਦ (੨.੬) ਵਿਚ ਕਿਹਾ ਹੈ: 'ਉਸ ਨੇ ਇੱਛਾ ਕੀਤੀ ਕਿ ਮੈਂ ਬਹੁਤ ਹੋ ਜਾਵਾਂ।' ਇਹ ਇੱਛਾ ਪ੍ਰਭੂ ਦੀ ਆਗਿਆ ਜਾਂ ਹੁਕਮ ਦਾ ਭਾਵ ਦਰਸਾਂਦੀ ਹੈ। ਗੀਤਾ ਵਿਚ ਹੁਕਮ ਦੁਆਰਾ ਸ਼੍ਰੂਟੀ ਰਚਨਾ ਦਾ ਵਿਚਾਰ ਨਹੀਂ ਹੈ।

### ਸ਼ਿਵ ਸ਼ਕਤੀ, ਪੁਰਸ਼ ਪ੍ਰਕਿਰਤੀ ਅਤੇ ਵਿਰੋਧੀ ਲਿੰਗ ਦਾ ਸਿਧਾਂਤ (Theory of opposite)

ਸਾਂਖ ਦਾ ਵਿਚਾਰ ਹੈ ਕਿ ਸਾਰੀ ਰਚਨਾ ਸ਼ਿਵ ਅਤੇ ਸ਼ਕਤੀ ਦੇ ਮੇਲ ਨਾਲ ਹੀ ਹੋਈ ਹੈ। ਸ਼ਿਵ ਅਤੇ ਸ਼ਕਤੀ ਪੁਰਸ਼ ਅਤੇ ਪ੍ਰਕਿਰਤੀ ਹਨ।<sup>1</sup> ਜਪੁਜੀ ਵਿਚ ਸ਼ਿਵ ਸ਼ਕਤੀ ਜਾਂ ਪੁਰਸ਼ ਪ੍ਰਕਿਰਤੀ ਵੱਖ ਵੱਖ ਹਸਤੀਆਂ ਪਰਵਾਨ ਨਹੀਂ ਕੀਤੀਆਂ ਗਈਆਂ। ਮਾਇਆ ਦਾ ਕਿਸੇ ਜੁਗਤੀ ਨਾਲ ਗਰਭਤ ਹੋ ਕੇ ਤਿੰਨ ਦੇਵਾਂ ਨੂੰ ਜਨਮ ਦੇਣ ਦਾ ਸੰਕੇਤ ਤਾਂ ੩੦ਵੀਂ ਪਉੜੀ ਵਿਚ ਹੈ, ਪਰ ਪਰਵਾਨ ਨਹੀਂ ਕੀਤਾ।

ਵਿਰੋਧੀ ਲਿੰਗ ਦੇ ਨਿਯਮ ਦੁਆਰਾ ਸਾਰੀ ਸ਼੍ਰੂਟੀ ਦੀ ਰਚਨਾ ਹੋ ਰਹੀ ਹੈ, ਪਰ ਇਹ ਨਿਯਮ 'ਕਰਤਾ ਪੁਰਖ' ਦਾ ਆਪਣਾ ਬਣਾਇਆ ਹੋਇਆ ਹੈ। ਜਿਸ ਕਰਕੇ ਉਹ ਨਿਯਮ ਅਤੇ ਨਿਯਮ ਦੀ ਪਾਲਨਾ (ਰਚਨਾ) ਤੋਂ ਵੱਖ ਨਹੀਂ ਹੈ।<sup>2</sup> ਜਪੁਜੀ ਦੀ ਅਖੀਰਲੀ ਪਉੜੀ ਵਿਜ ਉਤਭੁਜ ਰਚਨਾ ਵਿਚ ਇਹ ਨਿਯਮ ਵਰਤਦਾ ਦੱਸਿਆ ਗਿਆ ਹੈ। ਪਾਣੀ ਨੂੰ ਪਿਤਾ ਕਿਹਾ ਹੈ ਅਤੇ ਧਰਤੀ ਨੂੰ ਮਾਂ, ਇਸ ਮਾਂ ਪਿਉ ਦੇ ਮੇਲ ਨਾਲ ਹੀ ਉਪਤੀ ਦਾ ਸਾਰਾ ਕ੍ਰਮ ਚਲਦਾ ਹੈ। ਪਾਣੀ ਬੀਜ ਰੂਪ ਹੋ ਕੇ ਧਰਤੀ ਨੂੰ ਗਰਭਤ ਕਰਦਾ ਹੈ ਅਤੇ ਬਨਸਪਤੀ ਜਨਮਦੀ ਹੈ।

ਉਪਨਿਸ਼ਦਾਂ ਵਿਚ ਇਹ ਵਿਚਾਰ<sup>3</sup> ਕਈ ਥਾਵਾਂ ਤੇ ਆਇਆ ਹੈ। ਬਿਹੁਦ ਉਪਨਿਸ਼ਦ ਵਿਚ ਇਸ ਬਾਰੇ ਬੜੇ ਵਚਿਤ੍ਰ ਵਿਚਾਰ ਦਿੱਤੇ ਹਨ: "ਪਹਿਲਾਂ ਕੇਵਲ ਆਤਮਾ ਹੀ ਸੀ, ਇਕੱਲਿਆਂ ਹੋਣ ਕਰਕੇ ਉਸ ਨੂੰ ਕੋਈ ਖੁਸ਼ੀ ਨਹੀਂ ਸੀ। ਉਸਨੇ ਦੂਜੇ ਦੀ ਇੱਛਾ ਕੀਤੀ। ਜਿਵੇਂ ਇਸਤਰੀ ਪੁਰਖ ਆਲੰਗਤ (ਮਿਲਦੇ) ਹੁੰਦੇ ਹਨ, ਉਸੇਤਰੂਂ ਦਾ (ਉਹ) ਹੋ ਗਿਆ। ਉਸਨੇ ਆਪਣੇ ਇਸ ਸਰੀਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਜਿਸਤੋਂ ਪਤੀ ਅਤੇ ਪਤਨੀ ਹੋਏ। ਯਾਗਯਵਲਕਯ ਨੇ ਕਿਹਾ ਕਿ ਆਤਮਾ ਇਕ ਦਾਣੇ ਦੀ ਭਾਂਤੀ ਹੈ।

1. Dr, S.S. Kohli, Outlines of Sikh Thought, p. 39.

2. ਜਹ ਦੇਖਾ ਤਹ ਰਵਾਂ ਰਦੇ ਸ਼ਿਵ ਸ਼ਕਤੀ ਕਾ ਮੇਲੁ। (ਸਿਰੀ ਰਾਗ ਮ: ੧)

ਜਿਸਦੇ ਦੋ ਭਾਗ ਇਸਤਰੀ ਤੇ ਪੁਰਖ ਹਨ। ਇਸਤਰੂਂ ਪੁਰਸ਼ ਇਸਤਰੀ ਨਾਲ ਸੰਯੁਕਤ ਹੋਇਆ ਜਿਸਤੋਂ ਪ੍ਰਾਣੀ ਉਤਪਨ ਹੋਏ (੧.੪.੩)। ‘ਇਸਤਰੀ ਨੇ ਸੋਚਿਆ ਕਿ ਮੈਨੂੰ ਆਪਣੇ ਤੋਂ ਹੀ ਰਚ ਕੇ ਮੇਰੇ ਨਾਲ ਕਿਵੇਂ ਸੰਯੁਕਤ ਹੋ ਸਕਦਾ ਹੈ। ਉਹ ਛੁਪ ਗਈ। ਉਹ ਗਾਂ ਬਣ ਗਈ, ਦੂਜਾ ਬਲਦ ਬਣ ਗਿਆ ਅਤੇ ਉਸ (ਗਾਂ) ਨਾਲ ਮੇਲ ਕੀਤਾ, ਜਿਸਤੋਂ ਗਾਵਾਂ ਬਲਦ ਉਤਪਨ ਹੋਏ। ਫੇਰ ਉਹ ਘੋੜੀ ਬਣ ਗਈ ਅਤੇ ਦੂਜਾ ਖੋਤਾ ਬਣ ਕੇ ਸੰਯੁਕਤ ਹੋਇਆ। ਫੇਰ ਉਹ ਬਕਰੀ ਬਣ ਗਈ ਅਤੇ ਦੂਜਾ ਬਕਰਾ। ਫੇਰ ਉਹ ਭੇਡ ਬਣ ਗਈ ਅਤੇ ਦੂਜੇ ਨੇ ਭੇਡੂ ਬਣ ਕੇ ਸੰਜੋਗ ਦੁਆਰਾ ਭੇਡਾਂ ਉਪਜਾਈਆਂ। ਇਸਤਰੂਂ ਕੀੜੀ ਤੋਂ ਲੈ ਕੇ ਜਿਨੇ ਵੀ ਮਿਥੁਨ (ਇਸਤਰੀ ਪੁਰਖ ਰੂਪ ਜੋੜੇ) ਹਨ ਉਨ੍ਹਾਂ ਸਾਰਿਆਂ ਦੀ ਰਚਨਾ ਕਰ ਦਿੱਤੀ (੧.੪.੪)

ਗੀਤਾ ਵਿਚ ਵੀ ਇਸ ਮੇਲ ਦੁਆਰਾ ਉਤਪਤੀ ਦੇ ਸਿਧਾਂਤ ਨੂੰ ਦੱਸਿਆ ਗਿਆ ਹੈ। ਗੀਤਾ (੧੪.੩-੪) ਅਨੁਸਾਰ ਪ੍ਰਕਿਰਤੀ ਮਾਂ ਹੈ ਜਿਸਨੂੰ ਪਰਮੇਸ਼ਰ ਪਿਉ ਦਾ ਮੇਲ ਗਰਭਤ ਕਰਕੇ ਸਾਰੀ ਸ਼੍ਰੀਸ਼ਟੀ ਦੀ ਉਤਪਤੀ ਕਰਦਾ ਹੈ। ਗੀਤਾ ਵਿਚ ਪੁਰਸ਼ ਪ੍ਰਕਿਰਤੀ ਦੇ ਮੇਲ ਨਾਲ ਰਚਨਾ ਦਾ ਸਾਂਖ ਵਾਲਾ ਵਿਰਾਰ ਕਈ ਥਾਵਾਂ ਤੇ ਦਿੱਤਾ ਹੈ, ਪਰ ਏਥੇ ਪੁਰਸ਼ ਪਰਮੇਸ਼ਰ ਹੈ ਜੋ ਆਪ ਕ੍ਰਿਸ਼ਨ ਜੀ ਹਨ। ਕ੍ਰਿਸ਼ਨ ਜੀ ਕਹਿੰਦੇ ਹਨ : “ਮੇਰੀ ਤ੍ਰੈ ਗੁਣ ਮਈ ਮਾਇਆ (ਪ੍ਰਕਿਰਤੀ) ਯੋਨੀ ਹੈ, ਮੈਂ ਉਸ ਯੋਨੀ ਵਿਚ ਚੇਤਨ ਰੂਪ ਬੀਜ ਰਖਦਾ ਹਾਂ, ਉਸ ਜੜ ਚੇਤਨ ਦੇ ਮਿਲਾਪ ਨਾਲ ਸਾਰੇ ਪਰਾਣੀਆਂ ਦੀ ਉਤਪਤੀ ਹੁੰਦੀ ਹੈ (੧੪.੩)। ਨਾਨਾ ਪ੍ਰਕਾਰ ਦੀਆਂ ਯੋਨੀਆਂ ਵਿਚ ਜਿੰਨੇ ਵੀ ਸਰੀਰ ਪੈਦਾ ਹੁੰਦੇ ਹਨ, ਉਨ੍ਹਾਂ ਸਭ ਦੀ ਤ੍ਰੈਗੁਣ ਮਈ ਮਾਇਆ, ਗਰਭ ਧਾਰਨ ਕਰਨ ਵਾਲੀ ਮਾਂ ਹੈ, ਅਤੇ ਮੈਂ ਬੀਜ ਸਥਾਪਤ ਕਰਨ ਵਾਲਾ ਪਿਤਾ ਹਾਂ (੧੪.੪),। ਜਿੰਨੀ, ਵੀ ਰਚਨਾ ਹੋਈ ਹੈ ਕਸ਼ਤਰ, ਕਸ਼ਤਰਗਯ ਅਰਥਾਤ ਪੁਰਸ਼ ਪ੍ਰਕਿਰਤੀ ਦੇ ਮੇਲ ਨਾਲ ਹੀ ਹੋਈ ਹੈ (੧੩.੨੯)।

### ਪੰਜ ਭੂਤ (ਤੱਤ) ਰਚਨਾ

ਸ਼੍ਰੀਸ਼ਟੀ ਪੰਜ ਤਤਾਂ ਤੋਂ ਬਣੀ ਆਖੀ ਜਾਂਦੀ ਹੈ। ਜਪੁਜੀ ਦੇ ਅਖੀਰਲੇ ਸ਼ਲੋਕ ਵਿਚ ‘ਪੰਜ ਭੂਤਾਂ’ ਵਿਚੋਂ ਤਿੰਨ ਦਾ ਵਰਣਨ ਹੈ, ਅਗਨੀ ਅਤੇ ਅਕਾਸ ਦਾ ਵਰਣਨ ਨਹੀਂ ਹੈ :—

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਚਾਰ ਤਤਾਂ ਦਾ ਵਰਣਨ ਵੀ ਕੀਤਾ ਗਿਆ ਹੈ :—

ਪਵਣ ਪਾਣੀ ਅਗਨੀ ਪਾਤਾਲ ॥

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ ॥<sup>1</sup> (ਪ: ੩੪)

<sup>1</sup> ਹੋਰ ਥਾਣੀ ਵਿਚ ਪੰਜ ਤੱਤਾਂ ਦਾ ਇਕੱਠਾ ਵਰਣਨ ਵੀ ਹੈ। ਇਹ ਸਰੀਰ ਪੰਜਾਂ ਤੱਤਾਂ ਤੋਂ ਹੀ ਬਣਿਆ ਹੈ :

ਪੰਜ ਤੱਤੁ ਮਿਲਿ ਕਾਇਆ ਕੀਨੀ । (ਮਾਤ੍ਰ ਮ: ੧) ੧੦੩੦

ਪੈਂਗਲ ਉਪਨਿਸਥ (੨.੨) ਵਿਚ ਪੰਜ ਤੱਤਾਂ ਦੇ ਮੇਲ ਨਾਲ ਸਥਾਲ ਸਰੀਰ ਬਣਿਆ ਦੱਸਿਆ ਹੈ। ਹਰ ਟਿਕ ਤੱਤ ਦੇ ਹਿੱਸਿਆਂ ਦਾ ਵਿਸਥਾਰ ਵੀ ਦਿੱਤਾ ਹੈ, ਜਿਵੇਂ ਖੋਪਰੀ, ਖਲੜੀ, ਅੰਤੜੀਆਂ, ਹੱਡੀਆਂ, ਮਾਸ ਅਤੇ ਨਾਖੁਨ ਸਰੀਰ ਦੇ ਅੰਗ ਹਨ, ਇਸੇ ਤਰ੍ਹਾਂ ਬਾਕੀਆਂ ਦੇ ਅੰਗ ਦੱਸੇ ਹਨ। ਤੈਤ: ਉਪਨਿਸਥ (੨.੧.੧) ਵਿਚ ਪੰਜ ਤੱਤਾਂ ਦਾ ਅਤੇ ਉਨ੍ਹਾਂ ਦੀ ਪ੍ਰਕਿਰਿਆ ਦਾ ਵਰਣਨ ਹੈ : “ਬ੍ਰਹਮ ਤੋਂ ਅਕਾਸ਼ ਹੋਇਆ, ਅਕਾਸ਼ ਤੋਂ ਪਵਨ, ਪਵਨ ਤੋਂ ਅਗਨੀ, ਅਗਨੀ ਤੋਂ ਪਾਣੀ, ਪਾਣੀ ਤੋਂ ਧਰਤੀ, ਧਰਤੀ ਤੋਂ ਬਨਸਪਤੀ, ਬਨਸਪਤੀ ਤੋਂ ਅੰਨ ਅਤੇ ਅੰਨ ਤੋਂ ਪੁਰਖ ।” ਐਤਰੀ : ਉਪਨਿਸਥ (੩.੧.੩) ਵਿਚ ‘ਪੰਚ ਮਹਾਭੂਤਾਨੀ’ ਦਾ ਵਰਣਨ ਹੈ। ਡਾਸਨ ਅਨੁਸਾਰ ਇਹ ਤਕਨੀਕੀ ਸ਼ਬਦ ਪਹਿਲੀ ਵਾਰੀ ਏਸ ਉਪਨਿਸਥ ਵਿਚ ਵਰਤਿਆ ਗਿਆ ਹੈ।<sup>1</sup>

ਗੀਤਾ (੭.੪) ਵਿਚ ਪੰਜ ਦੀ ਥਾਂ ਅੱਠ ਤੱਤ ਦੱਸੇ ਹਨ :

“ਧਰਤੀ, ਪਾਣੀ, ਅਗਨੀ, ਪਵਨ, ਅਕਾਸ਼, ਮਨ ਬੁੱਧੀ ਅਤੇ ਅਹੰਕਾਰ ਅੱਠ ਪਰਕਾਰ ਨਾਲ ਵੰਡੀ ਪ੍ਰਕਿਰਤੀ ਹੈ”। ਗੀਤਾ ਦੇ ਸ਼ਲੋਕ (੭.੯) ਵਿਚ ਪਾਣੀ ਅਤੇ ਅਕਾਸ਼ ਤੱਤਾਂ ਦਾ ਵਰਣਨ ਹੈ ਅਤੇ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਪਾਣੀ ਵਿਚ ਮੈਂ ਰਸ ਹਾਂ ਅਤੇ ਅਕਾਸ਼ ਵਿਚ ਮੈਂ ਸ਼ਬਦ ਹਾਂ। ਇਸੇ ਸ਼ਲੋਕ ਵਿਚ ਸੂਰਜ ਦਾ ਵਰਣਨ ਹੈ ਜੋ ਅਗਨੀ ਤੱਤ ਦਾ ਸੂਰਕ ਹੈ। ਅਗਲੇ ਸ਼ਲੋਕ (੭.੯) ਵਿਚ ਕਿਹਾ ਹੈ : ‘ਧਰਤੀ ਦੇ ਵਿਚ ਪਵਿਤ੍ਰ ਸੁਗੰਧੀ ਅਤੇ ਅੱਗ ਦੇ ਵਿਚ ਤੇਜ਼ ਮੈਂ ਹਾਂ ਅਤੇ ਸਾਰੇ ਭੂਤਾਂ ਦੇ ਵਿਚੋਂ ਮੈਂ ਉਨ੍ਹਾਂ ਦਾ ਜੀਵਨ ਹਾਂ।’

### ਚਾਰ ਖਾਣੀਆਂ ਦਾ ਵਿਚਾਰ

ਸਾਰੀ ਰਚਨਾ ਨੂੰ ਚਾਰ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਭੁਜ ਦੁਆਰਾ ਹੋਈ ਦੱਸਿਆ ਗਿਆ ਹੈ। ਪਹਿਲੀ ਉਹ ਹੈ ਜਿਹੜੀ ਆਂਡਿਆਂ ਤੋਂ ਹੁੰਦੀ ਹੈ, ਜਿਵੇਂ ਪੰਛੀ ਅਤੇ ਕੀੜੇ ਮਕੌੜੇ ਆਦਿ, ਦੂਜੇ ਜੇਰ ਤੋਂ ਹੋਣ ਵਾਲੇ, ਮਨੁਖ ਅਤੇ ਪਸੂ ਆਦਿ ਜੀਵ ; ਤੀਜੇ ਮੁੜ੍ਹਕੇ ਤੋਂ ਹੋਣ ਵਾਲੇ, ਮੱਛਰ ਅਤੇ ਜੂਆਂ ਆਦਿ ; ਚੌਥੀ ਰਚਨਾ ਉਹ ਹੈ ਜੋ ਧਰਤੀ ਤੋਂ ਉਤਪੰਨ ਹੁੰਦੀ ਹੈ।

ਜਪੁਜੀ ਵਿਚ ਸਹੁਆਂ ਖਾਣੀਆਂ ਦਾ ਸੰਕੇਤ ਹੈ :

ਗਾਵਹਿ ਖਾਣੀ ਚਾਰੇ (ਪ. ੨੭)<sup>2</sup>

ਪਰ ਇਹ ਵੰਡ ਸੰਕੇਤ ਮਾਤਰ ਹੀ ਹੈ। ਵਾਸਤਵ ਵਿਚ ਗੁਰੂ ਸਾਹਿਬ ਦਾ ਮਤਿ

1. The Philosophy of Up., p. 186.

2. ਅੰਡਜ ਜੇਰਜ, ਉਤਭੁਜ, ਸੇਤਜ ਤੇਰੇ ਕੀਤੇ ਜੰਤਾ ॥ (ਸੇਰਠ ਮ. ੧) ਪੰਦਰ

ਉਸ ਪ੍ਰਭੂ ਦੀ ਬੇਅੰਤਤਾ ਨੂੰ ਸੀਮਤ ਕਰਨਾ ਨਹੀਂ । ਸੀਮਤ ਪੁਰਖ ਦਾ ਅਸੀਮ ਪ੍ਰਭੂ ਦੇ ਪਸਾਰੇ ਬਾਰੇ ਜਾਣਨਾ ਕਿਵੇਂ ਸੰਭਵ ਹੋ ਸਕਦਾ ਹੈ ? ਜਪੁਜੀ ਵਿਚ ਇਸੇ ਕਰਕੇ ਗਿਣਤੀ ਵਾਚਕ ਸਬਦ ਵਰਤਿਆ ਹੀ ਨਹੀਂ । ਜਪੁ-ਕਰਤੇ ਅਨੁਸਾਰ :

੧. ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਹਿੰਦੇ ॥ (ਪ: ੩੫)

ਛੰਦੋਂ : ਉਪਨਿਸ਼ਦ (੯.੩.੧) ਵਿਚ ਤਿੰਨ ਖਾਣੀਆਂ ਦੱਸੀਆਂ ਹਨ । ਇਕ ਉਹ ਹਨ ਜਿਹੜੇ ਆਂਡਿਆਂ ਤੋਂ ਉਤਪੰਨ ਹੁੰਦੇ ਹਨ, ਦੂਜੇ ਜੀਵ, ਮਨੁਖ ਅਤੇ ਪਸੂਆਂ ਤੋਂ ਹੋਣ ਵਾਲੇ (ਜੇਰਜ) ਅਤੇ ਤੀਜੇ ਉਤਭੁਜ । ਐਤਰੀ: ਉਪਨਿਸ਼ਦ (੩.੧.੩) ਵਿਚ ਚਹੁਆਂ ਖਾਣੀਆਂ ਦਾ ਵਰਣਨ ਹੈ, ਆਂਡਿਆਂ ਤੋਂ, ਗਰਭ ਤੋਂ, ਪਸੀਨੇ ਤੋਂ ਅਤੇ ਧਰਤੀ ਤੋਂ ਹੋਣ ਵਾਲੀ ਰਚਨਾ ਦੱਸੀ ਗਈ ਹੈ । ਗੀਤਾ ਵਿਚ ਇਸਦਾ ਅਕਾਵ ਹੈ ।

### ਰਚਨਾ ਕਦੋਂ ਹੋਈ ?

ਰਚਨਾ ਕਦੋਂ ਹੋਈ ? ਇਸ ਬਾਰੇ ਵੀ ਕੁਝ ਕਿਹਾ ਨਹੀਂ ਜਾ ਸਕਦਾ । ਜੁਗਾਂ ਜੁਗਾਂਤਰਾਂ ਦਾ ਇਤਿਹਾਸ ਅਤੇ ਇਤਿਹਾਸ ਦਾ ਅਰੰਭਕ ਵਰਕਾ ਕਿਸ ਨੇ ਛੋਲ ਕੇ ਵੇਖਿਆ ਹੈ ? ਭਾਰਤੀ ਅਤੇ ਪੱਛਮੀ ਖੋਜੀਆਂ ਨੇ ਵਖ ਵਖ ਸਮਾਂ ਨਿਯਤ ਕਰਨ ਦੀ ਕਲਪਨਾ ਕੀਤੀ ਹੈ ।

ਰਚਨ-ਕਾਲ ਬਾਰੇ ਜੇ ਕੋਈ ਕਿਆਸ ਲਗਾ ਲਗਾ ਕੇ ਕਹਿੰਦਾ ਵੀ ਹੈ ਉਹ ਨਿਰਾਧਾਰਤ ਹੈ । ਇਸ ਸੰਬੰਧੀ ਜਿੰਨਿਆਂ ਨੇ ਵੀ ਜਿੰਨੇ ਵਿਚਾਰ ਦਿੱਤੇ ਹਨ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ । ਠੀਕ ਕਿਹੜਾ ਹੈ ? ਇਸ ਬਾਰੇ ਆਮ ਪ੍ਰਸ਼ਨ ਹੁੰਦੇ ਰਹੇ ਹਨ । ਜਪੁਜੀ ਵਿਚ ਵੀ ਇਹ ਪੁੱਛ ਹੈ :

ਕਵਣੁ ਸੁ ਵੇਲਾ ਵਖਤੁ ਕਵਣੁ  
ਕਵਣੁ ਬਿਤਿ ਕਵਣੁ ਵਾਰੁ ?  
ਕਵਣਿ ਸਿ ਰੁਤੀ ਮਾਹੁ ਕਵਣੁ  
ਜਿਤੁ ਹੋਆ ਆਕਾਰ ? (ਪ. ੨੧)

ਇਹ ਤਾਂ ਕੋਈ ਤਾਂ ਹੀ ਦੱਸ ਸਕੇ ਜੇ ਪਤਾ ਹੋਵੇ ਕਿ ਓਦੋਂ ਕੀ ਵੇਲਾ ਸੀ, ਦਿਨ ਸੀ ਜਾਂ ਰਾਤ; ਠੀਕ ਸਮਾਂ (ਘੰਟਿਆਂ ਮਿੰਟਾਂ ਵਿਚ) ਕੀ ਸੀ ? ਪੰਦਰਾਂ ਬਿੱਤਾਂ ਵਿਚੋਂ ਕਿਟੜੀ ਬਿਤ ਸੀ ? ਸੱਤਾਂ ਦਿਨਾਂ ਵਿਚੋਂ ਕਿਹੜਾ ਵਾਰ ਸੀ । ਛੇ ਰੁੱਤ ਵਿਚੋਂ ਕਿਟੜੀ ਰੁੱਤ ਸੀ ? ਅਤੇ ਬਾਰਾਂ ਮਹੀਨਿਆਂ ਵਿਚੋਂ ਕਿਹੜਾ ਮਹੀਨਾ ਸੀ ? ਗੁਰੂ ਨਾਨਕ ਦਾ ਉੱਤਰ ਹੈ ਕਿ ਇਸ ਬਾਰੇ ਕਿਸੇ ਨੂੰ ਵੀ ਗਿਆਨ ਨਹੀਂ ਹੈ । ਨਾ ਪੰਡਤਾਂ ਅਤੇ ਨਾ ਕਾਜ਼ੀਆਂ ਨੂੰ ਪਤਾ ਸੀ ।

੨. ਕਈ ਕੋਈ ਖਾਣੀ ਅਰ ਖੰਡ ॥ (ਗਊੜੀ ਸੁਖਮਨੀ ਮ. ੫) ੨੭੬

ਨਹੀਂ ਤਾਂ ਪੁਰਾਣ ਕੁਰਾਣ ਆਦਿ ਵਿਚ ਇਸਦਾ ਜ਼ਰੂਰ ਉਲੇਖ ਰੁੰਦਾ । ਜੋਗੀ ਵੀ ਇਸ ਬਾਰੇ ਅਣਜਾਣ ਸਨ :—

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥  
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥  
ਬਿਤਿ ਵਾਰੁ ਨ ਜੋਗੀ ਜਾਣੇ ਰੁਤਿ ਮਾਹੁ ਨ ਕੋਈ ॥ (ਪ. ੨੧)

ਜਿਸ ਕਰਤਾ ਪੁਰਖ ਨੇ ਜਗਤ ਦੀ ਸਿਰਜਨਾ ਕੀਤੀ ਹੈ ਉਹੋ ਹੀ ਜਾਣਦਾ ਹੈ । ਕੋਈ ਹੋਰ ਦੂਜਾ ਨਹੀਂ ਜਾਣ ਸਕਦਾ । ਜੋ ਕੋਈ ਜਾਣਨ ਦਾ ਦਾਅਵਾ ਕਰਦਾ ਹੈ ਉਹ ਪ੍ਰਭੂ ਦੇ ਦਰ ਦੇ ਸ਼ੋਭਨੀਕ ਨਹੀਂ ਹੋ ਸਕਦਾ ਕਿਉਂਕਿ ਉਹ ਝੂਠ ਹੀ ਬੋਲਦਾ ਹੈ :—

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਪ. ੨੧)

.. .. .. ... ..

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥  
ਨਾਨਕ ਜੇ ਕੋ ਆਪੋ ਜਾਣੈ ਅਗੇ ਗਇਆ ਨ ਸੋਹੈ ॥ (ਪ. ੨੧)

ਉਪਨਿਸ਼ਦਾਂ ਤੇ ਗੀਤਾ ਨੇ ‘ਰਚਨਾ ਕਿਵੇਂ ਹੋਈ’ ? ਬਾਰੇ ਕੁਝ ਇਸ਼ਾਰੇ ਕੀਤੇ ਹਨ, ਪਰ ‘ਕਦੋਂ ਹੋਈ ?’ ਬਾਰੇ ਕੁਝ ਨਹੀਂ ਕਿਹਾ ।

## ਬ੍ਰਹਮੰਡ ਨਿਰਣਯ

ਬ੍ਰਹਮ ਨੇ ਬ੍ਰਹਮੰਡ ਰਚ ਦਿੱਤਾ। ਇਹ ਰਚਿਆ ਹੋਇਆ ਬ੍ਰਹਮੰਡ ਕਿਹੋ ਜਿਹਾ ਹੈ? ਕਿੰਨਾ ਕੁ ਵਿਸ਼ਾਲ ਹੈ? ਇਸ ਵਿਚ ਕੁਦਰਤ ਦੇ ਕਿਹੜੇ ਕਿਹੜੇ ਅਲੋਕਿਕ ਨਿਯਮ ਕੰਮ ਕਰਦੇ ਹਨ? ਕੀ ਬ੍ਰਹਮੰਡ ਜਿਵੇਂ ਅਸੀਂ ਵੇਖਦੇ ਹਾਂ ਏਸੇ ਤਰ੍ਹਾਂ ਹੀ ਪ੍ਰਭੁਤਤ ਹੁੰਦਾ ਰਹੇਗਾ ਜਾਂ ਇਹ ਖੇਡ ਕਿਸੇ ਵੇਲੇ ਮੁਕ ਜਾਏਗੀ? ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਂਧੇ ਆਪਣੀ ਆਪਣੀ ਦਿਸ਼ਟੀ ਅਨੁਸਾਰ ਆਪਣੀ ਆਪਣੀ ਬੁਧੀ ਅਨੁਸਾਰ ਗਿਆਨੀਆਂ ਨੇ ਭਿੰਨ ਭਿੰਨ ਵਿਚਾਰ ਦਿੱਤੇ ਹਨ।

ਪਾਰਦਰਸ਼ੀਆਂ ਨੇ, ਵਿਗਿਆਨੀਆਂ ਨੇ ਸਾਰੇ ਬ੍ਰਹਮੰਡ ਨੂੰ ਕਈ ਤਰ੍ਹਾਂ ਆਪਣੀ ਆਪਣੀ ਸੋਝੀ ਅਨੁਸਾਰ ਵੰਡਿਆ ਹੈ। ਏਸ ਮਾਤ ਲੋਕ ਤੋਂ ਬਿਨਾਂ ਹੋਰ ਅਨੇਕਾਂ ਲੋਕ ਹਨ। ਈਸਾਈ, ਇਸਲਾਮ ਅਤੇ ਹਿੰਦੂ ਮਤ ਅਨੁਸਾਰ ਸਾਰੇ ਚੌਦਾਂ ਲੋਕ ਹਨ, ਸੱਤ ਅਕਾਸ਼ ਅਤੇ ਸੱਤ ਪਾਤਾਲ। ਤਿੰਨ ਲੋਕਾਂ—ਸਵਰਗ, ਮੱਛ (ਧਰਤੀ) ਅਤੇ ਪਇਆਨ (ਪਾਤਾਲ) ਵਿਚ ਵੀ ਵੰਡਿਆ ਜਾਂਦਾ ਹੈ। ਆਮ ਤੌਰ ਤੇ ਦੋ ਲੋਕ ਵੀ ਕਹਿ ਦਿੱਤੇ ਜਾਂਦੇ ਹਨ, ਲੋਕ (ਇਹ) ਅਤੇ ਪਰਲੋਕ (ਅਗਲਾ) ਧਰਤੀ ਨੂੰ ਵੀ ਅੱਗੋਂ ਵੱਖ ਵੱਖ ਟੁਕੜਿਆਂ ਵਿਚ ਵੰਡਿਆ ਹੈ, ਇਸਦੇ ਨੌਂ ਖੰਡ ਆਖੇ ਗਏ ਹਨ।

ਜਪੁਜੀ ਵਿਚ ਵੇਦਾਂ ਦਾ ਅਤੇ ਉਪਨਿਸ਼ਦਾਂ ਵਿਚ ਦਿੱਤਾ 'ਬ੍ਰਹਮੰਡ ਗਿਣਤੀ' ਦਾ ਵਿਚਾਰ ਅਪਣਾਇਆ ਨਹੀਂ, ਕਿਉਂਕਿ ਅਜਿਹਾ ਕਹਿਣਾ ਅਸੀਂ ਨੂੰ ਸੀਮਤ ਕਰਨਾ ਹੈ। ਜਪੁਜੀ ਦੀ ੨੨ਵੀਂ ਪਉੜੀ ਵਿਚ ਗੁਰੂ ਨਾਨਕ ਨੇ ਆਪਣੇ ਮਤਿ ਦੀ ਸਪਸ਼ਟਤਾ ਕੀਤੀ ਹੈ। ਲੱਖਾਂ<sup>1</sup> ਧਰਤੀਆਂ ਦੇ ਥੱਲੇ ਹੋਰ ਲੱਖਾਂ ਧਰਤੀਆਂ ਹਨ, ਲੱਖਾਂ ਅਕਾਸ਼ਾਂ ਉੱਤੇ ਹੋਰ ਲੱਖਾਂ ਅਕਾਸ਼ ਹਨ। ਅੰਤ ਲੁਦੇ ਲੜਦੇ ਵੇਦ-ਕਰਤਾ ਵੀ ਥੱਕ ਗਏ, ਅਖੀਰ ਇਹੋ ਇਕ ਗੁਲ ਕਹਿਣੀ ਪਈ ਕਿ ਉਸਦੀ ਰਚਨਾ ਬੇਅੰਤ ਹੈ। ਸਾਰੀਆਂ ਈਸਾਈ ਅਤੇ ਇਸਲਾਮੀ ਪੁਸਤਕਾਂ ੧੮ ਹਜ਼ਾਰ ਆਲਮ ਕਹਿੰਦੀਆਂ ਹਨ, ਪਰ ਅਸਲ ਭਾਵ ਇਹੋ ਹੀ ਹੈ ਕਿ ਉਸਦੀ ਰਚਨਾ ਦਾ ਅੰਤ ਨਹੀਂ। ਉਜਦੇ ਬ੍ਰਹਮੰਡ ਪਸਾਰੇ ਦਾ ਜੋ ਲੇਖਾ ਹੋ ਸਕਦਾ ਹੋਵੇ ਤਾਂ ਕੋਈ ਲਿਖੇ, ਜੋ ਲੇਖਾ ਕਰਦ ਬੈਠੇ ਤਾਂ ਲੇਖਾ ਕਰਦਿਆਂ ਕਰਦਿਆਂ ਉਸਦਾ ਨਾਜ਼ ਹੋ ਜਾਂਦਾ ਹੈ। ਅਖੀਰ ਇਹੋ ਗੱਲ ਕਹਿਣੀ ਪੈਂਦੀ ਹੈ ਕਿ ਉਹ ਅਦੂਤੀ ਰਚਨਹਾਤਾ ਆਪਣੀ ਬ੍ਰਹਮੰਡ-ਰਚਨਾ ਬਾਰ ਆਪ ਹੀ ਜਾਣਦਾ ਹੈ :—

1. ਲੱਖ ਸ਼ਬਦ ਗਿਣਤੀ ਲਈ ਨਹੀਂ, ਅਨੇਕ ਦੇ ਭਾਵ ਵਿਚ ਹੈ :

ਅਨਿਕ ਅਕਾਸ਼ ਅਨਿਕ ਪਾਤਾਲ ॥ ਅਨਿਕ ਮੂਖੀ ਜਪੀਐ ਗੋਪਾਲ ॥ (ਸਾਰੰਗ ਮ. ੫) ੧੨੩੬

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥  
 ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥  
 ਸਹਸ ਅਠਾਰਹ ਕਹਨਿ ਕਤੇਬਾ ਅਸਲੂ ਇਕੁ ਧਾਤ ॥  
 ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਣਾਸੁ ॥  
 ਨਾਨਕ ਵਡਾ ਆਖੀਐ ਆਪੇ ਜਾਣੇ ਆਪੁ ॥ (ਪ. ੨੨)

੧੯੮ੰ<sup>ਈ</sup> ਪਉੜੀ ਵਿਚ ਵੀ ਕਿਹਾ ਹੈ ਕਿ ਏਸ ਧਰਤੀ ਥੱਲੇ ਹੋਰ ਅਨੇਕਾਂ ਹੀ  
 ਧਰਤੀਆਂ ਹਨ। ਇਹ ਲਈ ਧਰਤੀ ਨੂੰ ਸਹਾਰਾ ਦੇਣ ਵਾਲੇ ਧੌਲ ਬਲਦ ਵਾਲਾ ਮਿਥਹਾਸਕ  
 ਵਿਚਾਰ ਫਜ਼ੂਲ ਹੈ :—

ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਮੰਡਲਾਂ ਦੀ ਅਤੇ ਲੋਕਾਂ ਦੀ ਵੀ ਕੋਈ ਗਿਣਤੀ ਨਹੀਂ ਹੈ :—

ਕੇਤੇ ਕੇਤੇ ਮੰਡਲ ਦੇਸ ॥ (ਪ. ੩੫)

ਧਰਤੀ ਦੇ ਖੰਡ ਵੀ ਨੌਂ ਨਹੀਂ, ਏਨੇ ਹਨ ਕਿ ਗਿਣਤੀ ਤੋਂ ਬਾਹਰ ਹਨ,  
 ਅਹਮੰਡਾਂ ਦਾ ਵੀ ਕੋਈ ਅੰਤ ਨਹੀਂ ਹੈ :

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੇ ਤ ਅੰਤ ਨ ਅੰਤ ॥ (ਪ. ੩੧)

ਪਉੜੀ ੮੮ੰ<sup>ਈ</sup> ਵਿਚ ‘ਧਰਤਿ ਧਵਲ ਅਕਾਸ, ਦੀਪ ਲੋਅ ਪਾਤਾਲ’ ਅਤੇ ਪਉੜੀ  
 ੨੧੮ੰ<sup>ਈ</sup> ਵਿਚ ‘ਸੁਰਗ ਮਛ ਪਇਆਲ’ ਜੋ ਲੋਕ ਵੰਡ ਅਤੇ ਧਰਤੀ ਦੇ ਦੀਪਾਂ ਬਾਰੇ ਵਰਣਨ  
 ਹੈ ਉਹ ਕੇਵਲ ਸੰਕੇਤ ਮਾਤਰ ਹੀ ਹੈ।

ਬ੍ਰਿਹਦਿ: ਉਪਨਿਸ਼ਦ (੩.੬.੧) ਵਿਚ ਕਈ ਲੋਕਾਂ ਦਾ ਵਰਣਨ ਕੀਤਾ ਹੈ ;  
 ਜਿਨ੍ਹਾਂ ਦਾ ਆਪਸ ਵਿਚ ਪਰਸੱਪਰ ਸੰਬੰਧ ਹੈ। ਯਾਗਯਵਲਕਯ ਗਾਰਗੀ ਦੇ ਪ੍ਰਸ਼ਨਾਂ ਦਾ  
 ਉੱਤਰ ਦੇਂਦਾ ਹੈ ਕਿ ਦ੍ਰਿਸ਼ਟਮਾਨ ਬ੍ਰਹਮੰਡ ਜਿਹੜਾ ਜਲ ਨਾਲ ਓਤਪੋਤ ਹੈ ਉਹ ਅੱਗੇ  
 ਵਾਯੂ ਵਿਚ ਓਤਪੋਤ ਹੈ, ਵਾਯੂ ਅੰਤਰਿਕਸ਼ ਲੋਕ (ਆਕਸ਼) ਵਿਚ, ਅੰਤਰਿਕਸ਼ ਗੰਧਰਵ  
 ਲੋਕ ਵਿਚ, ਗੰਧਰਵ ਸੂਰਜ-ਲੋਕ ਵਿਚ, ਸੂਰਜ ਲੋਕ ਚੰਦਰ ਲੋਕ ਵਿਚ, ਚੰਦਰ ਲੋਕ  
 ਨਖੱਤਰ ਲੋਕ ਵਿਚ, ਨਖੱਤਰ ਲੋਕ ਇੰਦਰ ਲੋਕ ਵਿਚ, ਇੰਦਰ ਲੋਕ ਪਰਜਾਪਤੀ ਲੋਕ  
 ਵਿਚ, ਪਰਜਾਪਤੀ ਬ੍ਰਹਮਲੋਕ ਵਿਚ। ਜਲ, ਵਾਯੂ ਅਤੇ ਅਕਾਸ ਜੋ ਤਿੰਨ ਤੱਤ ਹਨ ਕਢ ਕੇ  
 ਬਾਕੀ ਸੱਤ ਲੋਕ ਬਣਦੇ ਹਨ। ਇਹ ਉਪਰਲੇ ਲੋਕ ਹਨ ਧਰਤੀ ਅਤੇ ਪਾਤਾਲ ਲੋਕ ਦਾ  
 ਵਰਣਨ ਵੀ ਹੈ, ਪਰ ਪਾਤਾਲ ਲੋਕਾਂ ਦੀ ਇਸਤਰ੍ਹਾਂ ਸੱਤ ਦੀ ਗਿਣਤੀ ਨਹੀਂ ਦਸੀ ਗਈ।

ਰਿਗਵੇਦ ਵਾਂਗ ਛੰਦੋ: ਉਪਨਿਸ਼ਦ (੩.੧੨.੫) ਵਿਚ ਸਾਰੀ ਬ੍ਰਹਮੰਡ ਰਹਨਾ ਨੂੰ  
 ਬ੍ਰਹਮ ਦਾ ਚੌਬਾ ਹਿੱਸਾ ਕਿਹਾ ਹੈ, ਬਾਕੀ ਤਿੰਨ ਹਿੱਸੇ ਪ੍ਰਕਾਸ਼ਮਈ ਲੋਕ ਵਿਚ ਹਨ।  
 ਗ੍ਰੀਤਾ ਵਿਚ ਬ੍ਰਹਮੰਡ ਦੀ ਗਿਣਤੀ ਨਹੀਂ ਦਿੱਤੀ ਗਈ। ਕ੍ਰਿਸ਼ਨ ਜੀ ਅਤਜਨ ਨੂੰ

ਅਨੇਕ ਪ੍ਰਕਾਰ ਦੇ ਵੱਖਰੇ ਵੱਖਰੇ ਬ੍ਰਹਮੰਡਾਂ ਨੂੰ ਇਕੋ ਥਾਂ ਇਕੱਠਿਆਂ ਵਿਖਾਂਦੇ ਹਨ (੧੧.੩੩)।

## ਜਗਤ ਸੱਤ ਕਿ ਅਸੱਤ ?

ਜਗਤ ਰਚਨਾ ਦਾ ਨਿਰਨਾ ਕਰਦਿਆਂ ਅਧਿਆਤਮਵਾਦੀਆਂ ਨੇ ਜਗਤ ਨੂੰ ਜਗਤ-ਰਚਨਹਾਰੇ ਵਾਂਗ ਸਤਿ ਵੀ ਕਿਹਾ ਹੈ ਅਤੇ ਆਤਮ ਮਾਰਗ ਵਿਚ ਰੁਕਾਫਟ ਦੇ ਖਿਆਲ ਨਾਲ ਮਿਥਿਆ ਜਾਂ ਅਸਤਿ ਵੀ ਦੱਸਿਆ ਹੈ। ਜਦੋਂ ਜਗਤ ਅਤੇ ਬ੍ਰਹਮ ਵਿਚ ਏਕਤਾ ਜਾਂ ਸਾਂਝ ਵੇਖੀਦੀ ਹੈ ਤਾਂ ਜਗਤ ਸੱਤ ਲਗਦਾ ਹੈ ਅਤੇ ਜਦੋਂ ਜਗਤ ਨੂੰ ਜਗਤ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਤਾਂ ਅਸੱਤ ਜਾਂ ਮਿਥਿਆ ਭਾਸਦਾ ਹੈ।

ਜਦੋਂ ਇਹ ਮੰਨਿਆ ਜਾਂਦਾ ਹੈ ਕਿ ਰਚਨਾ ਪ੍ਰਭੂ ਦਾ ਆਪਣੇ ਆਪ ਦਾ ਪ੍ਰਗਟਾ ਹੈ ਅਤੇ ਉਹ ਰਚਨਾ ਰਚ ਕੇ ਵਖਰਾ ਨਹੀਂ ਹੋ ਜਾਂਦਾ ਸਗੋਂ ਆਪ ਚੇਤਨ ਰੂਪ ਹੋ ਕੇ ਉਸ ਵਿਚ ਹਮਿਆ ਰਹਿੰਦਾ ਹੈ ਅਤੇ ਜਗਤ ਦਾ ਸਾਰਾ ਪ੍ਰਬੰਧ ਕਿਸੇ ਹੋਰ ਥਾਂ 'ਤੇ ਬੈਠ ਕੇ ਨਹੀਂ ਚਲਾਂਦਾ, ਪਰੰਤੂ ਸਭ ਦੇ ਅੰਦਰ ਬੈਠਾ ਇਕ ਨਿਯਮ ਵਿਚ ਸਭ ਨੂੰ ਕਾਰੇ ਲਾ ਰਿਹਾ ਹੈ ਤਾਂ ਇਹ ਵੀ ਉਸ ਸੱਤ ਵਾਂਗ ਸੱਤ ਹੀ ਭਾਸਦਾ ਹੈ। ਨਾਲੇ ਜੇ ਉਸਨੇ ਆਪ ਆਪਣੇ ਆਪ ਨੂੰ ਹੀ ਪ੍ਰਗਟਾਇਆ ਹੈ ਤਾਂ ਪ੍ਰਗਟ (ਸਗੁਣ) ਵੀ ਅਪ੍ਰਗਟ (ਨਿਰਗੁਣ) ਵਾਂਗ ਹੀ ਹੋਵੇਗਾ।<sup>1</sup> 'ਜਗਤ ਅਤੇ ਬ੍ਰਹਮ ਵੱਖ ਨਹੀਂ ਹਨ। ਰੋਸ਼ਨੀ ਸੂਰਜ ਤੋਂ ਉਗਮਦੀ ਹੈ, ਰਚੀ ਨਹੀਂ ਜਾਂਦੀ। ਸੂਰਜ ਰੋਸ਼ਨੀ ਹੈ, ਇਸੇਤਰੂਂ ਜਗਤ ਤੇ ਬ੍ਰਹਮ,' ਦਿਸ਼ਟਮਾਨ ਅਤੇ ਅਦਿਸ਼ਟ (unmanifest) ਇਕੋ ਹੀ ਹਨ। ਦੋਵੇਂ ਵਖਰੀਆਂ ਹਸਤੀਆਂ ਨਹੀਂ ਹਨ'।<sup>2</sup> ਸੋਹਨ ਸਿੰਘ ਦਾ ਵਿਚਾਰ ਹੈ ਕਿ ਰਚਨਾ ਇਸ ਕਰਕੇ ਹੀ ਸੱਤ ਨਹੀਂ ਕਿ 'ਸੱ-ਚੇ' ਨੇ ਰਚੀ ਹੈ, ਇਸ ਕਰਕੇ ਵੀ ਕਿ ਉਸ ਤਕ ਪੁਜਣ ਦਾ ਸਾਡਾ ਕੇਵਲ ਮਾਰਗ ਹੈ।<sup>3</sup>

ਜਪੁਜੀ ਨੇ ਇਸ ਨਿਸਚੇ ਦੀ ਪੁਸ਼ਟੀ ਕੀਤੀ ਹੈ ਕਿ ਸੱਤ ਵਾਹਿਗੁਰ ਨੇ ਆਪਣੇ ਤੋਂ ਜੋ ਜਗਤ ਰਚਿਆ ਹੈ ਉਹ ਵੀ ਸੱਤ ਹੀ ਹੈ :

ਨਾਨਕ ਸਚੇ ਕੀ ਸਾਚੀ ਕਾਰ ॥ (ਪ. ੩੧)

ਜਿਹੜਾ ਵੀ ਜਗਤ ਪ੍ਰਭੂ ਨੇ ਰਚਿਆ ਹੈ ਉਸਦਾ ਆਪਣਾ ਸਰੂਪ ਹੀ ਹੈ। ਉਸਦੇ ਨਾਮ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ :—

ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥<sup>4</sup> (ਪ. ੧੯)

1. ਆਪ ਸਤਿ ਕੀਆ ਸਭ ਸਤਿ ॥ (ਗਊੜੀ ਮ. ੫) ੨੪

2. See S. Ram Dass, God Experience, p. 148.

3. Seeker's Path, p. 83.

4. ਇਹ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ (ਆਸਾ ਦੀ ਵਾਰ) ੪੯

ਡਾ: ਰਾਧਾ ਕ੍ਰਿਸ਼ਨਨ ਅਨੁਸਾਰ ਉਪਨਿਸ਼ਦ ਇਹ ਨਹੀਂ ਸਿਖਾਂਦੇ ਕਿ ਜੀਵਨ ਇਕ ਭੈੜਾ ਸੁਪਨਾ (nightmare) ਹੈ ਅਤੇ ਜਗਤ ਨੂੰ ਉਜਾੜ ਵੀ ਨਹੀਂ ਕਹਿੰਦੇ। ਬ੍ਰਹਮੰਡ ਬ੍ਰਹਮ ਦਾ ਪ੍ਰਕਾਸ਼ (revelation) ਹੈ। ਉਸਦੀ ਖੁਸ਼ੀ ਨੇ ਹੀ ਇਹ ਸਾਰੇ ਰੂਪ ਸਾਜੇ ਹਨ।<sup>1</sup>

ਤੇਤਰੀ : ਉਪਨਿਸ਼ਦ (੨.੬) ਵਿਚ ਕਿਹਾ ਕਿ ਬ੍ਰਹਮ ਨੇ ਸੰਸਾਰ ਰਚਿਆ ਅਤੇ ਉਸ ਵਿਚ ਪ੍ਰਵੇਸ਼ ਕੀਤਾ... ਇਸ ਕਾਰਨ ਜੋ ਕੁਝ ਉਸਨੇ ਰਚਿਆ ਹੈ ਉਹ ਸੱਤ ਹੈ। ਬ੍ਰਹਮਦੀਪ ਉਪਨਿਸ਼ਦ (੩.੧.੩) ਵਿਚ ਬ੍ਰਹਮੰਡ ਨੂੰ ਪ੍ਰਭੂ ਦਾ ਸਰੀਰ ਕਿਹਾ ਹੈ ਅਤੇ ਜੋ ਆਪ ਵਿਚ ਰਹਿ ਕੇ ਇਸਨੂੰ ਕਾਬੂ ਵਿਚ ਰਖਦਾ ਹੈ। ਸੋ ਸਰੀਰ ਚੰਗਾ ਲਗਦਾ ਹੈ ਕਿਉਂਕਿ ਇਸ ਵਿਚ ਆਤਮਾ ਦਾ ਨਿਵਾਸ ਹੈ ਅਰਥਾਤ ਇਸਦੀ ਸੱਤਤਾ ਸੱਤਾਤਮਾ ਕਰਕੇ ਹੈ। ਛੰਦੋਂ : ਉਪਨਿਸ਼ਦ (੬.੨.੨) ਵਿਚ ਵੀ ਜਪੁਜੀ ਵਾਂਗ ਸੱਤ ਤੋਂ ਸੱਤ ਦੀ ਰਚਨਾ ਦੱਸੀ ਹੈ। ਕਠ ਉਪਨਿਸ਼ਦ (੨.੨੧) ਤੇ ਭਾਸ਼ਾ ਲਿਖਦਿਆਂ ਡਾ: ਰਾਧਾ ਕ੍ਰਿਸ਼ਨਨ ਨੇ ਦੱਸਿਆ ਹੈ ਕਿ ਬ੍ਰਹਮੰਡ ਜੋ ਬ੍ਰਹਮ ਦਾ ਈਸ਼ਵਰ ਰੂਪ ਹੈ ਇਕ ਚੇਤਨ ਰਚਨਾ ਹੈ, ਨਾ ਕਿ ਭਰਮ ਜਿਵੇਂ ਕਿ ਬਾਅਦ ਦੇ ਵੇਦਾਂਤੀ ਕਹਿੰਦੇ ਹਨ।<sup>2</sup>

ਗੀਤਾ (੭.੭) ਵਿਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਸਾਰਾ ਬ੍ਰਹਮੰਡ ਸੂਤਰ ਦੇ ਮਣਕਿਆਂ ਵਾਂਗ ਮੇਰੇ ਸੂਤਰ ਰੂਪ ਵਿਚ ਪਰੁਚਾ ਹੋਇਆ ਹੈ। ਅਰਥਾਤ ਸਾਰੇ ਜਗਤ ਵਿਚੋਂ ਹੀ ਪ੍ਰਕੂ ਦੀ ਚੇਤਨ ਰੋਂ ਹੈ, ਜਿਸ ਕਰਕੇ ਭਰਮ ਨਹੀਂ ਹੋ ਸਕਦਾ। ਸਲੋਕ (੬.੬) ਵਿਚ ਕਿਹਾ ਹੈ ਕਿ ਸਾਰਾ ਬ੍ਰਹਮੰਡ ਬ੍ਰਹਮ ਤੇ ਅਧਾਰਤ ਹੈ, ਜਿਵੇਂ ਹਵਾ ਹਰ ਪਾਸੇ ਘੁੰਮਦੀ ਹੈ, ਪਰ ਰਹਿੰਦੀ ਆਕਾਸ਼ ਵਿਚ ਹੀ ਹੈ।

ਜੇ ਜਗਤ ਨੂੰ ਅਸਤਿ<sup>3</sup>, ਬੁਠਾ, ਬਿਨਸਨਹਾਰ, ਛਿੰਨ ਭੰਗਰਾ, ਧੂਏਂ ਦਾ ਪਹਾੜ ਆਦਿ ਕਿਹਾ ਹੈ ਤਾਂ ਇਸ ਕਰਕੇ ਕਿ ਇਸਦਾ ਸੁੰਦਰ ਰੂਪ ਤੇ ਅਕਾਰ, ਜਿਸਦੇ ਮੌਹ ਵੱਸ ਹੋਇਆਂ ਜਿਸਨੂੰ ਸਭ ਕੁਝ ਸਮਝ ਲੈਂਦੇ ਹਾਂ ਉਹ ਬਦਲਣਹਾਰ ਹੈ। ਡਾ: ਭਾਈ ਜੋਧ ਮਿੰਧ ਜੀ ਨੇ ਪਉੜੀ ੩੦ਵੀਂ ਦੇ ਭਾਵ ਦੀ ਵਿਆਖਿਆ ਕਰਦਿਆਂ ਲਿਖਿਆ ਹੈ : “ਕੋਈ ਪਦਾਰਥ ਨਾਸ ਨਹੀਂ ਹੁੰਦਾ, ਕੇਵਲ ਅਕਾਰ ਬਦਲਦਾ ਹੈ।”<sup>4</sup> ਆਤਮਵਾਦੀ ਸਰੀਰ, ਅਕਾਰ ਨੂੰ ਸਭ ਕੁਝ ਸਮਝ ਕੇ ਸ਼ਹਿਦ ਵਿਚ ਫਸਣਾ ਨਹੀਂ ਚਾਹੁੰਦਾ, ਉਹ ਇਸ ਦੀ ਅੰਦਰਲੀ ਸੂਖਮ ਚੇਤਨਾ ਵਲ ਵਧਣਾ ਲੋਚਦਾ ਹੈ, ਸੁੰਦਰਤਾ ਤੋਂ ਪ੍ਰੇਰਨਾ ਲੈ ਕੇ ਸੰਦਰ ਵਲ ਜਾਣਾ ਚਾਹੁੰਦਾ ਹੈ।

1. Indian Philosophy V. I., p. 186.

2. R.K. P. Up., p. 618.

3. ਜਗ ਰਚਨਾ ਸਭ ਬੁਠ ਹੈ ਜਾਨਿ ਲੇਹੁ ਰੇ ਮੀਤ ॥ (ਸਲੋਕ ਮ: ੬) ੧੪੨੯

4. ਜਪੁਜੀ ਸਟੀਕ, ਪੰ: ੬੧

**ਉਪਨਿਸ਼ਦਾਂ ਅਤੇ ਗੀਤਾ ਦੀਆਂ ਜਪੁਜੀ ਵਿਚ  
ਸਾਹਿਤਕ ਪਰੰਪਰਾਵਾਂ ।**

**Literary Traditions of Upnishads and Gita  
in Japji.**



## ਸਾਹਿਤਕ ਵਿਸੇਸ਼ਤਾ

ਜਪੁਜੀ ਵਿਚਾਰ ਪਰਧਾਨ ਬਾਣੀ ਹੈ, ਸਮੁੱਚੇ ਭਾਰਤੀ ਦਰਸ਼ਨ ਨੂੰ ਅਤੇ ਵਿਸੇਸ਼ ਕਰਕੇ ਉਪਨਿਸ਼ਦ ਅਤੇ ਗੀਤਾ ਦਰਸ਼ਨ ਦੇ ਲਗ ਭਗ ਸਾਰੇ ਮੁਖ ਪੱਖਾਂ ਨੂੰ, ਇਸ ਸੰਖਿਪਤ ਰਚਨਾ ਵਿਚ ਪ੍ਰਗਟਾਇਆ ਹੈ ਅਤੇ ਇਹ ਦਿਸ਼ਟਾਂਤ ਵੀਹ ਵਿਸਵੇ ਜਪੁਜੀ ਤੇ ਠੀਕ ਢੁਕਦਾ ਹੈ ਕਿ ਸਮੁੰਦਰ ਨੂੰ ਕੁਜੇ ਵਿਚ ਬੰਦ ਕੀਤਾ ਹੈ। ਕੀ ਕੁਜੇ ਵਿਚ ਸਮੁੰਦਰ ਨੂੰ ਬੰਦ ਕਰਨਾ ਇਕ ਮਹਾਨ ਕਲਾ ਨਹੀਂ ਹੈ? ਕਵੀ ਜਦ ਰਚਨਹਾਰੇ ਦੀ ਅਨੁਪਮ ਰਚਨਾ ਨੂੰ ਵੇਖਦਾ ਹੈ ਤਾਂ ਇਕ ਅਜਿਹਾ ਅਨੰਦ ਅਨੁਭਵ ਕਰਦਾ ਹੈ ਜਿਸਦਾ ਕਿ ਉਹ ਢੰਡੋਰਾ ਪਿੱਟਦਾ ਹੈ। ਉਹ ਸੁਮ ਨਹੀਂ ਸਖੀ ਹੈ, ਹੋਰਨਾਂ ਨੂੰ ਵੀ ਇਸ ਮਸਤੀ ਵਿਚ ਸ਼ਾਮਲ ਕਰਨਾ ਆਪਣਾ ਧਰਮ ਸਮਝਦਾ ਹੈ। ਕਿੰਨਾ ਉੱਤਮ ਕੰਮ ਹੈ ਜੁ ਇਕ ਕਵੀ ਦੇ ਹਿੰਸੇ ਆਇਆ ਹੈ। ਗੁਰੂ ਨਾਨਕ ਅਜਿਹਾ ਢਾਢੀ ਬਣਨ ਵਿਚ ਫਾਖਰ ਮਹਿਸੂਸ ਕਰਦਾ ਹੈ :—

ਹਉ ਢਾਢੀ ਵੇਕਾਰੁ ਕਾਰੈ ਲਾਇਆ ॥ (ਵਾਰ ਮਾਝ ਮ: ੧) ੧੫੦

ਕਵੀ ਗੁਰੂ ਨਾਨਕ, ਦਰਸ਼ਨ ਦਾ ਮਹਾਨ ਆਚਾਰੀਆ ਹੁੰਦਿਆਂ ਹੋਇਆਂ ਵੀ ਇਕ ਪਰਮੁਖ ਕਲਾਕਾਰ ਹੈ। ਉਹ ਸਤਿ ਦਾ ਖੋਜੀ, ਸਤਿ ਨੂੰ ਪ੍ਰਾਪਤ ਹੋਇਆ ਸਤਿ ਦਾ ਢੰਡੋਰਚੀ ਹੈ, ਪਰ ਸ਼ਿਵੰਦੇ ਕਲਿਆਨਕਾਰੀ ਗੁਣ ਅਤੇ ਸੁੰਦਰੰਦੇ ਮਾਨਸਕ ਅਨੰਦ ਜਾਂ ਖੇੜਾ ਲਿਆ ਦੇਣ ਵਾਲੇ ਗੁਣ ਦਾ ਵੀ ਰਸੀਆ ਹੈ, ਰਸਾਲ ਹੈ ਅਤੇ ਰਸ ਨੂੰ ਸਾਂਝਾ ਕਰਨ ਵਾਲਾ ਹੈ। ਉਹ ਅਤਿ ਸੁਖਮ ਵਿਚਾਰਾਂ ਨੂੰ ਅਜਿਹੀ ਨੁਹਾਰ ਦੇ ਕੇ ਪੇਸ਼ ਕਰਦਾ ਹੈ ਕਿ 'ਅਪਕੜ' ਵਸਤੂ ਵੀ ਪਕੜ ਵਿਚ ਆ ਜਾਂਦੀ ਹੈ। ਗੁਰੂ ਨਾਨਕ ਨੇ ਕਿਧਰੇ ਆਪਣੇ ਆਪ ਨੂੰ ਵਿਦਵਾਨ ਨਹੀਂ ਕਿਹਾ, ਗਿਆਨੀ ਨਹੀਂ ਕਿਹਾ, ਪਰ ਸ਼ਾਇਰ ਆਪਣੇ ਆਪ ਨੂੰ ਜਰੂਰ ਆਖਿਆ ਹੈ :—

ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥  
(ਧਨਾਸਰੀ ਮ: ੧) ੯੯੦

ਇਸ ਕਲਾਮਈ ਦਰਸ਼ਨ ਦੇ ਪ੍ਰਗਟਾਉਂ ਕਰਕੇ ਜਪੁਜੀ ਦੀ ਕਠ ਉਪਨਿਸ਼ਦ ਨਾਲ ਵਧੇਰੇ ਸਾਂਝ ਹੈ। ਸਵਾਮੀ ਸ਼ਰਦਾਨੰਦ ਨੇ ਕਠੋਪਨਿਸ਼ਦ ਬਾਰੇ ਕਿਹਾ ਹੈ, “ਇਸ ਵਿਚ ਵੇਦਾਂਤ-ਸਿਧਾਂਤਾਂ ਦੇ ਸਭ ਤੋਂ ਅਧਿਕ ਕਾਵਿਕ ਅਤੇ ਆਕਰਸ਼ਨੀਯ ਪ੍ਰਗਟਾਉਂ ਕਰਕੇ, ਪੂਰਬ ਅਤੇ ਪਛਮ ਦੇ ਵਿਦਵਾਨਾਂ ਦੀ ਰੁਚੀ ਇਸ ਵਲ ਵਿਸ਼ੇਸ਼ ਰਹੀ ਹੈ।”<sup>1</sup>

1. Kath p. iii.

‘ਜਪੁਜੀ ਵੀ ਇਕ ਦਾਰਸ਼ਨਕ ਲਿਖਿਤ ਹੋਣ ਦੇ ਬਾਵਜੂਦ ਉਚ ਪੱਧਰ ਦੀ ਸਾਹਿਤਕ ਕਿਰਤ ਹੈ ।’<sup>1</sup>

## ਸੂਤਰ ਪ੍ਰਣਾਲੀ

ਭਾਈ ਕਾਨੂ ਸਿੰਘ ਅਨੁਸਾਰ ਸੂਤਰ ਤੋਂ ਭਾਵ ‘ਬਹੁਤ ਅਰਥ ਪ੍ਰਗਟ ਕਰਨ ਵਾਲਾ ਬੱਡੇ ਅੱਖਰਾਂ ਵਿਚ ਕਹਿਆ ਹੋਇਆ ਵਾਕ’ ਹੈ। ਉਦਾਹਰਣ ਵਜੋਂ ਖੱਟ ਸਾਸ਼ਤਰ ਅਤੇ ਵਿਆਕਰਣ ਦੇ ਸੂਤਰ ਦੱਸੇ ਹਨ।<sup>2</sup> ਪੀ. ਐਨ. ਰਾਉ ਅਨੁਸਾਰ ਸੂਤਰ ਸਾਹਿਤ ਬਹੁਤ ਪਰਾਣੀ ਭਾਂਤ ਦਾ ਸਾਹਿਤ ਹੈ ਅਤੇ ਭਾਰਤ ਦੀਆਂ ਸਾਰੀਆਂ ਦਰਸ਼ਨ-ਪਰਣਾਲੀਆਂ ਇਸ ਤੋਂ ਜਾਣੂ ਹਨ। ਇਸ ਦਾ ਮੁੱਖ ਆਸ਼ਾ ਹੈ ਅਨੇਕ ਰਚਨਾਵਾਂ ਵਿਚ ਖਿਲ੍ਹੇ ਪਏ ਕਿਸੇ ਪਰਣਾਲੀ ਦੇ ਦਾਰਸ਼ਨਕ ਸਿਧਾਂਤਾਂ (Philosophical Tenents) ਨੂੰ ਅਖਉਤਾਂ (Aphorism) ਵਰਗੇ ਸੰਖਿਪਤ ਰੂਪ ਵਿਚ ਠੀਕ ਠੀਕ ਢੰਗ ਨਾਲ ਪੇਸ਼ ਕਰਨਾ। ਸੂਤਰ, ਏਨੇ ਅਧਿਕ ਸੰਖਿਪਤ ਰੂਪ ਵਿਚ ਹੋ ਜਾਂਦੇ ਹਨ ਕਿ ਸਪਸ਼ਟ ਅਤੇ ਵਿਸਥਾਰ ਮਈ ਭਾਸ ਦੇ ਸਹਾਰੇ ਬਿਨਾਂ ਸਮਝਣੇ ਕਠਨ ਹੋ ਜਾਂਦੇ ਹਨ। ਇਸੇ ਨਾਲ ਹੀ ਭਾਸ, ਉਪਭਾਸ ਤੇ ਪ੍ਰਕਰਣ (system) ਦੇ ਵਿਸ਼ੇਸ਼ ਵਿਸ਼ਿਆਂ ਤੇ ਸੁਤੰਤਰ ਅਧਿਐਨ ਅਰੰਭ ਹੋਏ।<sup>3</sup>

ਇਸੇ ਲੇਖਕ ਅਨੁਸਾਰ ਸੂਤਰ ਰਚਨਾ ਵਿਚ ਕੁਝ ਗਲਾਂ ਦੀ ਲੋੜ ਅਵੱਸਕ ਹੁੰਦੀ ਹੈ :—

1. ਸੂਤਰਕਾਰ, ਸੰਖੇਪ ਸ਼ਬਦਾਂ ਦੀ ਵਰਤੋਂ ਕਰਨ।
2. ਸ਼ਬਦ ਸਪਸ਼ਟ ਅਤੇ ਸ਼ੱਕ ਸੰਸੇ ਰਹਿਤ ਹੋਣ।
3. ਸ਼ਬਦ ਅਰਥ ਭਰਪੂਰ ਹੋਣੇ ਚਾਹੀਦੇ ਹਨ

ਨਿਰਾਰਥਕ ਸ਼ਬਦਾਂਗ (syllables) ਜੋ ਕੇਵਲ ਛੰਦਾ ਬੰਬਦੀ ਕਰਕੇ ਵਰਤੇ ਜਾਂਦੇ ਹਨ ਤਿਆਗਣੇ ਚਾਹੀਦੇ ਹਨ।<sup>4</sup>

ਸੰਖਿਪਤ ਅਤੇ ਭਾਵ ਪੂਰਤ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਜਪੁਜੀ ਦੀ ਈਸ਼, ਕੋਠ, ਮੰਡਕ, ਮਾਂਡੁਕ, ਪ੍ਰਸ਼ਨ, ਐਤਰਯ ਅਤੇ ਵਿਸ਼ੇਸ਼ ਕਰਕੇ ਕਠੋਪਨਿਸ਼ਦ ਨਾਲ ਸਮਾਨਤਾ ਹੈ। ਮੰਡਕ ਉਪਨਿਸ਼ਦ ਦੀਆਂ ੬੩ ਪਉੜੀਆਂ ਹਨ ਅਤੇ ਗੀਤਾ ਵਿਚ ਦਿੱਤੇ ਵਿਚਾਰਾਂ ਦੇ ਸੰਖਿਪਤ ਰੂਪ ਕਰਕੇ ਇਸ ਨੂੰ ਗੀਤਾ ਵਾਂਗ ਹੀ ਕਿਹਾ ਗਿਆ ਹੈ।<sup>5</sup> ਇਸ ਪੱਖ ਤੋਂ ਜਪੁਜੀ

1. Sohan Singh, Seeker's Path. P. XXIII.

2. ਮਹਾਨ ਕੋਸ਼, ਪੰ: ੬੮।

3. Introduction to Vedanta p. 104.

4. ib. p. 104.

5. Swami Sarvanand, Mundkopanisad p. 6.

ਹੋਰ ਵੀ ਸੂਤਰਮਈ ਹੈ ਜਿਸਦੀਆਂ ੩੮ ਪਉੜੀਆਂ ਅਤੇ ਦੋ ਸਲੋਕਾਂ ਵਿਚ ਉਪਨਿਸ਼ਦਾਂ ਅਤੇ ਗੀਤਾ ਦਾ ਸਮੁੱਚਾ ਸਾਰ ਦਿੱਤਾ ਹੋਇਆ ਹੈ। ਕਠ ਉਪਨਿਸ਼ਦ ਬਾਕੀ ਸਾਰੇ ਉਪਨਿਸ਼ਦਾਂ ਨਾਲੋਂ ਵਧ ਦਾਰਸ਼ਨਿਕ ਆਖਿਆ ਗਿਆ, ਜਿਸ ਵਿਚ ਜੀਵਨ ਦੇ ਮੁਖ ਪ੍ਰਸ਼ਨਾਂ ਬਾਰੇ, ਆਤਮਾ ਅਤੇ ਪਰਮਾਤਮਾ ਬਾਰੇ ਬੜੇ ਮਹੱਤਵਪੂਰਣ ਯੋਗ ਵਿਚਾਰ ਦਿੱਤੇ ਹਨ। ਜਪੁਜੀ ਵੀ ਇਸ ਪੱਖ ਤੋਂ ਕਾਫ਼ੀ ਦਾਰਸ਼ਨਕ ਹੈ, ਜਿਸ ਨੂੰ ਸਮਝਣ ਲਈ ਵਧੇਰੇ ਧਿਆਨ ਜਾਂ ਇਕਾਗਰਤਾ ਦੀ ਅਤੇ ਸਾਧਨਾ ਦੀ ਲੋੜ ਹੈ। ਜਿਵੇਂ ਜਿਵੇਂ ਇਸ ਦਾ ਅਧਿਐਨ ਅਧਿਕ ਕੀਤਾ ਜਾਂਦਾ ਹੈ ਤਿਵੇਂ ਤਿਵੇਂ ਇਸ ਅੰਦਰ ਸਮਾਏ ਵਿਚਾਰਾਂ ਦੀ ਬਹੁਤਾਤ ਅਤੇ ਢੁੱਘਾਈ ਦੀ ਸੋਝੀ ਹੁੰਦੀ ਹੈ। ਆਦਿ ਗ੍ਰੰਥ ਦੀ ਬਾਕੀ ਬਾਣੀ ਨੂੰ ਇਸ ਕਰਕੇ ਇਸ ਤੇ ਭਾਸ਼ ਜਾਂ ਇਸਦੀ ਵਿਆਖਿਆ ਕਿਹਾ ਜਾ ਸਕਦਾ ਹੈ।

ਜਪੁਜੀ ਵਿਚ ਵਿਚਾਰਾਂ ਦੇ ਪ੍ਰਗਟਾਉ ਵਿਚ ਵਧ ਤੋਂ ਵਧ ਸੰਖੇਪਤਾ ਤੋਂ ਕੰਮ ਲਿਆ ਹੈ। ਪ੍ਰੰਸੀਪਲ ਤੇਜਾ ਸਿੰਘ ਅਨੁਸਾਰ “ਬੋਲੀ (ਜਪੁਜੀ ਦੀ) ਦੀ ਰਚਨਾ ਬੜੀ ਸਮੇਟਵੀਂ ਹੈ—ਗੁਰੂ ਜੀ ਨੇ ਆਪਣੇ ਭਾਵ ਨੂੰ ਬਹੁਤ ਬੋਹੜੇ ਸ਼ਬਦਾਂ ਵਿਚ ਪਰਗਟ ਕਰਨ ਦਾ ਜਤਨ ਕੀਤਾ ਹੈ। ਉਨ੍ਹਾਂ ਨੇ ਸ਼ਬਦ ਵਰਤਣ ਵਿਚ ਇੰਨਾ ਸੰਕੇਤ ਕੀਤਾ ਹੈ ਕਿ ਪੁਰਾਣੇ ਸੰਸਕ੍ਰਿਤ ਦੇ ਸੂਤਰ ਲਿਖਣ ਵਾਲਿਆਂ ਵਾਕਰ ਇਕ ਮਾਤਰ ਭੀ ਵਾਧੂ ਨਹੀਂ ਦਿੱਤੀ। “ਕਵਣੁ ਸੁ ਵੇਲਾ, ਵਖਤੁ ਕਵਣੁ” ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਅਨੁਸਾਰ ਸਮਾਂ ਕਹਿਣ ਦੀ ਥਾਂ ਦੋਹਾਂ ਧਿਰਾਂ ਦੇ ਆਪੋ ਆਪਣੇ ਸ਼ਬਦ ਵੇਲਾ ਅਤੇ ਵਖਤ ਵਰਤੇ ਹਨ—“ਮੂਤ ਪਲੀਤੀ ਕਪੜ ਹੋਇ” ਵਿਚ ਮੁਸਲਮਾਣੀ ਪਦ ਵਰਤ ਕੇ ਮੁਸਲਮਾਨਾਂ ਦੀ ਰਹਿਤ ਵਲ ਇਸ਼ਾਰਾ ਕੀਤਾ ਹੈ। ਇਸੇ ਤਰ੍ਹਾਂ “ਸੁਣਿਐ” ਦੀਆਂ ਪਉੜੀਆਂ ਵਿਚ ਬੜੇ ਵਿਸਥਾਰ ਵਾਲੇ ਖਿਆਲਾਂ ਨੂੰ ਅਜੇਹਾ ਕੱਸ ਕੇ ਲਿਖਿਆ ਹੈ ਕਿ ਮਾਨੋ ਕੁੱਜੇ ਵਿਚ ਦਰਿਆ ਬੰਦ ਕਰ ਦਿੱਤਾ ਹੈ। ਪੰਜਾਬੀ ਬੋਲੀ ਤੋਂ ਇਹੋ ਜਿਹਾ ਅੰਧਾ ਕੰਮ ਅਗੇ ਕਦੇ ਨਹੀਂ ਸੀ ਲਿਆ ਗਿਆ ਅਤੇ ਨਾ ਹੁਣ ਤਕ ਕਿਸੇ ਹੋਰ ਨੇ ਲਿਆ ਹੈ।<sup>1</sup> ਭਾਈ ਸਾਹਿਬ ਭਾਈ ਸ਼ੇਰ ਸਿੰਘ (ਕਸ਼ਮੀਰ) ਨੇ ਲਿਖਿਆ ਹੈ ਕਿ “ਜਪੁਜੀ ਸਾਹਿਬ ਨੂੰ ਸਮਝਣ ਵਾਸਤੇ ਮੈਨੂੰ ਹੋਰ ਕਈ ਪੁਸਤਕ ਪੜ੍ਹਨੈ ਪਏ, ਕਿਉਂ ਕਿ ਸ੍ਰੀ ਜਪੁਜੀ ਮਾਨੋ ਕੁੱਜੇ ਵਿਚ ਸਮੁੰਦਰ ਹੈ।”<sup>2</sup>

ਵਿਸਥਾਰ ਨੂੰ ਸੰਖੇਪ ਵਿਚ ਕਹਿਣ ਲਈ ਚਿੰਨ੍ਹਾਂ ਅਤੇ ਇਸ਼ਾਰਿਆਂ ਤੋਂ ਕੰਮ ਲਿਆ ਜਾਂਦਾ ਹੈ। ਇਨ੍ਹਾਂ ਸੰਕੇਤਮਈ ਸ਼ਬਦਾਂ ਵਿਚ ਪਿਛਲਾ ਇਤਿਹਾਸ, ਮਿਥਿਹਾਸ ਅਤੇ ਪਰਸ਼ਨ ਸੰਕੁਚਿਆ ਹੁੰਦਾ ਹੈ, ਜਪੁਜੀ ਵਿਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਦੇ ਪਛੋਕੜ ਵਿਚ ਇਤਿਹਾਸ ਹੈ, ਮਹਾਨ ਫਲਸਫਾ ਹੈ, ਉਦਾਹਰਣ ਵਜੋਂ ਧੌਲ-ਧਰਮ, ਗੁਰਮਖਿ ਨਾਦੰ, ਜੁਗਤਿ ਤਨਿ ਭੇਦ, ਭੁਗਤਿ ਗਿਆਨ ਦਇਆ ਭੰਡਾਰਣਿ, ਅਠ ਸਠਿ ਕਾ ਇਸ਼ਨਾਤੁ, ਧੂ ਉਪਦੇਸ਼ ਆਦਿ। ਮੂਲ ਮੰਤਰ ਅਤੇ ਵਿਸ਼ੇਸ਼ ਕਰਕੇ ‘੧੭’ ਦਾ ਬਹੁੰ ਪੱਖੀ ਗਿਆਨ

1. ਜਪੁਜੀ ਸਟੀਕ, ਪੰ. ੧੩-੧੪।

2. ਆਤਮ ਦਰਸ਼ਨ, ਪੰ. ੧੧।

ਜਾਣਨ ਲਈ ਵੇਦਾਂ, ਉਪਨਿਸ਼ਠਾਂ ਦੀ ਫੌਲਾ ਫਾਲੀ ਕਰਨੀ ਉਚਿਤ ਹੈ। ਡਾਕਟਰ ਸੀਤਾ ਰਾਮ ਬਾਂਹਰੀ ਨੇ ਕਿਹਾ ਹੈ :—

“ਨਾਨਕ-ਬਾਣੀ ਦੀ ਬਣਤਰ ਦੀ ਸੁੰਦਰਤਾ ਅਤੇ ਮਹੱਤਾ ਨੂੰ ਸਮਝਣ ਲਈ ਉਹਦੇ ਪਿਛੋਕੜ ਨੂੰ ਵੇਖਣਾ ਬਹੁਤ ਜ਼ਰੂਰੀ ਹੈ” ।

ਸੂਤਰ ਸੈਲੀ ਵਿਚ ਆਸੇ ਦੀ ਸਿਧੀ (direct) ਪਕੜ ਹੁੰਦੀ ਹੈ, ਨਾ ਭੂਮਿਕਾ ਵੀ ਲੋੜ ਹੈ ਅਤੇ ਨਾ ਐਧਰ ਓਧਰ ਜਾਣ ਦੀ। ਪੂਰਨ ਸਿੰਘ ਅਨੁਸਾਰ ਗੁਰੂ ਨਾਨਕ ਵਿਚ ਇਹ ਸਿਫਤ ਹੈ ਕਿ ਉਹ ਮਸਲੇ ਦੇ ਦਿਲ ਵਲ ਹੀ ਸਿਧਾ ਵਧਦੇ ਹਨ ।<sup>2</sup> ਜਪੁਜੀ ਦੀ ਪਹਿਲੀ ਪਉੜੀ ਦਾ ਪਹਿਲਾ ਵਾਕ ਹੀ ਝਟ ਮਸਲੇ ਦੀ ਤੌਦੇ ਨੂੰ ਖੁਹਲਣ ਲਗ ਪੈਂਦਾ ਹੈ :

ਸੋਚੈ ਸੋਚਿ ਨ ਹੋਵਈ ਜੋ ਸੋਚੀ ਲਖ ਵਾਰ ॥

ਦੂਜੀ ਗਲ ਜੋ ਸੂਤਰ ਸੈਲੀ ਲਈ ਦੱਸੀ ਹੈ, ਉਹ ਹੈ ਸ਼ਬਦਾਂ ਦੀ ਸਪਸ਼ਟਤਾ। ਅਸਲ ਵਿਚ ਸ਼ਬਦਾਂ ਦਾ ਬਹੁਤਾ ਨਿਰਭਰ ਪਾਠਕ ਦੀ ਦਿਮਾਗੀ ਪੱਧਰ ਜਾਂ ਅਨੁਭਵ ਤੇ ਹੈ। ਕਈ ਸ਼ਬਦ ਅਜਿਹੀ ਡੂੰਘਾਈ ਰਖਦੇ ਹਨ ਜਿਨ੍ਹਾਂ ਦੇ ਤਲ ਤਕ ਪਹੁੰਚਣ ਲਈ ਵਧੇਰੇ ਡੂੰਘੇ ਜਾਣ ਦੀ ਲੋੜ ਭਾਸਦੀ ਹੈ। ਅਜਿਹੀ ਕਠਨਤਾ ਹੋਣੀ ਕੁਦਰਤੀ ਹੈ। ਬ੍ਰਹਮੰਡ ਦਾ ਗਿਆਨ ਕਵੀ ਦੇ ਹਿਰਦੇ ਵਿਚ ਰੱਸਦਾ ਰਹਿੰਦਾ ਹੈ ਅਤੇ ਜਦ ਉਸਦਾ ਪ੍ਰਗਟਾਉ ਹੁੰਦਾ ਹੈ ਤਾਂ ਉਸਦੀ ਆਪਣੀ ਸ਼ਬਦੀਅਤ ਦਾ ਕ੍ਰਿਸ਼ਮਾ ਹੁੰਦਾ ਹੈ, ਉਸਦਾ ਆਪਣਾ ਅਨੁਭਵ ਹੁੰਦਾ ਹੈ, ਜਿਸ ਤਕ ਪਹੁੰਚਣ ਦੀ ਸਫਲਤਾ ਪਾਠਕਾਂ ਦੀ ਚਿੰਤਨ ਮਹਾਨਤਾ ਹੈ। ਸਪਸ਼ਟਤਾ ਤੋਂ ਭਾਵ ਇਹੋ ਹੈ ਕਿ ਭਾਵ ਨੂੰ ਸ਼ਬਦਾਂ ਦੇ ਵਲਵਲੇਵਿਆਂ ਵਿਚ ਨਾ ਪਾਇਆ ਜਾਏ ਸਗੋਂ ਅਜਿਹੇ ਸ਼ਬਦਾਂ ਦੁਆਰਾ ਦੱਸਿਆ ਜਾਵੇ ਜੋ ਸੰਖੇਪ ਵਿਚ ਬਹੁਤਾ ਸਮਝਾ ਦੇਣ। ‘ਜਦੋਂ ਜੋ ਪਾਤਿਸ਼ਾਹ ਸਾਹਾ ਪਾਤਿਸ਼ਾਹਿਬੁ’ ਦਾ ਪਾਠ ਕਰੀਦਾ ਹੈ ਤਾਂ ਪਹਿਲਾਂ ਇਕ ਦੇਸ਼ ਦੇ ਪ੍ਰਬੰਧ ਨੂੰ ਚਲਾ ਰਹੇ ਨਿਆਕਾਰੀ ਪਾਤਸ਼ਾਹ ਵੱਲ ਧਿਆਨ ਜਾਂਦਾ ਹੈ ਅਤੇ ਫੇਰ ਉਚੇਰੀ ਨਜ਼ਰ ਉਠਦੀ ਹੈ ਉਸ ਵਲ ਜੋ ਅਨੇਕਾਂ ਹੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜੋ ਸਰਬ ਲੋਕਾਂ ਦਾ ਪ੍ਰਬੰਧ ਇਕ ਨਿਯਮ ਵਿਚ ਚਲਾ ਰਿਹਾ ਹੈ, ਜਿਸਦੀ ਵਡਿਆਈ ਤੇ ਵਾਹੁ ਵਾਹੁ ਮੂੰਹ ਤੋਂ ਟਿਕਲਦਾ ਹੈ ਤੇ ਜਿਥੇ ਸਿਜਦੇ ਵਿੱਚ ਝੁਕਦਾ ਹੈ। ਲੇਖਕ ਅਸੈ ਵਿਚ ਸਫਲ ਹੋ ਜਾਂਦਾ ਹੈ।

ਤੀਜੀ ਗਲੇ ਹੈ ਕਿ ਸ਼ਬਦ ਅਰਥ ਭਰਪੂਰ ਹੋਣੇ ਚਾਹੀਦੇ ਹਨ। ਜਪੁਜੀ ਦਾ ਹਰ ਇਕ ਸ਼ਬਦ ਮਹਾਨਤਾ ਰਖਦਾ ਹੈ। ਸਾਰੇ ਚੋਣਵੇਂ ਮੌਤੀਆਂ ਦੀ ਪਰੁੱਤੀ ਮਾਲਾ ਹੈ, ਕੋਈ ਵੀ ਅਜਿਹਾ ਸ਼ਬਦ ਨਹੀਂ ਜੁ ਕੇਵਲ ਗਿਣਤੀ ਵਧਾਣ ਲਈ ਹੋਵੇ।

ਚੁੱਖੀ ਅਵਸ਼ਕਤਾ ਜੁ ਕਹੀ ਗਈ ਹੈ ਉਹ ਹੈ ਕਿ ਸੂਤਰਮਈ ਰਚਨਾ ਦਾ ਮੁਖ

1. ਮਹਾਂਕਵੀ ਗੁਰੂ ਨਾਨਕ, (ਜਪਾਂਚਿਤ) ਪੰ. ੧੪੯ ।

2. “Sri Guru Nank does not beat about the bush, he „proceeds at once to the heart of the problem”. The Japji p. 4.

ਨਿਸ਼ਾਨਾ ਵਿਚਾਰ ਹੈ ਜਿਸਨੂੰ ਛੰਦਾ ਬੰਦੀ ਆਦਿ ਦੇ ਸਵਾਚ ਤੋਂ ਕੁਰਬਾਨ ਨਹੀਂ ਹੋਣ ਦਿੱਤਾ ਜਾਂਦਾ। ਜਪੁਜੀ ਦੇ ਕਰਤੇ ਨੇ ਇਸ ਵਿਚਾਰ ਪੱਖ ਨੂੰ ਹੀ ਪਰਧਾਨਤਾ ਦਿੱਤੀ ਹੈ, ਛੰਦਾ ਬੰਦੀ ਲਈ ਲੋੜੀਂਦੀ ਸ਼ਬਦਾਵਲੀ ਦੀ ਕਰੜੀ ਕੈਦ ਦੀ ਬਹੁਤੀ ਪਰਵਾਹ ਨਹੀਂ ਕੀਤੀ। ਭਾਵੇਂ ਕਵਿਤਾ ਨੂੰ ਵਿਚਾਰ-ਪ੍ਰਗਟਾ ਦਾ ਮਾਧਿਅਮ ਬਣਾਇਆ ਹੈ, ਪਰ ਛੰਦਾ ਬੰਦੀ ਜਾਂ ਤੁਕ ਬੰਦੀ ਦੀ ਐਕੜ ਨੂੰ ਵਿਚਾਰ ਤੇ ਹਾਵੀ ਨਹੀਂ ਹੋਣ ਦਿੱਤਾ।<sup>1</sup> ਅਰਥਾਤ ਭਾਵ-ਪ੍ਰਗਟਾ ਲਈ ਜਿਹੜੇ ਲੋੜੀਂਦੇ ਸ਼ਬਦ ਹਨ, ਉਹੋ ਹੀ ਵਰਤੇ ਹਨ, ਛੰਦਾ ਬੰਦੀ ਦੀ ਦ੍ਰਿਸ਼ਟੀ ਤੋਂ ਢੁਕਵੇਂ ਪਰ ਛਾਲਤੂ ਸ਼ਬਦਾਂ ਤੋਂ ਸੰਕੋਚ ਕੀਤਾ ਹੈ। ਉਦਾਹਰਣ ਵਜੋਂ :-

ਸੁਣਿਐ ਸਿਧ ਪੀਰ ਸੁਰਿ ਨਾਬ ॥  
ਸੁਣਿਐ ਧਰਤਿ ਧਵਲ ਆਕਾਸ ॥ (ਪ: ੮)

‘ਸੁਰਿ ਨਾਬ’<sup>2</sup> ਦੇ ਨਾਲ ਮੇਲ ਖਾਂਦਾ ਕਾਫੀਆ ਹੋਰ ਵੀ ਵਰਤਿਆ ਜਾ ਸਕਦਾ ਹੈ ਭਾਵੇਂ ਸ਼ਬਦ ਭਾਵ ਨਾਲ ਢੁਕਦਾ ਹੋਵੇ ਜਾਂ ਨਾ, ਪਰ ਅਜਿਹਾ ਨਹੀਂ ਕੀਤਾ। ਸ਼ਬਦ, ਭਾਵ ਦੇ ਵਹਿਣ ਦੇ ਸਹਾਇਕ ਵਰਤੇ ਹਨ, ਵਾਧੂ ਭਾਰ ਬਣਨ ਜਾਂ ਆਸੇ ਨੂੰ ਖਿੰਡਾਣ ਵਾਲਾ ਕੋਈ ਸ਼ਬਦ ਨਹੀਂ।

1. In the first place, though in accordance with the prevailing Literary fashion, Guru Nanak had to express himself in verse, he never allowed exigencies of versification to get the better of his thoughts” Sohan Singh, The Seekers Path, p. 22.

## ਪ੍ਰਸ਼ਨੋਤਰੀ ਸੈਲੀ

ਜਪੁਜੀ ਦਾ ਵਿਸ਼ਾ ਉਪਨਿਸ਼ਦਾਂ ਵਾਂਗ ਅਧਿਆਤਮ ਵਿਦਿਆ ਅਤੇ ਉਸ ਨਾਲ ਸਬੰਧਤ ਸਿਧਾਂਤ ਹਨ ਜਿਸਦੀ ਸਿਖਿਆ ਵਿਚ ਪੈਰ ਪੈਰ ਤੇ ਵਿਦਿਆਰਥੀ ਨੂੰ ਸੰਕੇ ਫੁਰਦੇ ਹਨ, ਇਨ੍ਹਾਂ ਸੰਕਿਆਂ ਦੀ ਨਵਿਰਤੀ ਬਿਨਾਂ ਧੁੰਦ ਨਹੀਂ ਹਟਦੀ ਅਤੇ ਵਾਸਤਵ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਮਨ ਦੀ ਡੋਲਦੀ ਬੋੜੀ ਟਿਕਾ ਵਿਚ ਰਹਿੰਦੀ ਹੋਈ ਕੰਢੇ ਨਹੀਂ ਲਗ ਸਕਦੀ। ਇਸੇ ਕਰਕੇ ਕਿਹਾ ਹੈ :—

ਗਿਆਨ ਕਾ ਬਧਾ ਮਨ ਰਹੈ ॥ (ਵਾਰ ਆਸਾ ਮ: ੧) ੪੯੯

ਜਾਣਨ ਦੀ ਭੁਖ ਪਹਿਲਾਂ ਹੁੰਦੀ ਹੈ, ਸੰਕੇ ਉਸਦੀ ਭੁਖ ਨੂੰ ਤੇਜ਼ ਕਰਦੇ ਹਨ ਅਤੇ ਜਦ ਅਧਾਰ ਮਿਲਦਾ ਹੈ ਤਾਂ ਠੰਡ ਪੈਂਦੀ ਹੈ, ਅੰਦਰ ਹੁਲਾਸਿਆ ਜਾਂਦਾ ਹੈ।

ਸਿਸ਼ਾਂ ਦੇ ਸੰਕਿਆਂ ਅਤੇ ਉਨ੍ਹਾਂ ਦੇ ਗੁਰੂਆਂ ਵਲੋਂ ਉੱਤਰ ਹੀ ਉਪਨਿਸ਼ਦ ਹਨ। ਕੈਨ ਉਪਨਿਸ਼ਦ ਤੋਂ ਭਾਵ ਹੈ, “ਕਿਸ ਤਾਂ ?” ਇਸ ਪ੍ਰਸ਼ਨ ਦੇ ਉੱਤਰ ਵਿਚ ਹੀ ਇਹ ਉਪਨਿਸ਼ਦ ਲਿਖਿਆ ਗਿਆ ਹੈ। ਪ੍ਰਸ਼ਨ ਉਪਨਿਸ਼ਦ ਦਾ ਸਿਰਲੇਖ ਰਖਿਆ ਹੀ ਪ੍ਰਸ਼ਨ ਨਾਲ ਹੈ। ਇਸ ਉਪਨਿਸ਼ਦ ਵਿਚ ਛੇ ਪ੍ਰਸ਼ਨ ਹਨ, ਜਿਨ੍ਹਾਂ ਦਾ ਉੱਤਰ ਦਿੱਤਾ ਗਿਆ ਹੈ। ਬਠ ਉਪਨਿਸ਼ਦ ਵਿਚ ਨਚਕੇਤਾ ਦੇ ਸਵਾਲਾਂ ਦਾ ਯਮਰਾਜ ਵਲੋਂ ਉੱਤਰ ਇਸ ਉਪਨਿਸ਼ਦ ਦਾ ਦਰਸ਼ਨ ਹੈ ਅਤੇ ਇਸੇ ਤਰ੍ਹਾਂ ਬਾਕੀ ਉਪਨਿਸ਼ਦਾਂ ਵਿਚ ਵੀ।

ਗੀਤਾ ਦੀ ਰਚਨਾ ਵੀ ਅਰਜਨ ਦੇ ਸੰਕਿਆਂ ਨਾਲ, ਵਿਸ਼ਾਦ ਨਾਲ ਹੀ ਹੋਈ ਹੈ। ਕੀ ਅਸੁਰ ਬੁਧੀ ਵਾਲੇ ਨੂੰ ਚਾਹੇ ਉਹ ਸਨਬੰਧੀ ਹੈ ਜਾਂ ਕੋਈ ਹੋਰ, ਮਾਰਨਾ ਪਾਪ ਹੈ ਜਾਂ ਕਰਤੱਵ ? ਵਿਸ਼ਾਦ ਭਾਵ ਵਾਲਾ ਅਰਜਨ ਪਹਿਲਾਂ ਪਾਪ ਹੀ ਸਮਝਦਾ ਹੈ ਪਰ ਮਨ ਨੂੰ ਚੈਨ ਨਹੀਂ, ਕ੍ਰਿਸ਼ਨ ਅਗੇ ਸੰਕਿਆਂ ਨੂੰ ਪ੍ਰਗਟ ਕਰਦਾ ਹੈ, ਜਿਸ ਦੀ ਨਵਿਰਤੀ ਲਈ ਗੀਤਾ ਦਾ ਸਾਰਾ ਉਪਦੇਸ਼ ਹੈ। ਅਰਜਨ ਨੂੰ ਵਾਸਤਵ ਦੀ ਸੋਝੀ ਹੁੰਦੀ ਹੈ, ਉਸਦਾ ਮਾਰਗ ਰੋਸ਼ਨ ਹੋ ਜਾਂਦਾ ਹੈ।

ਜਪੁਜੀ ਦੇ ਪਾਠ ਤੋਂ ਇਹ ਸਹਿਜੇ ਹੀ ਜਾਣਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਉਪਨਿਸ਼ਦਾਂ ਵਿਚ ਸਿਸ਼ਾਂ ਨੇ ਗੁਰੂਆਂ ਪਾਸ ਪ੍ਰਸ਼ਨ ਕੀਤੇ ਹਨ ਜਪੁਜੀ ਦੇ ਕਰਤੇ ਨੇ ਆਪ ਹੀ ਜਾਗਿਆਸੂ ਦੇ ਰੂਪ ਵਿਚ ਪ੍ਰਸ਼ਨ ਕਰਕੇ ਨਾਲ ਆਪ ਹੀ ਉੱਤਰ ਦਿੱਤਾ ਹੈ।<sup>੧੦</sup> ਇਤਹਾਸਕ ਪੱਖ ਤੋਂ ਜਾਗਿਆਂ ਆਦਿ ਦੇ ਸੰਕਿਆਂ ਦਾ ਉੱਤਰ ਵੀ ਕਿਹਾ ਜਾ ਸਕਦਾ ਹੈ। ਪਹਿਲੀ ਪਉੜੀ ਵਿਚ ਪਹਿਲਾਂ ਪ੍ਰਸ਼ਨ ਹੈ :—

<sup>੧੦</sup> ਇਹ ਵੀ ਸੰਭਵ ਹੈ ਕਿ ਉਨ੍ਹਾਂ ਦੇ ਸੰਖਾਂ ਵਲੋਂ ਜਾਂ ਉਦਾਸੀਆਂ ਸਮੇਂ ਅਲ਼ਮਤੀਆਂ ਵਲੋਂ ਪ੍ਰਸ਼ਨ ਹੋਣ।

ਕਿਵੇਂ ਸਚਿਆਈ ਹੋਈਐ ਕਿਵੇਂ ਕੂੜੇ ਤੁਟੇ ਪਾਲਿ ?

ਨਾਲ ਹੀ ਉੱਤਰ ਦਿੱਤਾ ਹੈ :—

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥

ਚੇਥੀ ਪਉੜੀ ਵਿਚ ਪ੍ਰਸ਼ਨ ਹਨ :

1. ਫੇਰਿ ਕਿ ਅਗੈ ਰਖੀਐ ਜਿਤੁ ਦਿਸੇ ਦਰਬਾਰੁ ?
2. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ?

ਦੋਹਾਂ ਦਾ ਇਕੋ ਉੱਤਰ ਹੈ :

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

ਸ਼੍ਰੀਸ਼ਟੀ ਰਚਨਾ ਦੇ ਸਮੇਂ ਬਾਰੇ ਪ੍ਰਸ਼ਨ ਹਨ :

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਬਿੰਤੁ ਕਵਣੁ ਵਾਰੁ ?  
ਕਵਣਿ ਸਿ ਰੂਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ?

ਅਗਲੀਆਂ ਤਿੰਨ ਲਾਈਨਾਂ ਵਿਚ ਉੱਤਰ ਦਿੱਤਾ ਹੈ ਕਿ ਪੰਡਤ, ਕਾਜੀ ਅਤੇ ਜੰਗੀ ਇਸ ਬਾਰੇ ਜਾਣ ਨਹੀਂ ਸਕੇ। ਇਹ ਇਸ ਕਰਕੇ ਕਿਹਾ ਹੈ ਕਿ ਹੋਰ ਸੰਕੇ ਦੀ ਗੁਜਾ-ਇਸ਼ਨਾ ਨਾ ਰਹੇ ਕਿ ਕੋਈ ਵੀ ਜਾਣ ਸਕਿਆ ਹੈ ਕਿ ਨਹੀਂ ? ਇਨ੍ਹਾਂ ਤੋਂ ਅਗਲੀ ਤੁਕ ਵਿਚ ਦਿੱਤੇ ਉੱਤਰ ਅਨੁਸਾਰ ਹੋਰ ਪ੍ਰਸ਼ਨ ਦੀ ਲੋੜ ਹੀ ਨਹੀਂ ਭਾਸਦੀ :

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਪ. ੨੧)

ਕਈ ਟੀਕਾਕਾਰਾਂ ਨੇ ਜਪੁਜੀ ਦੀ ਤੀਜੀ ਪਉੜੀ ਦੀ ਹਰ ਸਤਰ ਸਵਾਲ ਜਵਾਬ ਹੀ ਢੱਸੀ ਹੈ। ਜਿਵੇਂ “ਗਾਵੇ ਕੇ ਤਾਣੁ ਹੋਵੇ ਕਿਸੇ ਤਾਣੁ ।” ਦੇ ਅਰਥ ਕੀਤੇ ਹਨ : ਪ੍ਰਭੂ ਦੀ ਉਸਤਤ ਕਉਣ ਗਾ ਸਕਦਾ ਹੈ ? ਉਹ ਜਿਸਨੂੰ ਪ੍ਰਭੂ ਨੇ ਸ਼ਕਤੀ ਦਿੱਤੀ ਹੈ ।<sup>2</sup>

ਕਿਧਰੇ ਇਹ ਢੰਗ ਵਖਰੀ ਪਰਕਾਰ ਦਾ ਹੈ, ਪਹਿਲਾਂ ਉੱਤਰ ਦੇ ਦਿੱਤਾ ਹੈ, ਅਤੇ ਪ੍ਰਸ਼ਨ ਉਸ ਤੋਂ ਬਾਅਦ ਉਪਜਾਇਆ ਹੈ। ਅਸਲ ਵਿਚ ਇਹ ਢੰਗ ਉੱਤਰ ਦੁਆਰਾ ਬੱਝੇ ਵਿਸ਼ਵਾਸ ਤੇ ਪਲਸਤਰ ਦਾ ਕੰਮ ਕਰਦਾ ਹੈ। ਉੱਤਰ ਹੈ :—

ਧੇਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਬਾਪਿੰਦ ਰਖਿਆ ਜਿਨਿ ਸਤਿ ॥

2. See Naunihal Singh Layal, Japji Sahib.

ਪ੍ਰਸ਼ਨ ਕੀਤਾ ਹੈ ਸੱਚ ਨੂੰ ਪਕਿਆਂ ਕਰਨ ਲਈ :

ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥  
ਧਰਤੀ ਹੋਰੁ ਪਰੇ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (ਪ:੧੯)

ਇਕ ਸੁਗਤੀ ਹੋਰ ਵੀ ਵਰਤੀ ਹੈ। ਅਜਿਹੇ ਪ੍ਰਸ਼ਨਵਾਚੀ ਵਾਕ ਵੀ ਹਨ ਜਿਨ੍ਹਾਂ  
ਦਾ ਉੱਤਰ 'ਨਾਹ' ਵਿਚ ਆਪਣੇ ਆਪ ਮਿਲ ਜਾਂਦਾ ਹੈ ਜਿਵੇਂ, 'ਵਿਣੁ ਭਾਣੇ ਕਿ ਨਾਇ  
ਕਗੀ' ? ਭਾਵ ਕੋਈ ਲਾਭ ਨਹੀਂ। ਜਾਂ 'ਵਿਣੁ ਕਰਮਾ ਕਿ ਮਿਲੇ ਲਈ' ? ਭਾਵ ਕਝ  
ਨਹੀਂ ਮਿਲਦਾ।

:

# ਛੰਦਾ ਬੰਦੀ

(Versification)

ਪਰੰਪਰਾ ਅਨੁਸਾਰ ਸਾਇਰ ਗਰੂ ਨਾਨਕ ਨੇ ਜਪੁਜੀ ਦੀ ਰਚਨਾ ਛੰਦਾਂ ਵਿਚ ਕੀਤੀ ਹੈ। ਇਸ ਸੰਖਿਪਤ ਰਚਨਾ ਵਿਚ ਛੰਦਾਂ ਦੀਆਂ ਕਈ ਵਨਗੀਆਂ ਦੱਸੀਆਂ ਹਨ। ਡਾ: ਤਾਰਨ ਸਿੰਘ ਅਨੁਸਾਰ 'ਛੰਦਾ ਬੰਦੀ' ਦੇ ਜੋ ਤਜਰਬੇ ਇਸ ਰਚਨਾ ਵਿਚ ਕੀਤੇ ਗਏ ਹਨ, ਹੋਰ (ਗੁਰੂ) ਗ੍ਰੰਥ ਸਾਹਿਬ ਦੀ ਕਿਸੇ ਰਚਨਾ ਵਿਚ ਨਹੀਂ ਕੀਤੇ ਗਏ।<sup>1</sup> ਜਪੁਜੀ ਦੀਆਂ ਬਹੁਤੀਆਂ ਪਉੜੀਆਂ ਵਿਚ ਛੋਟੇ ਛੰਦ ਵਰਤੇ ਹਨ। ਰਾਗਾਂ ਦੀਆਂ ਲੋੜਾਂ ਅਨੁਸਾਰ ਛੰਦ ਛੋਟੇ ਜਾਂ ਵੱਡੇ ਹਨ।<sup>2</sup> ਸੋਹਨ ਸਿੰਘ ਦਾ ਵਿਚਾਰ ਹੈ ਕਿ ਇੱਕ ਪਰਕਾਰ ਦੇ ਛੰਦ ਦੇ ਅਕਾਊਪਣ ਨੂੰ ਦੂਰ ਕਰਨ ਲਈ ਵੱਡੇ ਤੋਂ ਛੋਟੇ ਅਤੇ ਛੋਟੇ ਤੋਂ ਵੱਡੇ ਵਿਚ ਬਦਲਿਆ ਹੈ। ਇਕ ਛੰਦ ਵਿਚ ਸਤਰਾਂ ਦੀ ਗਿਣਤੀ ਦਾ ਨਿਰਭਰ ਵੀ ਇਸ ਗਲ ਤੇ ਹੈ ਕਿ ਕੀ ਤੇ ਕਿੰਨਾ ਕਿਹਾ ਜਾਣਾ ਹੈ।<sup>3</sup> ਡਾ: ਗੋਪਾਲ ਸਿੰਘ ਦਰਦੀ ਅਨੁਸਾਰ ਕੇਵਲ ਜਪੁ ਨੀਸਾਣੁ ਦੀਆਂ ਅਠੱਤੀ ਪਉੜੀਆਂ ਵਿਚ ਹੀ ਭਾਵੇਂ ਪ੍ਰਧਾਨ ਛੰਦ ਦੋਹਿਰਾ, ਚੌਪਈ ਤੇ ਤਾਟੇਕ ਹਨ, ਪਰ ਜੇ ਗਹੁ ਨਾਲ ਵੇਖੀਏ ਤਾਂ ਇਨ੍ਹਾਂ ਨਾਲ ਲਗ ਭਗ ਏਨੀ ਵੇਰ ਹੀ ਖੁਲ੍ਹੇ ਲਈ ਗਈ ਹੈ। ਜਾਂ ਇਨ੍ਹਾਂ ਦਾ ਤੋਲ ਛੁਟਿਆ, ਲੰਮਿਆ ਕੇ, ਜਾਂ ਵਿਚ ਕੋਈ ਹੋਰ ਤੋਲ ਰਲਾ ਕੇ, ਤੇ ਇਨ੍ਹਾਂ ਤੋਂ ਬਿਨਾਂ ਕਈ ਹੋਰ ਛੰਦ-ਭੇਦ ਵੀ ਇਸ ਨਿਕੀ ਜਿਹੀ, ਸੂਤਰ ਰੂਪ ਬਾਣੀ ਵਿਚ ਜੜੇ ਹਨ।<sup>4</sup>

ਡਾਕਟਰ ਮੋਹਨ ਸਿੰਘ ਨੇ ਜਪੁਜੀ ਵਿਚ ਵਰਤੀਆਂ ਗਈਆਂ ਅਨੇਕਾਂ ਬਹਿਰਾਂ ਦਾ ਵਿਵੇਚਣ ਕੀਤਾ ਹੈ, ਜਿਨ੍ਹਾਂ ਵਿਚੋਂ ਕੁੱਝ ਉਦਾਹਰਣਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ :—

ਸਲੋਕ ਜਾਂ ਦੋਹਰਾ : ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ ॥

ਵਾਰ ਦੀ ਬੈਹਰ : ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਫਾਰਸੀ ਮਸਨਵੀ ਦੀ ਛੋਟੀ ਬੈਹਰ : ਗਾਵੇ ਕੋ ਤਾਣੁ ਹੋਵੈ ਕਿਸੈ ਤਾਣੁ ।<sup>5</sup>

ਇਸ ਤੋਂ ਬਿਨਾਂ ਡਾ: ਸਾਹਿਬ ਨੇ ਕੁਝ ਲੋਕ ਗੀਤਾਂ ਦੀਆਂ ਬਹਿਰਾਂ ਦੇ ਹਵਾਲੇ ਦਿੱਤੇ ਹਨ, 'ਬਾਪਿਆ ਨ ਜਾਇ ਕੀਤਾ ਨਾ ਹੋਇ' ਆਦਿ :<sup>6</sup>

1. ਗੁਰੂ ਨਾਨਕ : ਚਿੰਤਨ ਤੇ ਕਲਾ ਪੰ. ੯੯।

2. ਓਹੀ ਪੰ, ੨੯੫।

3. Seekers Path., p. 22.

4. ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ ਪੰ. ੧੩੩-੩੪।

5. ਪੰਜਾਬੀ ਭਾਖਾ ਤੇ ਛੰਦਾ ਬੰਦੀ ਪੰ. ੧੯-੨੦।

6. ਪੰਜਾਬੀ ਭਾਖਾ ਵਿਕਿਆਨ ਅਤੇ ਗੁਰਮਤਿ ਗਿਆਨ ਪੰ. ੩੪-੪੧।

ਜਪੁਜੀ ਵਿਚ ਦੋ ਸਲੋਕ ਹਨ, ਇਕ ਅਰੰਭ ਵਿਚ “ਆਦਿ ਸਚਿ ....” ਅਤੇ ਦੂਜਾ ਅਖੀਰ ਵਿਚ ਪਵਣ੍ਹ ਗੁਰੂ ਪਾਣੀ ਪਿਤਾ....” ਹੈ।

ਇਸ ਦੀ ਪਹਿਲੀ ਪਉੜੀ ਵਿਚ ਤਿੰਨ ਤਿੰਨ ਸਤਰਾਂ ਦਾ ਕਾਫੀਆ ਮਿਲਾਇਆ ਹੈ। ਕੁਲ ਛੇ ਸਤਰਾਂ ਹਨ, ਪਹਿਲੀਆਂ ਤਿੰਨਾਂ ਦਾ ਕਾਫੀਆ ਮਿਲਦਾ ਹੈ, ਦੂਜੀਆਂ ਤਿੰਨਾਂ ਦਾ ਕਾਫੀਆਂ ਇਕ ਹੈ ਅਤੇ ਪਹਿਲੀਆਂ ਨਾਲੋਂ ਵਖ। ਪਹਿਲੀਆਂ ਵਿਚ ਵਾਰ, ਤਾਰ, ਭਾਰ ਅਤੇ ਪਿਛਲੀਆਂ ਵਿਚ ਨਾਲਿ, ਪਾਲਿ ਤੇ ਛੇਰ ਨਾਲਿ। ਇਸ ਨੂੰ ‘ਤਿੜੁਕਾ’ ਦੀ ਵਣਗੀ ਕਿਹਾ ਜਾ ਸਕਦਾ ਹੈ।

ਗਾਵ ਅਨੁਸਾਰ ਸ਼ਬਦਾਂ ਦੀ ਵਰਤੋਂ ਮੁਖ ਰੱਖੀ ਗਈ ਹੈ, ਇਸ ਲਈ ਕਈ ਤੁਕਾਂ ਦੇ ਕਾਫੀਏ ਵਿਚ ਅੰਤਰ ਹੈ। ਉਦਾਹਰਣ ਵਜੋਂ :-

ਸੁਣਿਐ ਸਿਧ ਪੀਰ ਸੁਰਿ-ਨਾਬਂ ॥  
ਸੁਣਿਐ ਧਰਤਿ ਧਵਲ ਆਕਾਸ ॥ (ਪ: ੮)

• • • • •

ਗਾਵੀਐ ਸੁਣੀਐ ਮਨਿ ਰਖੀਐ ਭਾਉ ॥  
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (ਪ: ੫)

ਡਾ: ਮੋਹਨ ਸਿੰਘ ਦਾ ਪਹਿਲਾਂ ਤਾਂ ਵਿਚਾਰ ਸੀ ਕਿ ਜਪੁਜੀ ਦਾ ਇਕ ਮਜ਼ਮੂਨ ਨਹੀਂ ਅਤੇ ਇਹ ਵਾਰ ਨਹੀਂ ਹੋ ਸਕਦੀ,<sup>1</sup> ਪਰ ਦੂਜੀ ਪੁਸਤਕ “ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ” ਜੋ ਪਹਿਲੀ ਪੁਸਤਕ ਨਾਲੋਂ ਪੰਦਰਾਂ ਕੁ ਸਾਲ ਪਿਛੋਂ ਛੁਪੀ ਹੈ ਲਿਖਦੇ ਹਨ : “ਸਿਫਤ ਹੋਣ ਕਰਕੇ ਇਹ ਵਾਰ ਹੈ ਤੇ ਵਾਰ ਦੀਆਂ ਪਉੜੀਆਂ ਹੁੰਦੀਆਂ ਹੋ ਹਨ। ਇਨ੍ਹਾਂ ਪਉੜੀਆਂ ਨਾਲ ਮਾਨੌ ਉਹ ਉਪਰ ਗਏ। ਵਾਰ ਦੀਆਂ ਪਉੜੀਆਂ ਨਾਲ ਪਹਿਲਾਂ ਪਿਛੇ ਸੰਪਟ ਕਰਨ ਵਾਲੇ ਸਲੋਕ ਵੀ ਹੁੰਦੇ ਹਨ। ਵਾਰ ਗਾਊਣ ਤੋਂ ਪਹਿਲਾਂ ਆਪਣੇ ਮਮਦੂਹ, ਨਾਇਕ, ਪਾਤਸ਼ਾਹ, ਪਤੀ, ਪ੍ਰਭੂ (ਪਰਭਾ) ਦੇ ਲਈ ਸਿਫਤੀ ਕਲਮਾ ਉਚਿਤਿਆ ਜਾਂਦਾ ਹੈ, ਜੋ ਨਸਰ ਵਿਚ ਹੀ ਹੁੰਦਾ ਹੈ। ‘੧ਓ-ਪ੍ਰਸਾਦਿ’, ਨਸਰ ਵਿਚ ਦੀ ਫਿਲਤ ਹੈ; ਆਦਿ—ਸਰੁ ਵੀ ਮੰਤਰ ਸਰੂਪ ਨਸਰੀ ਸਿਫਤ ਹੈ।<sup>2</sup> ਏਸੇ ਹੀ ਪੁਸਤਕ ਵਿਚ<sup>3</sup> ਨਗੇ ਜਾ ਕੇ ਕਿਹਾ ਹੈ “ਵਾਰ ਦੀਆਂ ਪਉੜੀਆਂ ਦੇ ਛੰਦ ਰੂਪ ਇਕ ਵਿਸ਼ੇਸ਼ ਚਾਲ ਰਖਾਂ ਹਨ। ਇਕ ਉਨ੍ਹਾਂ ਤੁਕਾਂ ਵਿਚ ਸਪਸ਼ਟ ਵਿਸਰਾਮ ਹੁੰਦਾ ਹੈ। ਦੂਜਾ, ਉਨ੍ਹਾਂ ਤੁਕਾਂ ਦੀ ਚਾਲ ਤਰੰਖੀ ਹੁੰਦੀ ਹੈ। ਤੀਜਾ, ਪਉੜੀ ਵਿਚ ਦੋਹਰੇ ਕਾਫੀਏ, ਵਿਚ-

<sup>1</sup>, ਪੰਜਾਬੀ ਭਾਖਾ ਤੇ ਫੰਦਾ-ਬੰਦੀ-ਪੰ. ੨੯।

<sup>2</sup>. ਭਾਗ ਦੂਜਾ। ਪੰ. ੬।

<sup>3</sup>. ਪੰਨੇ ੩੦-੩੧।

ਕਾਰ ਤੇ ਅੰਤ ਵਿਚ ਹੁੰਦੇ ਹਨ। ਚੌਬਾ, ਪਉੜੀ ਵਿਚ ਸੁਰ ਮੇਲ (Assonance) ਦੀ ਵਰਤੋਂ ਕਾਫੀ ਕੀਤੀ ਜਾਂਦੀ ਹੈ।

ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥  
ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ ॥  
ਨੀਚ, ਬਖਸੀਸ ਸੁਰਮੇਲ (assonance) ਹੈ।

ਮਧ-ਅਨੁਪ੍ਰਾਸ ਦਾ ਹੋਰ ਨਮੂਨਾ ਹੈ :—

ਸਾਲਾਹੀ ਸਾਲਾਹਿ ॥ ਏਤੀ ਸੁਰਤਿ ਨ ਪਾਈਆ ॥  
ਨਦੀਆ ਅਤੇ ਵਾਹ ਪਵਹਿ ਸਮੁੱਦਿ ਨ ਜਾਣੀਅਹਿ ॥ (ਪ: ੨੩)

ਗੁਰੂ ਨਾਨਕ ਦੀਆਂ ਤਿੰਨ ਵਾਰਾਂ ਹਨ, ਰਾਗ ਆਸਾ, ਰਾਗ ਮਲਾਰ ਅਤੇ ਰਾਗ ਮਾਝ ਵਿਚ। ਇਨ੍ਹਾਂ ਤੋਂ ਬਿਨਾ ਰਾਗ ਸਿਰੀ ਵਿਚ ਰਾਗ ਸਾਰੰਗ ਵਿਚ, ਰਾਗ ਮਲਾਰ ਵਿਚ ਪਉੜੀਆਂ ਹਨ। ਡਾ. ਸਾਹਿਬ ਅਨੁਸਾਰ ਜਪੁ ਦੀਆਂ ਪਉੜੀਆਂ ਦੇ ਰੂਪ ਇਨ੍ਹਾਂ ਵਾਰਾਂ ਦੇ ਰਾਗਾਂ ਵਿਚ ਦੀਆਂ ਪਉੜੀਆਂ ਨਾਲ ਮਿਲਦੇ ਹਨ।

ਇਸਤਰ੍ਹਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ‘ਪਉੜੀ’ ਦੇ ਰੂਪ ਵਿਚ ਵਿਚਾਰ ਦੇ ਪ੍ਰਗਟਾ ਦਾ ਮੁਢ ਪੰਜਾਬੀ ਵਿਚ ਗੁਰੂ ਨਾਨਕ ਨੇ ਬੰਨਿਆ ਹੈ। ਪੰਡਤ ਕਰਤਾਰ ਸਿੰਘ ਦਾਖਾ ਅਨੁਸਾਰ ਪਉੜੀ ਤੋਂ ਭਾਵ ਹੈ ਅੰਸ, ਡੋਟਾ, ਕਾਂਡ, ਹਿੱਸਾ। ਜਿਵੇਂ ਵੇਦ ਵਿਚ ਅਧਿਆਵਾਂ ਅੰਦਰ, ਸੂਕਤ ਅਤੇ ਉਨ੍ਹਾਂ ਵਿਚ ਕਈ ਕਈ ਮੰਤ੍ਰ ਹੁੰਦੇ ਹਨ, ਅਤੇ ਮਹਾਭਾਰਤ ਆਦਿ ਵਿਚ ਪਰਵ ਅਤੇ ਉਨ੍ਹਾਂ ਵਿਚ ਕਈ ਕਈ ਸਲੋਕ ਹੁੰਦੇ ਹਨ। ਓਵੇਂ ਹੀ ਕਿਸੇ ਬਾਣੀ ਜਾਂ ਵਾਰ ਵਿਚ ਇਕ ਇਕ ਪ੍ਰਕਰਣ ਲਈ ਇਕ ਇਕ ਪਉੜੀ ਰਚਣ ਦਾ ਰਵੀਰਾ ਹੋ ਗਿਆ, ਜਿਸ ਵਿਚ ਮਾਝ-ਦੁਵੱਯਾ ਅਤੇ ‘ਰੋਲਾ’ ਆਦਿ ਛੰਦ ਵਰਤੇ ਜਾਣ ਲਗੇ, ਸਹਿਜੇ ਸਹਿਜੇ ਉਸ ਪਰਵੜੀ ਦਾ ਨਾਉਂ ਹੀ ਇਕ ਖਾਸ ਛੰਦ “ਪਉੜੀ” ਪੈ ਗਿਆ।<sup>1</sup>

## ਜਪੁਜੀ ਅਤੇ ਰਾਗ

ਜਪੁਜੀ ਵਿਚਾਰ ਪਰਧਾਨ ਬਾਣੀ ਹੈ, ਜਿਸਦਾ ਸੰਬੰਧ ਵਿਚਾਰਨ ਨਾਲ ਹੈ। ਇਸੇ ਲਈ ਇਸ ਨੂੰ ਅੰਮ੍ਰਿਤ ਵੇਲੇ ਪੜ੍ਹਨ ਅਤੇ ਵਿਚਾਰਨ ਲਈ ਕਿਹਾ ਜਾਂਦਾ ਹੈ। ਪਰ ਨਿਰੀ ਬੰਧਿਕ ਸੰਤੁਸ਼ਟਤਾ ਲਈ ਨਹੀਂ, ਆਤਮਾ ਦੀ ਖੁਰਾਕ ਹੈ, ਆਤਮਾ ਲਈ ਪ੍ਰੇਰਨਾ ਹੈ ਅਤੇ ਇਸ ਵਿਚ ਪ੍ਰਭੂ ਦੀ ਉਸਤਤ ਵੀ ਕੀਤੀ ਗਈ ਹੈ, ਇਸ ਲਈ ਇਸ ਵਿਚ ਰਾਗ ਵੀ ਹੈ ਜੋ ਹਿਰਦੇ ਨੂੰ ਟੁੰਬਦਾ ਹੈ, ਹੁਲਾਰਾ ਦੇਂਦਾ ਹੈ। ਜਪੁਜੀ ਨੂੰ ਮਿੱਠੀ ਧੁਨ ਵਿਚ ਗਾਇਆ ਵੀ ਜਾਂਦਾ ਹੈ, ਪਰ ਜਦੋਂ ਅਰਥ ਭਾਵ ਜਾਣਦਿਆਂ ਗਾਇਆ ਜਾਵੇ ਤਾਂ ਉਡਾਰੀ ਉਚੇਰੀ

1. ਸ੍ਰੀ ਜਪੁ ਨੀਸਾਣੁ ਪੰ. ੨੪ ।

ਹੋ ਜਾਂਦੀ ਹੈ। ਜਪੁਜੀ ਦੀਆਂ ਕੁਝ ਪਉੜੀਆਂ ਅਤੇ ਸਲੋਕ ਬਾਕੀ ਬਾਣੀ ਵਿਚ ਰਾਗਾਂ ਦੇ ਸਿਰਲੇਖ ਬੱਲੇ ਵੀ ਦਿੱਤੇ ਹੋਏ ਹਨ, ਜੋ ਇਸਦੇ ਸੰਗੀਤ-ਭਾਵ ਦੀ ਪਰੋੜਤਾ ਕਰਦੇ ਹਨ।

ਜਪੁਜੀ ਦਾ ਆਰੰਭਕ ਸਲੋਕ ਕੁਝ ਰੂਪਾਂਤਰ ਨਾਲ 'ਗਊੜੀ ਸੁਖਮਨੀ' ਦੀ ਸਤਾਰਵੀ<sup>1</sup> ਅਸ਼ਟਪਦੀ ਦੇ ਅਰੰਭ ਵਿਚ ਦਿੱਤਾ ਹੈ।

ਇਸੇਤਰ੍ਹਾਂ ਜਪੁਜੀ ਦੇ ਆਖਰੀ ਸਲੋਕ 'ਪਵਣ ਗੁਰੂ'<sup>2</sup> ਦੀਆਂ ਪਹਿਲੀਆਂ ਦੋ ਤੁਕਾਂ ਮਾਰੂ ਸੋਲਹੇ ਮ: ੧ ਵਿਚ ਅਤੇ ਸਾਰਾ ਸਲੋਕ ਮਾਝ ਦੀ ਵਾਰ ਵਿਚ ਗੁਰੂ ਅੰਗਦ ਜੀ ਦਾ ਕਰਕੇ ਕੁਝ ਕੁ ਪਾਠਾਂਤਰ ਨਾਲ ਲਿਖਿਆ ਹੈ।

ਸੰਤ ਸੰਪੂਰਣ ਸਿੰਘ ਨੇ ਆਪਣੀ ਸੰਗਿਤ ਰਚਨਾ 'ਪਰਾਣ ਸੰਗਲੀ' ਵਿਚ ਮੂਲ ਮੰਤਰ ਨੂੰ ਵੀ ਸਲੋਕ ਕਿਹਾ ਹੈ। ਜਿਵੇਂ ਸੰਗਲਾਦੀਪ ਜਾਂਦਿਆਂ ਸਮੁੰਦਰ, ਪਾਰ ਕਰਨ ਲਗਿਆਂ ਗੁਰੂ ਜੀ ਕਹਿੰਦੇ ਹਨ। ਗੁਰੂ ਬੋਲਿਆ—ਇਹ ਸਲੋਕ ਪੜ੍ਹਦੇ ਜਾਓ, 'ਕਿ ਸਤਿਨਾਮ ਕਰਤਾ ਪੁਰਸ਼ ...।' ਪਰ ਇਹ ਠੀਕ ਨਹੀਂ, ਇਕ ਤਾਂ ਇਹ ਸਲੋਕ ਦਾ ਰੂਪ ਨਹੀਂ, ਦੂਜਾ ਜੇ ਸਲੋਕ ਹੁੰਦਾ ਵੀ ਤਾਂ ਇਤੋਂ ਅਗਲੇ ਸਲੋਕ 'ਆਦਿ ਸਚੁ ..' ਦੇ ਅਖੀਰ ਵਿਚ ਅੰਕ '੧' ਦੀ ਥਾਂ '੨' ਹੁੰਦਾ।

ਜਪੁਜੀ ਦੀ ੨੭ਵੀਂ ਪਉੜੀ "ਸੋਦਰ" ਕੁਝ ਪਾਠਾਂਤਰ ਨਾਲ ਰਾਗ ਆਸਾ ਵਿਚ ਦੋ ਥਾਵਾਂ ਤੇ ਆਈ ਹੈ। ਦੋਹਾਂ ਦੇ ਸਿਰਲੇਖ ਵਿਚ ਵੀ ਕੁਝ ਅੰਤਰ ਹੈ। ਇਕ ਵਿਚ ਲਿਖਿਆ ਹੈ :—

"ਸੋਦਰ, ਰਾਗ ਆਸਾ ਮਹਲਾ ੧", ਦੂਜੀ ਥਾਂ ਤੇ ਹੈ "ਰਾਗ ਆਸਾ, ਮਹਲਾ ੧, ਘਰੂ ੧, ਸੋਦਰ" !

ਪਰਾਣ ਸੰਗਲੀ ਵਿਚ "ਸ੍ਰੀ ਗੁਰੋਵਾਚ—ਰਾਗ ਆਸਾ ਮਹਲ ੧" ਦੇ ਸਿਰਲੇਖ ਹੇਠ ਜਪੁਜੀ ਦੀਆਂ ਕੁਝ ਪਉੜੀਆਂ ਪਾਠ ਭੇਦ ਨਾਲ ਲਿਖੀਆਂ ਹਨ :—

ਮੁੰਦਾ ਸੰਤੋਖ ਸਰਮ ਪਤਿ ਝੋਲੀ। ਧਯਾਨ ਕੀ ਕਰਹਿ ਬਿਛੂਤਿ।  
ਖਿੰਬਾ ਕਾਲ ਕੁਆਰੀ ਕਾਯਾ ਜੁਗਤਿ ਡੰਡਾ ਪਰਤੀਤ |....

"ਰਹਾਉ"

ਭੁਗਤਿ ਗਿਆਨ ਦਯਾ ਭੰਡਾਰਣਿ...ਲੇਖੇ ਆਵਹਿ ਭਾਗੁ ॥

ਇਸ ਤਰ੍ਹਾਂ ਇਸ ਤੋਂ ਅਗਲੀਆਂ ਦੋਵੇਂ ਪਉੜੀਆਂ ਵੀ ਇਸੇ ਥਲੇ ਲਿਖੀਆਂ ਹਨ।<sup>2</sup> ਡਾ: ਮੋਹਨ ਸਿੰਘ ਨੇ ਵੀ ਲਿਖਿਆ ਹੈ : "ਇਹ ਪੱਕੀ ਗਲ ਏਥੇ ਹੋਈ ਕਿ ਬੈਹਰਾਂ ਬਹੁਤ ਸਾਰੀਆਂ ਰਾਗ ਆਸਾ ਦੀਆਂ ਅਤੇ ਆਸਾ ਦੀ ਵਾਰ ਦੀਆਂ ਹਨ, ਜਿਸ ਤੋਂ ਸਾਫ਼

1. ਪੇਕੀ ਪਹਿਲੀ ਪੰ: ੯੦।

2. ਵੇਖੋ ਪੇਕੀ ਪਹਿਲੀ ਅਧਿਆਏ ੧. ਪੰ. ੧੬੮।

ਪਰਗਟ ਹੈ ਕਿ ਗੁਰੂ ਸਾਹਿਬ ਨੇ ਇਹ ਇਕ ਕੜੀਦਾਰ ਚੀਜ਼ ਆਸਾ ਰਾਗ ਵਿਚ ਤਰਤੀਬ ਅਤੇ ਬੈਹਰਾਂ ਦੀ ਕਾਫੀ ਬਹੁਰੰਗੀ ਦੇ ਕੇ, ਸਵੇਲੇ ਗਾਉਣ, ਜਪਣ, ਪੜ੍ਹਣ, ਲਈ ਉਚਾਰੀ ਸੀ ।<sup>1</sup>

ਕਈ ਵਿਚਾਰਾਂ ਨੂੰ ਦ੍ਰੋੜ ਕਰਾਉਣ ਲਈ ਤੁਕਾਂ ਨੂੰ ਦੁਹਰਾਇਆ ਹੈ ਜੋ ਇਕ ਸੰਗੀਤ ਰਸ ਉਪਜਾਂਦੀਆਂ ਹਨ, ਜਿਵੇਂ :—

ਦੇ ਵਾਰੀ : ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ (ਪ. ੫-੯)

ਚਾਰ ਵਾਰੀ : ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ (੮-੧੧)

ਚਾਰ ਵਾਰੀ : ਐਸਾ ਨਾਮੁ ਨਿਰੰਜਨ ਹੋਇ ॥ ਜੇ ਕੋ ਮੰਨਿ ਜਾਣੇ ਮਨਿ ਕੋਇ ॥ (੧੨-੧੫)

ਚਾਰ ਵਾਰੀ : ਕੁਦਰਤਿ ਕਵਣ ਕਹਾ ਵਿਚਾਰੁ ॥ ਵਾਰਿਆ ਨ ਜਾਵਾ ਏਕ ਵਾਰਾ ॥ (੧੯-੧੯)

ਜੋ ਤੁਪੁ ਭਾਵੇ ਸਾਈ ਭਲੀਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ (੧੯-੧੯)

ਚਾਰ ਵਾਰੀ : ਆਦੇਸੁ ਤਿਸੇ ਆਦੇਸੁ

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ । (੨੮-੩੧)

ਕੁਝ ਸ਼ਬਦਾਂ ਦੇ ਦੁਹਰਾ ਨਾਲ ਵੀ ਸੰਗੀਤਕ ਲੈ ਉਪਜਾਈ ਹੈ । ਜਿਵੇਂ ਪਾਉੜੀ ਤੀਜੀ ਵਿਚ ‘ਗਾਵੇ ਕੋ’ ਤੁਕਾਂ ਦੇ ਪਹਿਲੇ ਦੁਹਰਾਇਆ ਹੈ । ਬਾਅਦ ਵਿਚ ਸੁਖਮਨੀ ਵਿਚ ਇਹ ਢੰਗ ਆਮ ਵਰਤਿਆ ਹੈ ।

ਸੋਦਰ ਦੀ ਪਉੜੀ ਤਾਂ ਇਕ ਅਜਿਹਾ ਅਲੈਕਿਕ ‘ਸੰਗੀਤ ਘਰ’ ਹੈ ਜਿਥੇ ਉੱਚ ਕੋਟੀ ਦੇ ਪਰਬੀਨ ਗਵਈਏ ਬੈਠੇ ਹੋਏ ਅਨੇਕ ਪਰਕਾਰ ਦੇ ਸਾਜ਼ਾਂ ਨਾਲ ਰਾਗ ਅਲਾਪ ਰਹੇ ਹਨ ।

“ਜਿਵੇਂ ਵਿਚਾਰ ਦੇ ਲਿਹਾਜ਼ ਨਾਲ ਇਉਂ ਹੀ ਛੰਦਾ ਬੰਦੀ, ਸ਼ਬਦਾਵਲੀ, ਕਲਾ ਦੇ ਦਿੱਠ ਕੋਨੇ ਤੋਂ ਜਪੁ ਬੀਜ ਰੂਪ ਹੈ । ਵਾਰ, ਸਲੋਕ, ਸ਼ਬਦ, ਛੰਦ, ਕਾਫੀ, ਪਦੇ, ਦਖਣੀ, ਪਉੜੀ, ਸੋਹਿਲਾ, ਆਰਤੀ, ਜੋ ਕੁਝ ਵੀ ਗੁਰੂ ਦੇਵ ਨੇ ਬਾਕੀ ਬਾਣੀ ਵਿਚ ਰੂਪਮਾਨ ਕੀਤਾ ਹੈ, ਉਸਦੀ ਵੰਨਗੀ ਜਪੁ ਨੀਸਾਣੁ ਵਿਚ ਧੂਰੋਂ ਪਰਾਪਤ ਕਰ ਲਈ ਹੋਈ ਸੀ ।”<sup>2</sup>

1. ਪੰਜਾਬੀ ਭਾਖਾ ਤੇ ਛੰਦਾ ਬੰਦੀ ਪੰ. ੮੧ ।

2. ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ ਪੰ. ੪੨ ।

## ਅਲੰਕਾਰ

ਰੂਪਕ, ਉਪਮਾ, ਦ੍ਰਿਸ਼ਟਾਂਤ, ਚਿਤਰ ਆਦਿ ਕਵਿਤਾ ਦੇ ਆਸੇ ਨੂੰ ਪਰਭਾਵਸ਼ਾਲੀ ਬਣਾਉਣ ਲਈ ਵਧੇਰੇ ਸਹਾਇਕ ਸਿਧ ਹੁੰਦੇ ਹਨ। ਇਨ੍ਹਾਂ ਨੂੰ ਕਵਿਤਾ ਦਾ ਗਹਿਣਾ ਵੀ ਕਿਹਾ ਹੈ। ਉਪਮਾ ਅਤੇ ਰੂਪਕ ਇਨ੍ਹਾਂ ਵਿਚੋਂ ਵਿਸ਼ੇਸ਼ ਦੇ ਗਹਿਣੇ ਮੰਨੇ ਗਏ ਹਨ। ਇਹ ਸੰਗਾਰ ਓਪਰਾ ਨਹੀਂ। ਕਵਿਤਾ ਦੀ ਤੇਜਮਈ ਆਤਮਾ ਦਾ ਚਿਹਰੇ ਤੋਂ ਭਖਦੀ ਲਾਲੀ ਦਾ ਕੁਦਰਤੀ ਸੁੰਦਰ ਰੂਪ ਹੈ, ਅੱਖਾਂ ਵਿਚੋਂ ਡਲਕਦੀ ਕੁਦਰਤੀ ਮਸਤੀ ਹੈ।

ਰੂਪਕ ਸੂਤਰ ਸੌਲੀ ਦਾ ਵਿਸ਼ੇਸ਼ ਗੁਣ ਹੈ। ਸੂਤਰ ਰਚਨਾ ਨੇ ਬਹੁਤੇ ਨੂੰ ਥੋੜ੍ਹੇ ਵਿਚ ਸਮਝਾਣਾ ਹੁੰਦਾ ਹੈ। ਉਪਨਿਸ਼ਦਾਂ ਵਿਚ ਰੂਪਕਾਂ ਨੂੰ ਆਤਮਾ ਅਤੇ ਪਰਮਾਤਮਾ ਦੇ ਰਹੱਸ ਨੂੰ ਪ੍ਰਗਟਾਉਣ ਲਈ ਅਕਸਰ ਵਰਤਿਆ ਹੈ। ਰੁਖ ਦੀ ਡਾਲ ਤੇ ਥੈਠੇ ਹੋਏ ਦੋ ਪੰਫੀਆਂ ਦਾ ਰੂਪਕ ਕਿੰਨਾ ਢੁਕਵਾਂ ਹੈ, ਇਕ ਫਲ ਖਾਈ ਜਾ ਰਿਹਾ ਹੈ ਅਤੇ ਦੂਜਾ ਚੁੱਪ ਅਡੋਲ ਥੈਠਾ ਸਭ ਕੁਝ ਵੇਖ ਰਿਹਾ ਹੈ, ਪਹਿਲਾ ਤ੍ਰਿਸ਼ਨਾ ਬੱਧਾ (ਆਤਮਾ) ਹੈ ਅਤੇ ਦੂਜਾ ਤ੍ਰਿਸ਼ਨਾ ਰਹਿਤ ਦਰਸ਼ਕ (ਪਰਮਾਤਮਾ)।

ਇਸ ਸੂਤਰ ਸੌਲੀ ਦੀ ਦ੍ਰਿਸ਼ਟੀ ਤੋਂ ਗੁਰੂ ਨਾਨਕ ਨੇ ਕਵਿਤਾ ਵਿਚ ਕਾਫੀ ਸੰਕੋਚ ਤੋਂ ਕੰਮ ਲਿਆ ਹੈ। ਰੂਪਕ ਦੀ ਵਰਤੋਂ ਇਸੇ ਕਰਕੇ ਹੀ ਜਪੁਜੀ ਵਿਚ ਅਧਿਕਤਰ ਹੈ।

ਡਾਕਟਰ ਕੋਹਲੀ ਨੇ ਆਦਿ ਗ੍ਰੰਥ ਵਿਚ ਵਰਤੇ ਰੂਪਕਾਂ ਨੂੰ ਦੋ ਹਿੱਸਿਆਂ ਵਿਦ ਵੰਡਿਆ ਹੈ। ਇਕ ਅਜਿਹੇ ਹਨ ਜਿਹੜੇ ਕੁਦਰਤ ਨਾਲ ਸੰਬੰਧਤ ਹਨ ਜਾਂ ਕੁਦਰਤ ਵਿਚੋਂ ਚੁਣੇ ਹਨ ਅਤੇ ਦੂਜੇ ਹਨ ਘਰੋਗੀ ਜਾਂ ਜੀਵਨ ਵਿਹਾਰ ਨਾਲ ਸੰਬੰਧਤ ।<sup>1</sup>

ਕੁਦਰਤ ਸੰਬੰਧੀ ਜਪੁਜੀ ਦੇ ਆਖਰੀ ਸਲੋਕ ਵਿਚ ਵਰਤਿਆ ਰੂਪਕ, ਆਸੇ ਦੇ ਪਰਭਾਵ ਲਈ ਇਕ ਥੜੀ ਢੁਕਵੀਂ ਉਦਾਹਰਣ ਹੈ :—

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਥੇਲੇ ਸਗਲ ਜਗਤੁ ॥

ਸਮਾਜਕ ਜੀਵਨ ਵਿਚੋਂ ਕਈ ਰੂਪਕ ਵਰਤੇ ਹਨ। ਅਖੀਰਲੀ ਪਉੜੀ ਵਿਚ ਸੁਨਿਆਰੇ ਦੀ ਦੁਕਾਨ ਦਾ ਰੂਪਕ ਕਿਵੇਂ ਮਨੁੱਖੀ ਸਦਾਚਾਰਕ ਜੀਵਨ ਅਤੇ ਆਤਮ-ਉਚਾਈਆਂ ਦੇ ਸਾਧਨਾਂ ਨੂੰ ਪ੍ਰਗਟਾਂਦਾ ਹੈ :—

1. See, A Critical Study of Adi Granth, Chapter IV.

ਜਤੁ ਪਾਹਾਰਾ, ਪੀਰਜੁ ਸੁਨਿਆਰੁ ॥ ਅਹਰਣਿ ਮਤਿ, ਵੇਦੁ ਹਬੀਆਰੁ ॥  
ਭਉ ਖਲਾ, ਅਗਨਿ ਤਪਤਾਉ ॥ ਭਾਂਡਾ ਭਾਉ, ਅੰਮ੍ਰਿਤ ਤਿੜੁ ਢਾਲਿ ॥  
ਘੜੀਐ ਸਬਦੁ ਸਚੀ ਟਕਸਾਲ ॥

ਇਸਤਰ੍ਹਾਂ ਸਰੀਰ ਨੂੰ 'ਕਪੜਾ' ਕਹਿਣਾ ਜਿਸਤੋਂ ਸਰੀਰ ਦੇ ਬਿਨਸਤ ਅਤੇ ਨਵਾਂ  
ਬਣਨ ਦੀ ਅਵਸਥਾ ਦਾ ਪਤਾ ਲਗ ਜਾਂਦਾ ਹੈ। 'ਆਪੇ ਬੀਜਿ ਆਪੇ ਹੀ ਖਾਹੁ' ਦਾ  
ਕਿਰਸਾਣੀ ਅਮਲ ਕਰਮ ਜਿਧਾਂਤ ਨੂੰ ਸਪਸ਼ਟ ਕਰ ਦਿੰਦਾ ਹੈ। ਸੰਸਾਰਕ ਵਪਾਰ ਦੀ ਖੇਡ  
ਵਾਂਗ ਪ੍ਰਭੂ ਦੇ ਗੁਣਾਂ ਦਾ ਵੀ ਵਪਾਰ ਹੁੰਦਾ ਹੈ:-

ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥  
ਅਮੁਲ ਤੁਲੁ ਅਮੁਲੁ ਪਰਵਣੁ ॥ (ਪ. ੨੯)

'ਮਤਿ ਵਿਚ ਰਤਨ ਜਵਾਹਰ ਮਾਣਿਕ' ਵਿਚ ਮਨੁਖੀ ਗੁਣਾਂ ਨੂੰ ਰਤਨ ਜਵਾਹਰ  
ਤੇ ਮੌਤੀ ਕਹਿ ਕੇ ਵਿਸ਼ੇਸ਼ਤਾ ਦਿੱਤੀ ਹੈ। 'ਅਸੰਖ ਸੂਰ ਮੁਹ ਭਖ ਸਾਰ' ਕਹਿ ਕੇ ਆਤਮ-  
ਯੋਧੇ ਦੀ ਵਿਵਸਥਾ ਸਮਝਾ ਦਿੱਤੀ ਹੈ, ਜਿਹੜਾ ਧਰਮ ਖੇਤਰ ਵਿਚ ਬਦੀਆਂ ਦਾ ਟਾਕਰਾ  
ਕਰਦਾ ਉਨ੍ਹਾਂ ਦੇ ਵਾਰ ਸਹਿੰਦਾ ਰਹਿੰਦਾ ਹੈ। 'ਸੰਤੋਖੁ ਬਾਪਿ ਰਖਿਆ ਜਿਨਿ ਸੂਤਿ' ਕਹਿ ਕੇ  
ਸੰਸਾਰ ਦੇ ਨਿਯਮਬਧ ਹੋਣ ਬਾਰੇ ਸਮਝਾ ਦਿੱਤਾ ਹੈ। ਸੂਤਰ ਦੇ ਧਾਰੇ ਵਿਚ ਸਾਰੇ ਮਣਥੇ  
ਪਰੁੰਚੇ ਹੁੰਦੇ ਹਨ। ਇਸਤਰ੍ਹਾਂ ਸੰਤੋਖ-ਨਿਯਮ-ਧਾਰੇ ਵਿਚ ਸਾਰਾ ਜਗਤ।

ਇਸਤੋਂ ਬਿਨਾਂ ਹੋਰ ਵੀ ਅਨੇਕਾਂ ਰੂਪਕ ਹਨ। ਜੋਗੀਆਂ ਦੇ ਜੀਵਨ ਨਾਲ  
ਸੰਬੰਧਤ ਹਨ ਮੰਦਾ-ਸੰਤੋਖ, ਸਰਮੁ ਪਤੁ-ਝੋਲੀ, ਧਿਆਨ-ਬਿਭੂਤਿ, ਖਿੰਖਾ-ਕਾਲੁ, ਭੰਡਾ-  
ਪਰਤੀਤ, ਭੁਗਤਿ ਗਿਆਨ, ਦਇਆ ਭੰਡਾਰਣਿ ਆਦਿ।

## ਦ੍ਰਿਸ਼ਟਾਂਤ

ਰੂਪਕ ਨਾਲੋਂ ਕੁਝ ਸਉਖੇਰਾ ਢੰਗ ਹੈ। ਉਪਨਿਸ਼ਦਾਂ ਵਿਚ ਵਰਤੇ ਦ੍ਰਿਸ਼ਟਾਂਤ  
ਭਾਵੇਂ ਸਪਸ਼ਟ ਅਤੇ ਪਰਭਾਵਸ਼ਾਲੀ ਹਨ, ਪਰ ਕਿਧਰੇ ਕਿਧਰੇ ਆਤਮ-ਮਸਲੇ ਨੂੰ ਖੁਹਲਣ  
ਦੀ ਥਾਂ ਗੁੰਝਲਦਾਰ ਬਣ ਜਾਂਦੇ ਹਨ। ਵਿਦਵਾਨ ਵੀ ਅਸਪਸ਼ਟ ਕਹਿ ਕੇ ਚੁੱਪ ਕਰ ਜਾਂਦੇ  
ਹਨ। ਜਿਵੇਂ ਕਠ ਉਪਨਿਸ਼ਦ (੪.੧੪) ਵਿਚ ਬਰਖਾ ਦੀ ਵਰਤੀ ਉਪਮਾ : 'ਜਿਵੇਂ ਮੀਂਹ  
ਪਹਾੜ ਦੀ ਟੀਸੀ ਤੇ ਪੈਂਦਾ ਹੈ ਅਤੇ ਚੁਨ੍ਹਾਂ ਪਾਸੇ ਵਹਿ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ  
ਧਰਮਾਂ ਨੂੰ (ਗੁਣਾਂ ਨੂੰ) ਵੱਖਰਾ ਵੇਖਦਾ ਹੈ ਉਹ ਉਨ੍ਹਾਂ ਦੇ ਪਿੱਛੇ ਦੌੜਦਾ ਰਹਿੰਦਾ ਹੈ।'<sup>1</sup>  
ਜਪੁਜੀ ਵਿਚ ਵਰਤੇ ਦ੍ਰਿਸ਼ਟਾਂਤ ਮਨੁਖੀ ਜੀਵਨ ਦੇ ਨੇੜੇ ਹਨ ਜੁ ਵਧੇਰੇ ਸਪਸ਼ਟਤਾ ਰਖਦੇ  
ਹਨ। ਸਰੀਰਕ ਅੰਗ ਮੈਲੇ ਹੋ ਜਾਣ ਤੇ ਪਾਣੀ ਨਾਲ ਧੋਤੇ ਜਾਂਦੇ ਹਨ, ਕਪੜੇ ਮੈਲੇ ਹੋ ਜਾਣ

1. 'The force of Simile is not very clear', S. Sarvananda, Kathopanisad, p. 8.

ਤੇ ਸਾਬਨ ਨਾਲ ਸਾਫ਼ ਹੋ ਜਾਂਦੇ ਹਨ, ਇਸਤਰ੍ਹਾਂ ਆਤਮਾ ਦੀ ਮੈਲ ਨਾਮ ਦੁਆਤਾ ਧੋਤੀ ਜਾਂਦੀ ਹੈ'। ਕਿੰਨਾ ਅਸਰਦਾਇਕ ਦਿਸ਼ਟਾਂਤ ਹੈ :—

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੇ ਉਤਰਸ੍ਰੁ ਖੇਹ ॥  
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬਣੁ ਲਈਐ ਓਹੁ ਧੋਇ ॥

ਭਰੀਐ ਮਿਤਿ ਪਾਪਾ ਕੈ ਸੰਗਿ, ਓਹੁ ਧੋਪੈ ਨਾਵੈ ਕੈ ਰੰਗਿ ॥ (ਪ: ੨੦)

ਪਉੜੀ ੨੭, 'ਸੋਦਰ' ਵਿਚ ਪ੍ਰਭੂ ਦੇ ਦਰਬਾਰ ਦਾ ਇਕ ਅਨੁਪਮ ਅਲੰਕਾਰ ਵਰਤਿਆ ਹੈ, ਉਸਦੀ ਹਕੂਮਤ ਵਿਚ ਸੇਸ਼ਟ ਗਿਣੇ ਜਾਂਦੇ ਦੇਵ ਆਦਿ ਵੀ ਉਸਦੀ ਈਨ ਵਿਚ ਬੈਠੇ ਉਸਦੀ ਕੀਰਤੀ ਗਾ ਰਹੇ ਹਨ ।

## ਜਪੁਜੀ ਦੀ ਬੋਲੀ

ਜਪੁਜੀ ਦੀ ਬੋਲੀ ਗੁਰੂ ਨਾਨਕ ਸਮੇਂ ਦੀ ਪੰਜਾਬੀ ਬੋਲੀ ਹੈ।<sup>1</sup> ਗੁਰੂ ਨਾਨਕ ਜੀ ਲੋਕਾਂ ਦੇ ਗੁਰੂ ਸਨ। ਇਸ ਲਈ ਉਨ੍ਹਾਂ ਨੇ ਵੀ ਲੋਕਾਂ ਦੇ ਹਿਰਦਿਆਂ ਤਕ ਪਹੁੰਚਣ ਲਈ, ਪ੍ਰਭੂ ਦੇ ਸੁਨੈਹੜੇ ਨੂੰ ਸਰਬ ਸਾਂਝਾ ਕਰਨ ਲਈ ਗੈਤਮ ਵਾਂਗ ਸੰਸਕ੍ਰਿਤ ਨੂੰ ਤਿਆਗ ਕੇ ਲੋਕ ਬੋਲੀ ਨੂੰ ਹੀ ਮਾਧਿਅਮ ਬਣਾਇਆ। ਪਹਿਲਾਂ ਸੰਸਕ੍ਰਿਤ ਨੂੰ ਹੀ ਪਵਿਤ੍ਰ ਭਾਸ਼ਾ ਜਾਂ ਰੱਬੀ ਬੋਲੀ ਕਿਹਾ ਜਾਂਦਾ ਸੀ। ਆਮ ਲੋਕਾਂ ਦੀ ਸਮਝ-ਪੱਧਰ ਤੋਂ ਉਚੇਰੀ ਹੋਣ ਕਰਕੇ ਸਮਝੇ ਜਾਣ ਦੀ ਥਾਂ ਰਟੇ ਜਾਣਾ ਹੀ ਕਲਿਆਨ ਕਾਰਤੀ ਸਮਝ ਲਿਆ ਜਾਂਦਾ ਸੀ। ਵਾਸਤਵ ਵਿਚ ਪਰਮ ਤਮਾ ਦੀ ਕੋਈ ਬੋਲੀ ਨਹੀਂ ਅਤੇ ਸਾਰੀਆਂ ਬੋਲੀਆਂ ਉਸੇਦੀਆਂ ਹਨ, ਉਹ ਕਿਸੇ ਵਿਸ਼ੇਸ਼ ਬੋਲੀ ਨਾਲ ਨਹੀਂ ਗੀਝਦਾ। ਅਸਲ ਬੋਲੀ ਤਾਂ ਗੁਰੂ ਨਾਨਕ ਅਨੁਸਾਰ 'ਭਾਉ ਅਪ'ਰ ਹੈ ਅਤੇ ਇਸ ਪ੍ਰੇਮ ਦਾ ਅਸਲ ਪ੍ਰਗਟਾ, ਵਿਅਕਤੀ ਉਸ ਸ਼ਬਦਾਵਲੀ ਵਿਚ ਕਰ ਸਕਦਾ ਹੈ ਜੇ ਉਸਦੇ ਹੱਡਾਂ ਵਿਚ ਰਚੀ ਹੁੰਦੀ ਹੈ ਅਤੇ ਜਿਹੜੀ ਹਿਰਦੇ ਦੀ ਡੂੰਘਾਈ ਵਿਚੋਂ ਸਵੱਛ ਮੌਤੀਆਂ ਦੀ ਭੇਟ ਲਿਆ ਚੜ੍ਹਾਂਦੀ ਹੈ। ਬੁਧ ਜੀ ਨੇ ਸਮੇਂ ਦੀ ਬੋਲੀ 'ਪਾਲੀ' ਨੂੰ ਗਲੇ ਲਗਾਇਆ। ਗੁਰੂ ਨਾਨਕ ਨੇ ਆਪਣੇ ਸਮੇਂ ਦੀ ਭਾਖਾ ਨੂੰ ਕੰਠ ਦਾ ਹਾਰ ਬਣਾਇਆ। ਜੇ ਹੋਰਨਾਂ ਦੀ ਬੋਲੀ ਵਿਚ ਬੋਲਿਆ ਹੈ ਤਾਂ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ, ਵਡਿਆਈ ਪਰਾਪਤ ਕਰਨ ਲਈ ਨਹੀਂ, ਕਿਸੇ ਡਰ ਭਾਵ ਨਾਲ ਨਹੀਂ, ਜਿੱਜੀ ਬੋਲੀ ਵਿਚ ਕਹਿਣ ਦੇ ਹੀਣਤਾ ਭਾਵ ਨਾਲ ਨਹੀਂ।<sup>2</sup> ਸਗੋਂ ਇਸ ਕਰਕੇ ਕਿ ਉਨ੍ਹਾਂ ਨੂੰ (ਜਿਨ੍ਹਾਂ ਨੂੰ ਉਪਦੇਸ਼ ਕਰਦੇ) ਉਹੋ ਬੋਲੀ ਆਉਂਦੀ ਸੀ, ਉਸੇ ਵਿਚ ਕਹਿੰਦੇ ਅਤੇ ਉਸੇ ਵਿਚ ਸਮਝਦੇ ਸਨ ਅਤੇ ਉਨ੍ਹਾਂ ਲਈ ਉਹੋ ਹੀ ਰੱਬੀ ਬੋਲੀ ਸੀ।

ਬੋਲੀ ਸਮੇਂ ਸਮੇਂ ਬਦਲਦੀ ਰਹਿੰਦੀ ਹੈ। ਪਹਿਲੀ ਬੋਲੀ ਸਮਾਂ ਪਾ ਕੇ ਅਜਿਹਾ ਰੂਪ ਬਦਲ ਲੈਂਦੀ ਹੈ ਕਿ ਉਸੇ ਦੇ ਹੀ ਪਹਿਲੇ ਰੂਪ ਵਿਚ ਕਈ ਵਾਰੀ ਸੰਦੇਹ ਕਰਨ ਲਗ ਜਾਈਦਾ ਹੈ। ਅੱਜ ਜਿਹੜੇ ਸ਼ਬਦ ਅਉਖੋਲਗਦੇ ਹਨ, ਉਹੋ ਉਦੋਂ ਆਮ ਵਰਤੋਂ ਦੇ ਹੁੰਦੇ ਸਨ। ਬੁਧ ਦੇ ਵੇਲੇ ਜਿਹੜੀ 'ਪਾਲੀ' ਲੋਕ ਪ੍ਰੀਯ ਸੀ, ਬਾਅਦ ਵਿਚ ਉਹ ਰੂਪ ਅਉਖਾ ਹੋ ਗਿਆ, ਇਸੇ ਤਰ੍ਹਾਂ ਜਿਹੜੀ ਪੰਜਾਬੀ ਗੁਰੂ ਨਾਨਕ ਦੇ ਸਮੇਂ ਪ੍ਰਚੱਲਤ ਸੀ ਅੱਜ ਸਾਨੂੰ

1. Sohan Singh, Seekers Path, p. 17.

2. ਇਨ੍ਹਾਂ ਭਾਵਾਂ ਦਾ ਇਸ ਕਰਕੇ ਜ਼ਿਕਰ ਕੀਤਾ ਹੈ ਕਿਉਂਕਿ ਸਮਾਜ ਦੀ ਵਿਵਸਥਾ ਅਜਿਹੀ ਹੀ ਸੀ, ਜਿਸਤੇ ਗੁਰੂ ਨਾਨਕ ਨੂੰ ਦੁਖ ਮਹਿਸੂਸ ਹੋਇਆ ਸੀ ਤੋਂ ਕਿਹਾ ਸੀ :

ਖਤੀਆ ਤ ਪਰਮ ਛੋਡਿਆ ਮਲੇਛ ਭਾਖਿਆ ਗਹੀ ॥ (ਧਨਾਸਰੀ ਮ: ੧) ਦ੯੯੩

ਘਰਿ ਘਰਿ ਮੀਆਂ ਸਭਠਾ ਜੀਆਂ ਬੋਲੀ ਅਵਰ ਤੁਮਾਰੀ ॥ (ਬਸੰਤ ਹੰਡੇਲ ਮ: ੧) ੧੧੯੧

ਕਠਨ ਜ਼ਰੂਰ ਭਾਸੇਗੀ। ਪਰ ਪੁਰਾਣੀਆਂ ਮੁਹਰਾਂ ਨੂੰ ਇਨਕਾਰਿਆ ਨਹੀਂ ਜਾ ਸਕਦਾ, ਉਸ ਸਮੇਂ ਦਾ ਬਾਰਾਵੰਨੀ ਸੋਨਾ ਹੈ। ਡਾ: ਸੀਤਾ ਰਾਮ ਬਾਹਰੀ ਦੇ ਸ਼ਬਦਾਂ ਵਿਚ :

“ਪੰਡਤ ਲੋਕ ਕਹਿੰਦੇ ਹਨ, ਇਸ ਵਿਚ ਵਿਆਕਰਣ ਦੀ ਨੁੱਕ ਨਹੀਂ ਬੱਝੀ, ਮੈਂ ਕਹਿੰਦਾ ਹਾਂ, ਇਸ ਵਹਿੰਦੀ ਵੇਈਂ ਵਿਚ ਕੋਈ ਕੰਧ ਨਹੀਂ ਉਸਾਰੀ ਗਈ। ਉਹ ਕਹਿੰਦੇ ਹਨ ਇਹ ਸ਼ਬਦਾਵਲੀ ਕਿਤੇ ਕਿਤੇ ਨਿਪਟ ਟੁੱਟੀ ਭੱਜੀ ਜੇਹੀ ਹੈ। ਮੈਂ ਕਹਿੰਦਾ ਹਾਂ, ਇਹ ਜਨਤਾ ਦੇ ਟੁੱਟੇ ਭੱਜੇ ਦਿਲਾਂ ਦੇ ਟੁਕੜੇ ਹਨ। ਹਰ ਤੁੱਕ ਵਿਚ ਇਕ ਹੁਕ ਤੜਫ਼ਦਰੀ ਹੈ। ਉਹ ਕਹਿੰਦੇ ਹਨ, ਇਸ ਵਿਚ ਕਾਵਿ ਕਲਾ ਦੇ ਸੋਹਣੇ ਗਹਿਣੇ (ਅਲੰਕਾਰ) ਕਿਤੇ ਨਜ਼ਰੀਂ ਨਹੀਂ ਆਉਂਦੇ। ਮੈਂ ਕਹਿੰਦਾ ਹਾਂ, ਗਰੀਬੀ ਵੇਸ ਵਾਲੀ ਜਨਤਾ ਨੂੰ ਇਨ੍ਹਾਂ ਸਾਮਰਾਜੀ ਲਿਸਕਾਂ ਪੁਸ਼ਕਾਂ ਦੀ ਲੋੜ ਨਹੀਂ” ।<sup>1</sup>

ਜਿਹੜੇ ਸ਼ਬਦ ਜਪੁਜੀ ਦੀ ਰਚਨਾ ਸਮੇਂ ਪਰਚੱਲਤ ਸਨ ਉਨ੍ਹਾਂ ਵਿਚੋਂ ਕਈਆਂ ਦਾ ਅੱਜ ਰੂਪ ਵੱਖਰੀ ਪਰਕਾਰ ਦਾ ਹੈ, ਜਿਵੇਂ ਤਿਸ (ਹੁਣ ਉਸ) ਤਿਥੇ (ਓਥੇ) ਜੇਤਾ (ਜਿਨ੍ਹਾਂ) ਤੇਤਾ (ਓਤਾ), ਪੋਹਿ (ਛੁਹ), ਠਾਕ (ਰੋਕ) ਸਿਉ (ਨਾਲ) ਵੁੜੀ (ਵੱਗੀ ਜਾਂ ਚਲਦੀ) ਤੁਲ (ਬਰਾਬਰ) ਆਦਿ। ਜਪੁਜੀ ਦੀ ਬੋਲੀ ਦੇ ਅਜ਼ਾਵੀ ਕਈ ਰੂਪਾਂਤਰ ਪਰਚੱਲਤ ਹਨ, ਜਿਵੇਂ ਕਰਮੀ, ਮੂਹੌ (ਮੂੰਹ ਤੋਂ)। ਅਸਲੂ ਸ਼ਬਦ ਕੁਝ ਤਬਦੀਲੀ ਨਾਲ ‘ਅਸਲੋ’ ਜਾਂ ‘ਅਸਲ ਵਿਚ’ ਵਰਤਿਆ ਜਾਂਦਾ ਹੈ। ਇਕ ਹੋਰ ਰੂਪਾਂਤਰ ਜਿਹੜਾ ਪੁਰਾਣੀ ਪੰਜਾਬੀ ਵਿਚ ਗੁਰੂ ਨਾਨਕ ਦੀ ਕਾਢ ਹੈ, ਉਹ ਹੈ ਫਾਰਸੀ ਢੰਗ ਨਾਲ ‘ਹ’ ਦੀ ਅਧਿਕ ਵਰਤੋਂ ਦੁਆਰਾ ਬਹੁਵਰਚਨ ਬਣਾਣਾ, ਜਿਵੇਂ ਆਖੇ ਅਤੇ ਵੇਖੇ ਇਕ ਵਰਨ ਹਨੌਪਰ ਆਖਹਿ, ਵੇਖਹਿ ਬਹੁਵਰਚਨ ਹਨ ।<sup>2</sup>

ਜਪੁਜੀ ਦੀ ਭਾਖਾ ਉਸ ਸਮੇਂ ਦੀ ‘ਸਾਧ-ਭਾਖਾ’ ਜਾਂ ‘ਸੰਤ ਭਾਖਾ’ ਆਖੀ ਜਾਂਦੀ ਹੈ। ਜਿਸ ਵਿਚ ਬਿਜਭਾਸ਼ਾ ਦੀ ਮਿਸ ਹੈ। ਜਿਸ ਕਰਕੇ ਭਾਵੇਂ ਉਸ ਸਮੇਂ ਪੰਜਾਬੀ ‘ਦੀ’ ਸੰਬੰਧਕ ਪਰਚੱਲਤ ਸੀ, ਪਰ ਇਸਦੇ ਮੁਕਾਬਲੇ ਤੇ ਇਸ ਭਾਸ਼ਾ ਦਾ ‘ਕੀ’ ਅਕਸਰ ਵਰਤਿਆ ਹੈ, ਇਸਤਰ੍ਹਾਂ ‘ਇਕ, ਇਕੋ’ ਦੀ ਥਾਂ ‘ਏਕੋ, ਏਕਾ’, ਵਰਤਿਆ ਹੈ, ‘ਇਕੀਸ’ ਸ਼ਬਦ ਵੀ ਸੰਤ ਭਾਖਾ ਤੋਂ ਲਿਆ ਹੈ ।<sup>3</sup>

ਜਪੁਜੀ ਦੀ ਰਚਨਾ ਸਮੇਂ ਸੰਸਕ੍ਰਿਤ ਦੇ ਸ਼ਬਦਾਂ ਨੂੰ ਪੰਜਾਬੀ ਜਾਂ ਤਦਭਵ ਰੂਪ ਵਿਚ ਲਿਖਣ ਦਾ ਰਵਾਜ ਆਮ ਸੀ। ਇਸ ਪੰਜਾਬੀ ਰੂਪ ਵਾਲੀ ਸੰਸਕ੍ਰਿਤ ਨੂੰ ਅਪਭੂਸ਼ ਕਿਹਾ ਜਾਂਦਾ ਹੈ। ਡਾ: ਸੀਤਾ ਰਾਮ ਬਾਹਰੀ ਨੇ ਇਸ ਨੂੰ ਵਧੇਰੇ ਸਪਸ਼ਟ ਕੀਤਾ ਹੈ, ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤ ਬੋਲੀ ਪੰਜਾਬੀ ਸੀ ਅਤੇ ਤੀਹ ਪੈਂਤੀ ਵਰ੍ਹੇ ਦੀ ਅਵਸਥਾ ਤੇਕ ਉਹ ਪੰਜਾਬ ਵਿਚ ਹੀ ਰਹੇ, ਪਰ ਸਾਧ ਸੰਤਾਂ ਦੀ ਸੰਗਤ ਵਿਚ ਰੁਚੀ ਹੋਣ ਕਰਕੇ ਅਤੇ ਪਰੰਪਰਾ ਅਨੁਸਾਰ ਪੁਰਾਤਨ ਸਾਹਿਤ ਦੇ ਪਤਨ ਪਾਠਨ ਕਰਕੇ ਉਨ੍ਹਾਂ ਦੀ ਸਾਹਿਤਕ ਪੰਜਾਬੀ

1. ਮਹਾਂ ਕਵੀ ਗੁਰੂ ਨਾਨਕ (ਸੰਪਾਦਿਤ) ਪੰ: ੧੪੯।

2. See Sohan Singh, Seeker's Path, p. xvii-xviii.

3. ib.

ਵਿਚ ਅਪੰਸ ਦੀ ਪੁਰਾਣੀ ਸ਼ਤਦਾਵਲੀ ਰਲ ਮਿਲ ਗਈ ਸੀ ।”<sup>1</sup> ਸੰਸਕ੍ਰਿਤ ਤੋਂ ਜੋ ਬਦਲਵੇਂ ਰੂਪ ਵਿਚ ਸ਼ਬਦ ਆਏ ਹਨ ਉਨ੍ਹਾਂ ਵਿਚੋਂ ਉਦਾਹਰਣ ਵਜੋਂ ਕੁਝ ਹਨ : ਬਰਮਾ (ਬ੍ਰਹਮਾ ਤੋਂ), ਸੌਭੰ (ਸਵਯੰਭੂ ਤੋਂ), ਸਿਖ (ਸਿਕਸ਼ਾ ਅਤੇ ਸਿਕਸ਼ਕ ਤੋਂ) ਸਿਰਠੀ (ਸਿਸ਼ਟੀ ਤੋਂ) ਵਰਭੰਭ (ਬ੍ਰਹਮੰਡ ਤੋਂ) ।

ਡਾਕ ਬਾਹਰੀ ਦਾ ਖਿਆਲ ਹੈ ਕਿ ਗੁਰੂ ਜੀ ਦੀ ਭਾਖਾ-ਸੈਲੀ ਦਾ ਇਕਾਅ ਹਿੰਦਵੀ ਵਲ ਅਧਿਕ ਹੈ ਇਸ ਲਈ ਅਸੀਂ ਇਸ ਬੋਲੀ ਨੂੰ ਅਪੰਸ ਦੇ ਵਿਆਕਰਣ ਹੋਠ ਨਹੀਂ ਲਿਆ ਸਕਦੇ । ਓਪਰੋਂ ਇਸਦਾ ਕੇਵਲ ਮਾਝੀ ਪੰਜਾਬੀ ਹੀ ਬਣਿਆ ਰਹਿੰਦਾ ਹੈ । ਇਸ ਅਵਸਥਾ ਵਿਚ ਮੈਂ ਇਸ ਬੋਲੀ ਨੂੰ ਸਮੁੱਚੇ ਰੂਪ ਵਿਚ ਸਾਧ-ਭਾਖਾ ਪੰਜਾਬੀ ਹੀ ਮੰਨ ਸਕਦਾ ਹਾਂ ।<sup>2</sup>

ਬਾਵੇਂ ਜਪੁਜੀ ਵਿਚ ਅਰਬੀ ਫਾਰਸੀ ਦੇ ਕੁਝ ਸ਼ਬਦਾਂ ਤਤਸਮ ਰੂਪ ਵਿਚ ਵੀ ਵਰਤੇ ਹਨ ਜਿਹੜੇ ਕਿ ਪੰਜਾਬੀਆਂ ਦੇ ਮੂੰਹ ਚੜ੍ਹ ਚੁਕੇ ਸਨ, ਜਿਵੇਂ ਪੀਰ, ਪਰੀ, ਦਰਬਾਰ, ਕੁਦਰਤ, ਹੁਕਮ ਆਦਿ ਪਰ ਵਧੇਰੇ ਕਰਕੇ ਤਦਭਵ ਰੂਪ ਹੀ ਹਨ, ਜਿਵੇਂ ਨੀਸਾਣੁ (ਨਿਸ਼ਾਨ ਦੀ ਥਾਂ) ਹਾਦਰ (ਹਾਜ਼ਰ), ਹਦੂਰਿ (ਹਜ਼ੂਰ), ਨਦਰੀ (ਨਜ਼ਰੀ), ਪਾਤਸ਼ਾਹ (ਪਾਤਸ਼ਾਹ ਜਾਂ ਬਾਦਸ਼ਾਹ), ਕਾਦੀ (ਕਾਜ਼ੀ), ਵਖਤ (ਵਕਤ), ਕਾਗਦ (ਕਾਗਜ਼) ਆਦਿ ।

ਅਨੁਨਾਸਕ ਧੁਨੀ ਦੀ ਘਟ ਵਰਤੋਂ ਹੈ । ਜਿਵੇਂ ਪਹਿਲੀ ਪਉੜੀ ਦੀ ਤੀਜੀ ਸਤਰ ਵਿਚ ਸ਼ਬਦ ਭੁਖਿਆ, ਬੰਨਾ, ਪੁਰੀਆ, ਸਿਆਣਪਾ ਉੱਜ ਭੁਖਿਆਂ, ਬੰਨਾਂ, ਪੁਰੀਆਂ, ਸਿਆਣਪਾਂ ਵਰਤੇ ਹਨ । ਇਸੇ ਤਰ੍ਹਾਂ ਹੋਰ ਕਈ ਪਉੜੀਆਂ ਵਿਚ ਵੀ ਸ਼ਬਦਾਂ ਨਾਲ ਬਿੰਦੀ ਦੀ ਵਰਤੋਂ ਨਹੀਂ ।

ਫਾਰਸੀ ਦੀ ‘ਗ’ (ਗੈਨ) ਧੁਨੀ ਵੀ ਓਦੋਂ ਦੀ ਪੰਜਾਬੀ ਵਿਚ ਨਾ ਹੋਣ ਕਰਕੇ ਉਸ ਦੀ ਥਾਂ ‘ਗ’ ਹੀ ਲਿਖਿਆ ਹੈ, ਜਿਵੇਂ ਕਾਰਦ (ਕਾਗਜ਼) ਦੀ ਥਾਂ ।

ਅਰਬੀ ਦਾ ‘ਅਮਰ’ ਸ਼ਬਦ ਵਰਤਿਆ ਹੈ, ਜਿਸਦਾ ਭਾਵ ਹੈ ਹੁਕਮ ਜਾਂ ਆਂਗਿਆ ।

ਚਾਰ ਉਦਾਸੀਆਂ ਦੇ ਵਿਸ਼ਾਲ ਗਿਆਨ ਨੂੰ ਗੁਰੂ ਨਾਨਕ ਨੇ ਬਾਣੀ ਵਿਚ ਕਹਿਣਾ ਸੀ । ਉਨ੍ਹਾਂ ਦੇ ਖੜਾਨੇ ਵਿਚ ਵੱਖ ਵੱਖ ਧਰਮਾਂ, ਫਿਰਕਿਆਂ ਅਤੇ ਪ੍ਰਾਂਤਾਂ ਦੀ ਬੋਲੀ ਦਾ ਜਲਖੀਰਾ ਹੈ । ਜਤਨ ਇਹੋ ਹੀ ਕੀਤਾ ਹੈ ਕਿ ਪੰਜਾਬੀ ਉਚਾਰਨ ਅਨੁਕੂਲ ਹੀ ਸ਼ਬਦਾਵਲੀ ਵਰਤੀ ਜਾਵੇ, ਜਿਥੇ ਪੰਜਾਬੀ ਦੇ ਸ਼ਬਦਾਂ ਦੀ ਘਾਟ ਅਨੁਭਵ ਕੀਤੀ ਹੈ, ਓਥੇ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਸਹਿੰਦੇ ਰੂਪ ਵਿਚ ਵਰਤਿਆ ਹੈ । ਇਸਤਰ੍ਹਾਂ ਜਪੁਜੀ ਵਿਚ ਕਈ ਬੋਲੀਆਂ ਦਾ ਸੰਗਮ ਹੈ ਜਾਂ ਉਨ੍ਹਾਂ ਬੋਲੀਆਂ ਦੇ ਬੋਲਣ ਵਾਲਿਆਂ ਦੇ ਭਾਵਾਂ ਦਾ ਸੰਗਮ ਹੈ

1. ਮਹਾਂ ਕਵੀ, ਗੁਰੂ ਨਾਨਕ,—ਪੰ. ੧੫੮ ।

2. ਛਹੀ ੧੫੯ ।

ਜਾਂ ਸ਼ਹਿਦ ਹੈ ਜੁ ਵੱਖ ਵੱਖ ਫੁੱਲਾਂ ਤੋਂ ਚੁਣਿਆ ਹੋਇਆ ਸੀ ।<sup>1</sup> ਵਿਨੋਭਾ ਜੀ ਨੇ ਇਸ ਸਾਂਝੇ ਨੂੰ ਵੀ ਗੁਰੂ ਨਾਨਕ ਦਾ ਆਦਰਸ਼ ਦੱਸਿਆ ਹੈ, “ਜਿਵ ਹੋਵੈ ਫੁਰਮਾਣ੍” ਦੇ ਅਰਥ ਕਰਦਿਆਂ ਉਨ੍ਹਾਂ ਲਿਖਿਆ ਹੈ :—

“ਮੁਝੇ ਲਗਤਾ ਹੈ ਕਿ ਯਹਾਂ ਸੰਸਕ੍ਰਿਤ ਅੰਤ ਅਰਬੀ ਦੋਨੋਂ ਅਰਬ ਲੇ ਕਰ ਸ਼ਬਦੋਂ ਕੌਂ ਰਚਨਾ ਕੀ ਹੈ । ਆਖਿਤ ਨਾਨਕ ਤੋਂ ਹਿੰਦੂ ਅੰਤ ਮੁਸਲਮਾਨ ਦੋਨੋਂ ਕੋ ਜੋੜਨਾ ਚਾਹਤੇ ਹੋ । ‘ਸਗਲ ਜਮਾਤੀ’ ਕਹਿਣਾ ਚਾਹਤੇ ਹੋ ।”<sup>2</sup>

ਇਸ ਤੋਂ ਬਿਨਾਂ ਜੋਗੀਆਂ ਦੀ ਆਪਣੇ ਫਿਰਕੇ ਵਿਚ ਵਿਸ਼ੇਸ਼ ਪਰਕਾਰ ਦੀ ਸ਼ਬਦਾਵਲੀ ਵਰਤੀ ਜਾਂਦੀ ਸੀ, ਜਿਨ੍ਹਾਂ ਦਾ ਪੰਜਾਬੀ ਰੂਪ ਪਉੜੀ ੨੮ ਅਤੇ ੨੯ ਵਿਚ ਵੇਖਿਆ ਜਾ ਸਕਦਾ ਹੈ ।

ਕੁਝ ਉਦਾਹਰਣਾ ਦੇ ਕੇ ਡਾ: ਮੋਹਨ ਸਿੰਘ ਨੇ ਲਿਖਿਆ ਹੈ ਕਿ ਨਾਉਂ ਅਤੇ ਕਿਰਿਆਂ ਰੂਪ ਇਕੋ ਲਫਜ਼ ਦੇ ਵਰਤੇ ਜਾਂਦੇ ਹਨ ; ਜਾਂ ਦੋਵੇਂ ਪੰਜਾਬੀ-ਅੰਗ੍ਰੇਜ਼ੀ ਜਾਂ ਇਕ ਅਪਭ੍ਰਨ ਰੂਪ, ਇਕ ਅਸਲੀ ਸੰਸਕ੍ਰਿਤ ਰੂਪ, ਜਾਂ ਦੋਵੇਂ ਸੰਸਕ੍ਰਿਤ ਰੂਪ । ਜਿਵੇਂ ਕਥਨਾ ਕਥੀ ਨਾ ਆਵੇਂ ਤੋਟਿ, ਕਹਣਾ ਕਥਨੁਂ ਨ ਜਾਈ; ਕਰਤੇ ਕੈ ਕਰਣੈ ਨਾਹੀਂ ਸੁਮਾਰੁ, ਪਾਪੀ ਪਾਪੁ ਕਰਿ ਜਾਹਿ, ਆਦਿ ।<sup>3</sup>

ਕੇਂਦਰੀ ਪੰਜਾਬੀ ਤੋਂ ਬਿਨਾਂ ਪੋਠੋਹਾਰੀ ਮੁਲਤਾਨੀ ਉਪਬੋਲੀ ਦੇ ਕਈ ਸ਼ਬਦ ਜਪੁਜੀ ਵਿਚ ਹਨ, ਜਿਵੇਂ ਉਤਰਸ, ਓੜਕ, ਆਖੈ, ਏਹੀ, ਏਵੈ, ਕਰਸੀ, ਕਰਤੇ, ਕਿਸੈ, ਜਾਸੀ ਆਦਿ । ‘ਸਾਬੁਣ’ ਸ਼ਬਦ ਪੁਰਤਗਾਲੀ ਦੱਸਿਆ ਗਿਆ ਹੈ ।<sup>4</sup>

ਵਿਸ਼ਾਲ ਛੂੰਘੇ ਤਜਰਬੇ ਕਰਕੇ ਅਤੇ ਸੰਜਮੀ ਸੁਭਾਅ, ਕਰਕੇ ਗੁਰੂ ਨਾਨਕ ਦੀ ਬੋਲੀ ਵਿਚ ਮੁਹਾਵਰਾ ਬਣ ਜਾਣ ਦੀ ਸਮਰਥਾ ਹੈ, ਅੱਜ ਵੀ ਪੰਜਾਬੀ ਸੰਸਾਰ ਵਿਚ ਜਪੁਜੀ ਦੇ ਕਈ ਵਾਕ ਮੁਹਾਵਰੇ ਦੇ ਤੌਰ 'ਤੇ ਵਰਤੇ ਜਾਂਦੇ ਹਨ :—

1. ਮਨਿ ਜੀਤੇ ਜਗੁ ਜੀਤੁ ॥
2. ਆਪੇ ਬੀਜਿ ਆਪੇ ਹੀ ਖਾਹੁ ॥
3. ਜਿਵ ਜਿਵ ਹੁਕਮੁ ਤਿਵੈ ਤਿਵ ਕਾਰੁ ॥
4. ਕਰਮੀ ਆਪੇ ਆਪਣੀ
5. ਨਾਨਕੇ ਨਦਰੀ ਨਦਰਿ ਨਿਹਾਲੁ ॥
6. ਹੁਕਮੀ ਹੁਕਮੁ ਚਲਾਏ ਰਾਹੁ ॥
7. ਸੋਚੈ ਸੋਚਿ ਨ ਹੋਵਈ... (ਇਸ ਪਹਿਲੀ ਪੰਉੜੀ ਦੇ ਸਾਰੇ ਵਾਕ ਹੀ)

1. “ਗੁਰੂ ਨਾਨਕ ਦੀ ਸਾਧ ਭਾਖਾ ਪੰਜਾਬੀ ਵਿਚ ਕਈ ਉਪ-ਬੋਲੀਆਂ ਦਾ ਮੇਲ ਹੈ, ਪਰ ਇਹ ਮਿਸ਼ਾਪਣ ਕਿਧਰੇ ਵੀ ਓਪਰਾ ਜਾਂ ਬੇ-ਸੁਆਦਾ ਨਹੀਂ ਲਗਦਾ” (ਮਹਾਂਕਵੀ ਗੁਰੂ ਨਾਨਕ ਪੰ: ੧੭੧) ।

2. ਜਪੁਜੀ (ਹਿੰਦੀ) ਪੰ: ੮੮ ।

3. ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ, ਪੰ: ੧੩੨ (ਹਿੱਸਾ ਪਾਹਲਾ)

4. ਵੇਖੋ ਏਹੀ, ਪੰ: ੪੭ (ਹਿੱਸਾ ਦੂਜਾ) ।

ਪ੍ਰਚਾਰ ਵਿਖੇ ਸ਼ਹੀਦੀ ਮੁਹੱਲਾਂ ਵਿਖੇ ਸ਼ਹੀਦੀ ਮੁਹੱਲਾਂ ਵਿਖੇ ਸ਼ਹੀਦੀ ਮੁਹੱਲਾਂ

## ਸ਼ੈਲੀ ਦੀਆਂ ਹੋਰ ਵਿਸ਼ੇਸ਼ਤਾਏਆਂ

। । ਸ਼ੈਲੀ ਸ਼ਬਦੀਅਤ ਦਾ ਆਪਾ ਹੁੰਦੀ ਹੈ। ਸ਼ਬਦੀਅਤ ਦੇ ਦੀਦਾਰ ਉਹਦੀ ਲਿਖਿਤ ਵਿਚੋਂ ਕੀਤੇ ਜਾ ਸਕਦੇ ਹਨ। ਮਹਾਨ ਸ਼ਬਦੀਅਤ ਗੁਰੂ ਨਾਨਕ ਵਾਂਗ ਉਨ੍ਹਾਂ ਦੀ ਸ਼ੈਲੀ ਵਿਚ ਦਾਰਸ਼ਤਕਤਾ ਹੈ, ਗੰਭੀਰਤਾ ਹੈ, ਸਤਯ, ਸੁਦਰੂ, ਸ਼ਿਵੰ ਬਿਰਤੀ ਦਾ ਪ੍ਰਕਾਸ਼ ਹੈ, ਸਾਫ਼ ਨਿਧੰਨ ਕਹਿਣ ਦਾ ਸਾਹਮ ਹੈ, ਸੁਤੰਤਰੇ ਸੌਚਣ ਅਤੇ ਸੁਤੰਤਰ ਕਹਿਣ ਦੀ ਮੌਲਿਕਤਾ ਹੈ, ਅਡੋਲ, ਸ਼ਾਂਤ ਅਤੇ ਸਹਿਨਸ਼ੀਲ ਸੁਭਾਉ ਦੀ ਸੀਤਲਤਾ ਹੈ, ਸ਼ਾਂਤ-ਰਸ ਦੀ ਪਰਧਾਨਤਾ ਹੈ, ਲੋਕ ਹਿਤ ਛਲਕਦਾ ਹੈ ਸਾਉਂ ਨਮੂ ਅਤੇ ਮਿੱਠੇ ਜੀਵਨ ਦੀ ਸੁਗੰਧੀ ਹੈ, ਜੀਵਨ ਖੇਤਰ ਵਿਚੋਂ ਵਿਜਈ ਹੋ ਨਿਕਲਣ ਦੀ ਸ਼ਕਤੀ ਹੈ ਅਤੇ ਇੰਜ਼ ਭਰਪੂਰ ਨਾਨਕ ਵਾਂਗ ਜਪੁ-ਸ਼ੈਲੀ ਵੀ ਭਰਪੂਰ ਹੈ ਵਿਸ਼ੇਸ਼ਤਾਏਆਂ ਨਾਲ।

ਵਿਨੋਭਾ ਜੀ ਕਹਿੰਦੇ ਹਨ, “ਅਭੀ ਤਕ ਜੇ ਵਿਵੇਚਨ ਮੇਂ ਭੀ ਬਹੁਤ ਮੌਲਿਕਤਾ ਹੈ...ਪੁਰੰਤੂ ਆਖਿਰ ਕੀ-ਪੌੜੀ ਮੇਂ ਉਨਕੀ ਸਾਧਨਾਂ ਕੀ ਸੂਤੰਤਰ ਕਲਪਨਾ ਦੀਖਤੀ ਹੈ। ਨਾਨਕ ਨੇ ਅਪਨੇ ਅਨੁਭਵ ਸੇ ਸਾਧਕੋਂ ਕੇ ਏਕ ਸੂਤੰਤਰੂ ਕ੍ਰਿਤੀ ਦੀ ਹੈ।”

ਗੁਰੂ ਨਾਨਕ ਮਹਾਨ ਸੀ, ਸਰਵ ਸੇਸ਼ਨ ਸੀ, ਗੁਰੂ ਸੀ, ਲੋਕਾਈ, ਦਾ ਜੀਵਨ ਸੀ, ਪਰ ਲੋਕਾਈ ਦਾ ਅਨਿਖੜਵਾਂ ਅੰਗ। ਮਨੁਖਤਾ ਦੇ ਸੱਚੇ ਹਿਤੇਸ਼ੀ ਨੇ ‘ਹੁੰਕਾਰ’ ਦੀ ਦੀਵਾਰ ਨੂੰ ਨਾ ਆਪਣੇ ਅਤੇ ਪ੍ਰਭੂ ਵਿਚਕਾਰ ਉਸਰਨ ਦਿੱਤਾ ਅਤੇ ਨਾ ਹੀ ਲੋਕਾਂ ਅਤੇ ਆਪਣੇ ਵਿਚਕਾਰ। ‘ਨੀਚਾਂ’ ਵਿਚ ‘ਨੀਚ’ ਬਣ ਕੇ ਘੁਲਿਆ ਮਿਲਿਆ ਰਹਿਣ ਦੀ ਉਸਦੀ ਰੀਝ ਸੀ। ਅਠਾਰਵੀਂ ਪਉੜੀ ਦਾ ਅਖੀਰ ਗੁਰੂ ਨਾਨਕ ਦੇ ਇਸ-ਸੁਭਾਅ ਨੂੰ ਤਸਵੀਰਦਾ ਹੈ। ਗੁਰੂ ਨਾਨਕ ਨੇ ਉਨ੍ਹਾਂ ਲੋਕਾਂ ਦੀ ਸੂਚੀ ਦਿੱਤੀ ਹੈ ਜੋ ਸਮਾਜ ਦਾ ਘਾਤ ਕਰ ਰਹੇ ਹਨ। ਪਰ ਜੋ ਕੁਝ ਕਿਹਾ ਹੈ ਅਭਿਮਾਨ ਨਾਲ ਕ੍ਰਿਹਿਤ ਹੋ ਕੇ ਨਹੀਂ, ‘ਇਕੋ ਨਿਮਾਣੇ ਦੇ ਵਿਚਾਰ’ ਕਰੇ ਹਨ :—

ਨਾਨਕ ਨੀਚ ਕਰੈ ਵੀਚਾਰ ॥ (ਪੰ: ੧੮)

ਕਈ ਭਾਸ਼ਕਾਰਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਨੇ ਸਾਵਧਾਨੀ ਨਾਲ ਇਹ ਵਿਚਾਰ ਦਿੱਤਾ ਹੈ ਤਾਂ ਜੁ ਹੰਕਾਰ ਦਾ ਭਾਵ ਪ੍ਰਗਟ ਨਾ ਹੋ ਜਾਵੇ, ਪਰ ਵਾਸਤਵ ਵਿਚ ਅਜਿਹਾ ਨਹੀਂ। ਇਹ ਤਾਂ ਗੁਰੂ ਨਾਨਕ ਦੇ ਸੁਭਾਅ ਦਾ ਆਪ ਮੁਹਾਰਾ ਹੋਇਆ ਪ੍ਰਗਟਾ ਹੈ। ਜਪੁਜੀ ਨੂੰ ‘ਪ੍ਰਬੰਧ ਕਾਵਿ’ ਕਿਹਾ ਗਿਆ ਹੈ। ਸਾਰੀਆਂ ਪਉੜੀਆਂ ਸੰਗਲੀ

੧. ਜਪੁਜੀ (ਹਿੰਦੀ) ਪੰ: ਈੰ-ਈਸ਼। ਸੁਵਾਹਿਤ ਕਾਰਨਾਂ।

ਦੀਆਂ ਕੜੀਆਂ ਵਾਂਗ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਲੜੀਵਾਰ ਵਿਚਾਰ ਦੀ ਉਸਾਰੀ ਕਰਕੇ ਜਪੁਜੀ ਨੂੰ ਨਿਬੰਧ ਕਾਵਿ ਵੀ ਕਿਹਾ ਗਿਆ ਹੈ।

ਜਪੁ ਰਚਨਾ ਵਿਚ ਗੁਰੂ ਨਾਨਕ ਨੇ ਆਪਣੇ ਆਤਮਿਕ ਅਨੁਭਵ ਦੁਆਰਾ ਕੁਝ ਅਜਿਹੀਆਂ ਖੋਜਾਂ ਦਾ ਵਰਣਨ ਵੀ ਕੀਤਾ ਹੈ ਜਿਸਦੀ ਤਸਦੀਕ ਅੱਜ ਦਾ ਵਿਗਿਆਨ ਵੀ ਕਰ ਰਿਹਾ ਹੈ। ਅੱਜ ਦਾ ਵਿਗਿਆਨ ਦੌਸ਼ ਰਿਹਾ ਹੈ ਕਿ ਪੁਲਾੜ ਵਿਚ ਅਨੇਕਾਂ ਸਿਸ਼ਟੀਆਂ, ਚੰਦ, ਸੂਰਜ, ਧਰਤੀਆਂ ਹਨ। ਇਸ ਅਣ-ਗਿਣਤ ਪਸਾਰੇ ਦਾ ਜਪੁਜੀ ਵਿਚ ਵਰਣਨ ਹੈ :—

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ (ਪ: ੨੦)

.. .. ..

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ (ਪ: ੩੫)

## ਕੁਦਰਤ

ਉਪਰੋਕਤ ਵਿਚਾਰ ਗੁਰੂ ਨਾਨਕ ਦੇ ਕੁਦਰਤ ਬਾਰੇ ਵਿਸ਼ਾਲ ਅਨੁਭਵ ਦਾ ਹੈ। ਬੇਅੰਤ ਪ੍ਰਭੂ ਦੀ ਕੁਦਰਤ ਵੀ ਬੇਅੰਤ ਹੀ ਹੈ। ਇਹ ਅਨੁਭਵ ਦਲੀਲ ਵੀ ਹੈ ਜੁ ਬੈਧਿਕ ਜਾਂ ਵਿਗਿਆਨਕ ਰੁਚੀ ਦੀ ਵੀ ਸੰਤੁਸ਼ਟਤਾ ਕਰਦਾ ਹੈ। ਆਪ ਦਾ ਕੁਦਰਤ ਨਾਲ ਅਥਾਹ ਪਿਆਰ ਸੀ, ਇਸ ਕਰਕੇ ਕਿ ਉਹ ਪ੍ਰਭੂ ਦੀ ਅਨੁਪਮ ਰਚਨਾ ਹੈ। ਅਤੇ ਹੋਰ ਵਧੇਰੇ ਇਹ ਨਿਸਚਾ ਸੀ ਕਿ ਪ੍ਰਭੂ ਆਪ ਕੁਦਰਤ ਵਿਚ ਵਸਦਾ ਹੈ। ਕੁਦਰਤ ਦੇ ਅਰਥ ਆਪ ਨੇ ਵਿਸ਼ਾਲ ਲਏ ਹਨ। ਸਾਰੀ ਰਚਨਾ ਹੀ, ਉਨ੍ਹਾਂ ਦੇ ਵਿਚਾਰ ਵਿਚ ਕੁਦਰਤ ਹੈ, ਜਿਸ ਕਰਕੇ ਇਸ ਨੂੰ ਗਿਣਿਆ ਮਿਣਿਆਂ ਨਹੀਂ ਜਾ ਸਕਦਾ, ਬੇਅੰਤ ਹੀ ਕਿਹਾ ਜਾ ਸਕਦਾ ਹੈ :—

ਕੁਦਰਤਿ ਕਵਣ ਕਹਾ ਵੀਦਾਰੁ ॥ (ਪ: ੧੬)

ਜਾਂ

ਕਰਤੇ ਕੇ ਕਰਣੈ ਨਾਹੀਂ ਸੁਮਾਰ ॥ (ਪ: ੧੬)

ਅਤੇ ਜਦੋਂ ਇਹ ਅਨੁਭਵ ਹੁੰਦਾ ਹੈ ਕਿ ਸਾਰੀ ਕੁਦਰਤ ਹੀ ਕਾਦਰ ਦਾ ਜਸਗਾ ਰਹੀ ਹੈ (ਜਿਵੇਂ ਪਉੜੀ ੨੭ ਵਿਚ) ਤਾਂ ਵਿਸਮਾਦ ਹੁੰਦਾ ਹੈ।

ਉਪਨਿਸ਼ਦਾਂ ਬਾਰੇ ਕਿਹਾ ਗਿਆ ਹੈ ਕਿ ਉਹ ਆਕਾਰ ਦੇ ਪੱਖ ਤੋਂ ਅਤੇ ਸੈਲੀ ਕਰਕੇ ਇਕ ਦੂਜੇ ਨਾਲ ਮਿਲਦੇ ਨਹੀਂ ਹਨ, ਪਰ ਇਸ ਤੋਂ ਉਲਟ ਗੀਤਾ ਦੀ ਸੈਲੀ ਤੇ ਬਾਅਦ ਵਿਚ ਵੀ ਰਚਨਾਵਾਂ ਹੋਈਆਂ ਹਨ। ਇਕ ਕਵਿਤੀ ਨੇ ਮਹਾਤਮਾ ਗਾਂਧੀ ਦਾ ਜੀਵਨ ਵੀ ਗੀਤਾ ਦੀ ਧਾਰਨਾ ਤੇ ਲਿਖਿਆ ਹੈ।<sup>1</sup> ਜਪੁਜੀ ਦੀ ਸੈਲੀ ਦੀ ਵੀ ਉਪਨਿਸ਼ਦਾਂ ਵਾਂਗ

1. P. Nagaraja Rao, Introduction to Vedanta, p. 46, 89.

ਨਕਲ ਨਹੀਂ ਹੋ ਸਕੀ।

ਉਪਨਿਸ਼ਦਾਂ ਅਤੇ ਗੀਤਾ ਵਾਂਗ ਜਪੁਜੀ ਵੀ ਸਦਾ ਨਵੀਨ ਹੈ, ਤਿੰਨਾਂ ਦਾ ਸੁਨੋਹਾ ਹਰ ਕਾਲ ਵਿਚ ਇਕੋ ਜਿਹਾ ਹੈ। ਤਿੰਨੇ ਸਦੀਵੀ ਪਥ ਪਰਦਰਸ਼ਕ ਹਨ।

### ਵਾਰਤਕ

ਜਪੁਜੀ ਦਾ ਮੂਲ ਅੰਤਰ ਵਾਰਤਕ ਰਚਨਾ ਹੈ। ਬੈਧਿਕਤਾ, ਦਲੀਲ, ਤਰਕ ਦੇ ਪੱਖ ਤੋਂ ਜਪੁ ਕਾਵਿ ਵਿਚ ਵਾਰਤਕ ਦਾ ਰੰਗ ਵੇਖਿਆ ਜਾ ਸਕਦਾ ਹੈ। ਕੁਝ ਉਪਨਿਸ਼ਦ ਵੀ ਗਦ ਵਿਚ ਹਨ।<sup>1</sup>

### ਬਣਤਰ

ਜਪੁਜੀ ਦਾ ਅੰਤਰ ਉਪਨਿਸ਼ਦਾਂ ਵਾਂਗ ਮੰਗਲਾਚਰਣ ਨਾਲ ਕੀਤਾ ਗਿਆ ਹੈ। ਇਹ ਰਵਾਜ਼ ਸਨਾਤਨੀ ਹੈ। ਹਰ ਕਾਰਜ ਦੀ ਅੰਤਰਤਾ ਤੋਂ ਪਹਿਲਾਂ ਪ੍ਰਭੂ ਦੀ ਉਪਮਾਂ ਕਹੀ ਜਾਂਦੀ ਹੈ ਅਤੇ ਕ੍ਰਿਪਾ ਦੀ ਯਾਚਨਾ ਕੀਤੀ ਜਾਂਦੀ ਹੈ। ਈਸ ਉਪਨਿਸ਼ਦ ਦੇ ਅੰਤਰ ਵਿਚ ਪਰਮੇਸ਼ਰ ਦੀ ਪੂਰਨਤਾ ਦੀ ਕੀਰਤੀ ਕੀਤੀ ਹੈ। ਕੇਨ ਉਪਨਿਸ਼ਦ ਦੇ ਸ਼ਾਂਤੀ ਪਾਠ ਵਿਚ ਉਸਤੋਂ ਸ਼ਕਤੀ ਦਾ ਵਰਦਾਨ ਮੰਗਿਆ ਹੈ, ਜਿਸ ਨਾਲ ਉਸ ਬ੍ਰਹਮ ਨੂੰ ਜਾਣਿਆਂ ਜਾ ਸਕੇ। ਕਠ ਉਪਨਿਸ਼ਦ ਦੇ ਅੰਤਰ ਵਿਚ ਵੀ ਰਿਸ਼ੀ ਆਪਣੇ ਲਈ ਅਤੇ ਸ਼ਿਸ਼ ਲਈ ਅਰਦਾਸ ਕਰਦਾ ਹੈ, ਪ੍ਰਭੂ ਦੀ ਪ੍ਰਸੰਨਤਾ ਲਈ, ਕਾਰਜ ਦੀ ਸਫਲ ਸਮਾਪਤੀ ਲਈ ਅਤੇ ਸਦਾ ਮਨ ਅੰਦਰ ਸ਼ਾਂਤੀ ਬਣੇ ਰਹਿਣ ਲਈ। ਤੈਤ: ਉਪਨਿਸ਼ਦ ਵਿਚ ਆਤਮ ਮਾਰਗ ਵਿਚੋਂ ਰੁਕਾਵਟ ਦੂਰ ਕਰਨ ਲਈ ਬਿਨੈ ਹੈ।

ਗੀਤਾ ਦਾ ਅੰਤਰ ਪਰੰਪਰਾ ਤੋਂ ਵਖਰੇ ਪਰਕਾਰ ਦਾ ਹੈ, ਮਹਾਂਭਾਰਤ ਦਾ ਅੰਗ ਹੋਣ ਕਰਕੇ ਅੰਤਰ ਵਿਚ ਰਣ-ਕੂਮੀ ਦੀ ਜਾਣਕਾਰੀ ਕਰਾਈ ਗਈ ਹੈ।

ਜਪੁਜੀ ਦਾ ਅੰਤਰ ਪਰੰਪਰਾ ਅਨੁਸਾਰ ਉਪਨਿਸ਼ਦਾਂ ਵਾਂਗ ਹੀ ਹੈ। ਪ੍ਰਭੂ ਦੀ ਏਕਤਾ ਤੇ ਸ਼ਰਧਾ ਪ੍ਰਗਟਾ ਕੇ ਉਸਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ ਅਤੇ 'ਗੁਰਪ੍ਰਸਾਦਿ' ਕਹਿ ਕੇ ਕਿਰਪਾ ਦੀ ਯਾਚਨਾ ਕੀਤੀ ਹੈ। ਮੂਲ ਮੰਤਰ ਵਿਚ ਵਰਣਨ ਕੀਤੇ ਗੁਣ ਵਾਲਾ ਪ੍ਰਭੂ ਕਿਰਪਾ ਦੁਆਰਾ ਹੀ ਜਾਣਿਆ ਜਾ ਸਕਦਾ ਹੈ।

ਉਪਨਿਸ਼ਦ ਅਕਾਰ ਵਿਚ ਅੰਤਰ ਰਖਦੇ ਹਨ, ਅਧਿਆਇ ਅਤੇ ਭਾਗਾਂ ਦੀ ਗਿਣਤੀ ਭਿੰਨ ਭਿੰਨ ਹੈ, ਗੀਤਾ ਦੇ ਅਠਾਰਾਂ ਅਧਿਆਇ ਹਨ 'ਅਤੇ ਤਿਲਕ ਅਨੁਸਾਰ ਕੁਲ ੨੦੦ ਸ਼ਲੋਕ ਹਨ।

ਜਪੁਜੀ ਦੀਆਂ ੩੮ ਪਉੜੀਆਂ ਹਨ। ਪਉੜੀਆਂ ਦੇ ਅੰਤਰ ਵਿਚ ਅਤੇ ਅੰਤ ਤੇ

<sup>1</sup>. ਵੇਖੋ, ਤਿਲਕ, ਗੀਤਾ ਰਹੱਸਯ, ਪੰ: ੫੩੦।

ਇਕ ਇਕ ਸਲੋਕ ਹੈ। ਇਹ ਦੋ ਸਲੋਕ ਸੰਪਟ ਹਨ। ਜਪੁ ਵਾਰ ਸੰਪਟ ਵਿਚ ਸਾਂਭੀ ਹੋਈ ਹੈ। ਆਦਿ ਵਿਚ ਮੂਲ ਮੰਤਰ ਹੈ, ਜੋ ਇਨ੍ਹਾਂ ਦੋ ਸਲੋਕਾਂ ਅਤੇ ਅਠੱਤੀ ਪਉੜੀਆਂ ਤੋਂ ਵੱਖ ਹੈ। ਕਈ '੧ਓ' ਤੋਂ 'ਹੋਸੀ ਭੀ ਸਚੁ' ਤਕ ਪਹਿਲੀ ਪਉੜੀ ਕਹਿੰਦੇ ਹਨ, ਜੋ ਠੀਕ ਨਹੀਂ ਹੈ। 'ਹੋਸੀ ਭੀ ਸਚੁ' ਦੇ ਅੰਤ ਤੇ ਅੰਕ '੧' ਦਿੱਤਾ ਹੋਇਆ ਹੈ ਜੋ ਅੰਕ ਸਲੋਕ ਦਾ ਹੈ ਅਤੇ ਜੋ ਸ਼ਾਇਦ ਇਸ ਕਰਕੇ ਦਿੱਤਾ ਹੈ ਕਿ ਇਸ ਨੂੰ ਅਤੇ ਅਗਲੀ ਪਉੜੀ ਨੂੰ ਇਕੋਹੀ ਪਉੜੀ ਨਾ ਸਮਝ ਲਿਆ ਜਾਵੇ। ਪਹਿਲੀ ਪਉੜੀ ਦੇ ਅੰਤ ਤੇ ਅੰਕ '੧' ਹੀ ਦਿੱਤਾ ਹੈ, ਇਸ ਲਈ ਜੇ ਹੋਸੀ ਭੀ ਸਚੁ ਤਕ ਪ੍ਰਹਿਲੀ ਪਉੜੀ ਹੁੰਦੀ ਤਾਂ ਏਥੇ ਅੰਕ '੧' ਦੀ ਥਾਂ '੨' ਹੁੰਦੀ।

ਜਪੁਜੀ ਵਿਚ ਕਾਵੇਂ ਅਧਿਆਏ-ਵੰਡ ਹੈ ਤਾਂ ਨਹੀਂ, ਪਰ ਵਿਚਾਰ ਪੱਖ ਤੋਂ ਵਿਦਵਾਨਾਂ ਨੇ ਵੱਖ ਵੱਖ ਭਾਗਾਂ ਵਿਚ ਵੰਡ ਕੀਤੀ ਹੈ। ਵਿਨੋਭਾ ਜੀ ਨੇ ਸਮੁੱਚੀ ਜਪੁਜੀ ਨੂੰ ਚਾਰ ਵਿਭਾਗਾਂ ਵਿਚ ਵੰਡਿਆ ਹੈ। ਪਹਿਲੀਆਂ ਸੱਤ ਪਉੜੀਆਂ ਦਾ ਪਹਿਲੂ ਵਿਭਾਗ ਆਖਿਆ ਹੈ ਜੋ ਮੰਗਲਾਰਰਣ ਪ੍ਰਕਾਰ ਦਾ ਵਿਭਾਗ ਹੈ। ਉਸਤੋਂ ਬਾਅਦ ਦੀਆਂ ਬਾਰਾਂ ਪਉੜੀਆਂ ਦਾ ਦੂਜਾ ਵਿਭਾਗ ਹੈ, ਜਿਸ ਵਿਚ ਸਰਵਨ ਮੰਨਣ ਅਤੇ ਨਿਧਿਆਸਨ ਦੀ ਮਹਿਮਾ ਦੱਸੀ ਗਈ ਹੈ। ਉਸਤੋਂ ਬਾਅਦ ਦੀਆਂ ਪਉੜੀਆਂ (੨੦-੨੧) ਤੀਜਾ ਵਿਭਾਗ ਹੈ, ਜਿਸ ਵਿਚ ਭਗਵਾਨ ਦੇ ਸਰੂਪ ਦਾ ਚਿੰਤਨ ਹੈ। ਇਸਤੋਂ ਬਾਅਦ ਦੀਆਂ ਪਉੜੀਆਂ (੨੮-੩੮) ਨੂੰ ਚੌਬਾਅਤੀ ਸਾਧਨ ਵਿਭਾਗ ਕਿਹਾ ਹੈ। ਇਸ ਵਿਚ ਪਹਿਲੀਆਂ ਚਾਰ ਪਉੜੀਆਂ ਵਿਚ ਭਗਵਾਨ ਨੂੰ ਪ੍ਰਣਾਮ ਕੀਤਾ ਹੈ, ਉਸਤੋਂ ਬਾਅਦ ਨਾਮ ਜਪਣ ਦੀ ਮਹਿਮਾ ਦੱਸੀ ਹੈ ਅਤੇ ਅਖੀਰ ਦੀਆਂ ਕੁਝ ਪਉੜੀਆਂ ਵਿਚ ਸਾਧਕ ਦੀ ਆਤਮ ਅਵਸਥਾ ਦੱਸੀ ਹੈ।

ਵਿਨੋਭਾ ਜੀ ਦਾ ਕਬਨ ਹੈ "ਯੇ ਵਿਭਾਗ ਮੂਲ ਲੇਖਕ ਨੇ ਨਹੀਂ ਬਣਾਏ ਹੈਂ। ਯੇ ਮੁੜੇ ਚਿੰਤਨ ਕਰਨੇ ਪਰ ਸੂਝੇ ਹੈਂ।"<sup>1</sup>

ਸੋਹਨ ਸਿੰਘ ਨੇ ਜਪੁਜੀ ਦੀਆਂ 38 ਪਉੜੀਆਂ ਨੂੰ ਚਾਰਂ ਹਿੱਸਿਆਂ ਵਿਚ ਵੰਡਿਆ ਹੈ। 1 ਤੋਂ 7 ਤਕ ਜਗਿਆਸੂ (Seeker) ਦੀ ਰੱਬੀ ਗਿਆਨ ਦੀ ਸਮੱਸਿਆ ਅਤੇ ਉਸਦਾ ਹਲ ਚੱਸਿਆ ਹੈ; 8 ਤੋਂ 27 ਤਕ 'ਪਉੜੀਆਂ ਸਾਧਕ' ਨੂੰ ਪਉੜੀ ਵਾਰ ਮਾਰਗ ਤਕ ਟੋਰੀ ਜਾਂਦੀਆਂ ਹਨ ਅਖੀਰ 'ਪਰਮ ਸਤਿ' ਦੀ ਸੋਝੀ ਪਰਾਪਤ ਹੋਣ ਤਕ; 28 ਤੋਂ 31 ਤਕ ਉਸ ਪੁਰਖ ਦੇ ਨਜ਼ਰੀਏ (out-look) ਨੂੰ ਪ੍ਰਗਟਾਇਆ ਹੈ ਜਿਸਨੇ ਬ੍ਰਹਮ ਦੀ ਸਵਾਦ ਚੱਖ ਲਿਆ ਹੈ, ਚੌਬਾਅਤੀ 32 ਤੋਂ 38 ਤਕ ਹੈ, ਜੋ 'ਵਿਸ਼ੇਸ਼' ਮਹਾਨਤਾ ਭਰਿਆ ਹੈ। ਕਿਉਂਕਿ ਇਸ ਵਿਚ ਦੂਜੇ ਭਾਗ ਨਾਲੋਂ ਸਾਧਕ ਦੇ ਮਾਰਗ ਦੇ ਪੜਾ ਵਧੇਰੇ ਸਪਸ਼ਟਤਾ ਨਾਲ ਦੱਸੇ ਹੋਏ ਹਨ।<sup>2</sup>

ਭਾਈ ਵੀਰ ਸਿੰਘ ਨੇ ਭਾਵ ਅਨੁਸਾਰ ਪਉੜੀਆਂ ਦੀ ਵੰਡ ਹੋਰਤਾਂ ਕੀਤੀ ਹੈ:

1. ਜਪੁਜੀ ਪੰਨੇ ੪੮।

2. Seeker's Path. p. VII.

(ੳ) ੧, ਤੋਂ ੩, (ਅ) ੪, ਤੋਂ ੭, (ਈ) ੮ ਤੋਂ ੧੧, (ਸ) ੧੨, ਤੋਂ ੧੫, (ਹ) ੧੬  
ਤੋਂ ੧੯, (ਕ) ੨੦ ਤੋਂ ੨੭, (ਖ) ੨੮ ਤੋਂ ੩੩; (ਗ) ੩੪ ਤੋਂ ੩੮। ਇਸਤਰ੍ਹਾਂ  
ਅਠ ਖੰਡ ਬਣਦੇ ਹਨ ।<sup>੧</sup>

ਕਰਤਾਰ ਸਿੰਘ ਨੇ ਦੇਵੇਂ ਸਲੋਕ ਮਿਲਾਕੇ ੪੦ ਪਉੜੀਆਂ ਨੂੰ ਚਾਰ ਚਾਰ ਦੀ  
ਇਕ ਮੰਜ਼ਲ ਦੱਸ ਕੇ ਦੱਸ ਮੰਜ਼ਲੀ ਇਮਾਰਤ ਦਰਸਾਈ ਹੈ। ਇਹ ਵੰਡ ਸੁਣਿਐ (੮-੧੧)  
ਮੰਨੇ, (੧੨-੧੫) ਅਤੇ ਆਦੇਸ਼ (੨੮-੩੧) ਵਾਲੀਆਂ ਪੌੜੀਆਂ ਦੇ ਚਾਰ ਚਾਰ ਦੇ ਗਰੂਪ  
ਨੂੰ ਸਾਹਮਣੇ ਰਖ ਕੇ ਕੀਤੀ ਹੈ।<sup>੨</sup> ਪਰ ਇਹ ਜਚਵੀਂ ਨਹੀਂ। ਇਨ੍ਹਾਂ ਚਾਰ ਚਾਰ ਦੇ ਤਿੰਨ  
ਜੁਟਾ ਵਿਚ ਵਿਸ਼ੇਸ਼ ਕਰਕੇ ਪਹਿਲੇ ਦੋ ਜੁਟਾਂ ਵਿਚ ਇਤ੍ਰੇ ਭਾਵ ਦੀ ਸਾਂਝ ਜ਼ਰੂਰ ਹੈ, ਪਰ ਇਸਤਰ੍ਹਾਂ ਦੀ ਸਾਂਝ ਬਾਕੀ ਚਾਰ ਚਾਰ ਪਉੜੀਆਂ ਦੇ ਗਰੂਪ ਬਣਾ ਕੇ ਇਸ ਭਾਂਤੀ ਨਹੀਂ ਪ੍ਰਗਟਾਈ ਜਾ ਸਕਦੀ। ਇਸਤਰ੍ਹਾਂ ਹੋਰ ਚਿੰਤਕਾਂ ਨੇ ਵੀ ਵਖ ਵਖ ਪਰਕਾਰ ਨਾਲ ਵੰਡ ਕੀਤੀ ਹੈ।<sup>੩</sup>

ਅਸਲ ਵਿਚ ਇਸ ਪਰਕਾਰ ਦੀ ਕੋਈ ਵੀ ਵੰਡ ਪਰਮਾਣਕ ਨਹੀਂ ਕਹੀ ਜਾ  
ਸਕਦੀ। ਅਜਿਹਾ ਹੁੰਦਾ ਤਾਂ ਗੀਤਾ ਵਾਂਗ ਜਪੁ-ਕਰਤਾ ਆਪ ਨਿਰਨਾ ਕਰ ਦੇਂਦਾ ਜਾਂ ਆਦਿ  
ਗ੍ਰੰਥ ਦੇ ਸੰਪਾਦਿਕ ਗੁਰੂ ਅਰਜਨ ਜੀ ਸੰਪਦਾਨ ਕਰਨ ਸਮੇਂ ਅਜਿਹਾ ਕਰ ਦੇਂਦੇ। ਚਿੰਤਕ  
ਦੇ ਸੰਖ ਲਈ, ਵਿਨੋਭਾ ਜੀ, ਸੋਹਨ ਸਿੰਘ ਅਤੇ ਭਾਈ ਸਾਹਿਬ ਸਿੰਘ ਦੀ ਵੰਡ ਸਹਾਇਕ  
ਸਿਧ ਹੋ ਸਕਦੀ ਹੈ।

ਗਾਂਧੀ ਜੀ ਨੇ ਗੀਤਾ ਨੂੰ ਸਮਝਣ ਲਈ ਤੀਜੇ ਅਧਿਆਏ ਨੂੰ ਗੀਤਾ ਦੀ ਕੁੰਜੀ  
ਕਿਹਾ ਹੈ ਅਤੇ ਚੌਬੇ ਨੂੰ ਤੀਜੇ ਅਧਿਆਏ ਦਾ ਰੀਵੀਓ।<sup>੪</sup> ਜਪੁਜੀ ਦੀ ਕੁੰਜੀ ਪਹਿਲੀ ਪਉੜੀ  
ਵਿਚ ਹੀ ਦੱਸ ਦਿੱਤੀ ਗਈ ਹੈ। ਸਾਧਕ ਦੀ ਅਭਿਲਾਖਾ ਹੈ ਜਾਣਨ ਦੀ ਕਿ ‘ਸਚਿਆਰਾ’  
ਕਿਵੇਂ ਹੋਇਆ ਜਾ ਸਕਦਾ ਹੈ, ਅਤੇ ਵਾਹਿਗੁਰੂ ਨੂੰ ਮਿਲਣ ਲਈ ਵਿਚਕਾਰਲੀ ਦੀਵਾਰ  
ਕਿਵੇਂ ਤੁੜੀ ਜਾ ਸਕਦੀ ਹੈ। ਗੁਰੂ ਜੀ ਹਲ ਦਸਦੇ ਹਨ, “ਹੁਕਮਿ ਰਜਾਈ ਚਲਣਾ।”  
ਇਹ ਬੁਨਿਆਦੀ ਸਿਖਿਆ ਹੈ। ਪ੍ਰਭੂ ਦੇ ਹੁਕਮ ਅਨੁਸਾਰ ਚਲਣ ਬਿਨਾਂ ਨਾ ਕੋਈ ਜਤਨ  
ਟੀਚੇ ਵਲ ਲਜਾ ਸਕਦਾ ਹੈ ਅਤੇ ਨਾ ਹੀ ਇਸ ਬਿਨਾ ਕੁਝ ਪਰਾਪਤੀ ਹੈ।

ਗੀਤਾ ਦੇ ਪੰਦਰਵੇਂ ਅਧਿਆਏ ਵਿਚ ਸਾਰੇ ਵਿਚਾਰਾਂ ਦੀ ਪੂਰਨਤਾ ਹੋ ਗਈ ਹੈ।  
ਸੋਲ੍ਹਵਾਂ ਅਤੇ ਸਤਾਰ੍ਹਵਾਂ ਅਧਿਆਏ ਅੰਤਿਕਾਂ ਦੇ ਰੂਪ ਵਿਚ ਹਨ ਅਤੇ ਅਨ੍ਹਾਰਵਾਂ ਅਧਿਆਏ  
ਨਿਚੋੜ ਦੇ ਰੂਪ ਵਿਚ ਹੈ।<sup>੫</sup>

੧. ਵੇਖੋ ਜਪੁ ਸਾਹਿਬ ਸਟੀਕ (ਨੌਵੀਂ ਵਾਰ) ਪੰ. ੧੨ ਤੋਂ ੨੩।

੨. ਵੇਖੋ ਜਪੁਜੀ ਸਟੀਕ ਪੰ. VII.

੩. ਵੇਖੋ ਲੇਖ “ਜਪੁਜੀ ਸਾਹਿਬ ਦੀ ਕਲਾ ਮਈ ਵਿਸ਼ੇਸ਼ਤਾ”, ਗੁਰਮਤਿ ਪ੍ਰਕਾਸ਼ ਸਤੰਬਰ ੧੯੬੦, ਇਸ  
ਵਿਚ ਵੰਡ ਵਖਰੇ ਪਰਕਾਰ ਦੀ ਹੈ।

੪. ਸੀਮਦ ਭਗਵਤ ਗੀਤਾ (ਉਰਦੂ) ਪੰ. ੪੦-੪੧, ੪੩

੫. ਵੇਖੋ ਵਿਨੋਭਾ, ਗੀਤਾ ਪ੍ਰਵਚਨ—ਪੰ. ੨੧੬।

ਜਪੁਜੀ ਦੀ ੩੭ਵੀਂ ਪਉੜੀ ਵਿਚ ਵੀ ਜਪੁਜੀ ਦਾ ਆਸ਼ਾ ਪੂਰਾ ਹੋ ਜਾਂਦਾ ਹੈ । “ਸੱਚ ਖੰਡ” ਸਾਧਕ ਦਾ ਟੀਚਾ ਹੈ, ਮਨੁਖੀ ਜੀਵਨ ਦਾ ਅੰਤਮ ਮੁਕਾਬ ਹੈ । ਫੇਰ ੩੮ਵੀਂ ਪਉੜੀ ਅਤੇ ਸਲੋਕ ਕਿਉਂ ਲਿਖੇ ਗਏ? ਏਸ ੩੮ਵੀਂ ਪਉੜੀ ਵਿਚ ਵੀ ਇਕ ਤਰ੍ਹਾਂ ਨਾਲ ਸਮੁੱਚੀ ਜਪੁਜੀ ਦਾ ਸਾਰ ਆ ਜਾਂਦਾ ਹੈ । ਵਧੇਰੇ ਕਰਕੇ ਗੁਰਮਤਿ ਦੇ ਮੁਖ ਸਿਧਾਂਤ ‘ਅਮਲੀ ਜੀਵਨ’ ਨੂੰ ਫੇਰ ਏਸ ਵਿਚ ਦਿੜ ਕਰਾਇਆ ਹੈ ।<sup>1</sup>

ਜਿਵੇਂ ਜਪੁਜੀ ਦਾ ਮੂਲ ਮੰਤਰ ਸਾਰੀਆਂ ਬਾਣੀਆਂ ਦੇ ਅਰੰਭ ਵਿਚ ਮੰਗਲਾਚਰਣ ਦੇ ਤੌਰ ਤੇ ਲਿਖਿਆ ਮਿਲਦਾ ਹੈ ਅਤੇ ਹਰ ਕਾਰਜ ਦੇ ਅਰੰਭ ਵੇਲੇ ਉਚਾਰਿਆ ਜਾਂਦਾ ਹੈ, ਆਖਰੀ ਸਲੋਕ ਦੀ ਵੀ ਵਿਸ਼ੇਸ਼ ਮਹਾਨਤਾ ਜਾਣਕੇ, ਬਾਣੀ ਦੀ ਸਮਾਪਤੀ ਤੇ ਭੋਗ ਪਾਉਣ ਵਜੋਂ ਉਚਾਰਨ ਕੀਤਾ ਜਾਂਦਾ ਹੈ ।

1. ਇਸ ਪਉੜੀ ਦੇ ਲਿਖੇ ਜਾਣ ਦਾ ਸਵਿਸਥਾਰ ਕਾਰਨ ਪ੍ਰੀ: ਗੰਗਾ ਸਿੰਘ ਨੇ ਆਪਣੀ ਕ੍ਰਿਤ ‘ਜਪੁਜੀ ਸਟੀਕ’ ਦੇ ‘ਨਿਆਂ ੨੪੭-੨੯੯ ਵਿਚ ਦਿੱਤਾ ਹੈ ।

**ਊਪਸ਼ਾਰ**

(Summing up)



# ਉਪਸੰਹਾਰ

(Suming up)

ਬੂਮਿਕਾ, ਪ੍ਰਵੇਸ਼ਕਾ ਅਤੇ ਬਾਕੀ ਸਤ ਅਧਿਆਇਆਂ ਵਿਚ ਉਪਨਿਸ਼ਦ ਗੀਤਾ ਅਤੇ ਜਪੁਜੀ ਦੇ ਵੱਖ ਵੱਖ ਵਿਚਾਰਾਂ ਦੇ ਤੁਲਨਾਤਮਕ ਅਧਿਐਨ ਵਿਚ ਅਸਾਂ ਵੇਖਿਆ ਹੈ ਕਿ ਇਨ੍ਹਾਂ ਤਿੰਨਾਂ ਪਵਿਤ੍ਰ ਪੁਸਤਕਾਂ ਵਿਚ ਵੱਡੀ ਸਾਂਝ ਹੈ। ਜਿਨ੍ਹਾਂ ਵਿਚਾਰਾਂ ਦੁਆਰਾ ਉਪਨਿਸ਼ਦਾਂ ਨੇ ਜਗਿਆਸੂਆਂ ਨੂੰ ਅਗਵਾਈ ਦਿੱਤੀ ਸੀ ਅਤੇ ਜਿਹੜਾ ਗਿਆਨ ਗੀਤਾ ਕਾਲ ਵਿਚ ਅਰਜਨ ਵਰਗੇ ਅਭਿਲਾਖੀਆਂ ਲਈ ਦੁਬਿਧਾ ਤੋਂ ਨਿਕਲਣ ਲਈ ਸਹਾਈ ਹੋਇਆ ਓਹੋ ਹੀ ਧਰਵਾਸ-ਅਧਾਰ ਜਪੁਜੀ ਦੀ ਰਚਨਾ ਸਮੇਂ ‘ਹਾਏ ਹਾਏ ਕਰਦੀ ਲੋਕਾਈ’ ਲਈ ਪਰਮ ਅਵੱਸ਼ਕ ਸੀ।

ਤੁਲਨਾਤਮਕ ਅਧਿਐਨ ਹਰ ਖੇਤਰ ਵਿਚ ਮਹਾਨਤਾ ਰਖਦੇ ਹਨ। ਅਜਿਹੇ ਅਧਿਐਨ ਉਸਾਰੂ ਸਿਧ ਹੁੰਦੇ ਹਨ ਜੇ ਇਨ੍ਹਾਂ ਦਾ ਆਸਾ ਕੇਵਲ ਖੰਡਨ ਜਾਂ ਮੰਡਨ ਕਰਨ ਵਾਲਾ ਨਾ ਹੋਵੇ। ਕੇਵਲ ਖੰਡਨ ਮੰਡਨ ਦੀ ਰੁਚੀ ਉਚੇਰੀ ਉਡਾਰੀ ਵਿਚ ਜੀਵ ਦੇ ਖੰਭ ਕੱਟਦੀ ਹੈ। ਚੰਗੇ ਅਤੇ ਨਿਰਪੱਖ ਭਾਵਨਾ ਨਾਲ ਕੀਤੀ ਤੁਲਨਾ, ਦ੍ਰਿਸ਼ਟੀ ਨੂੰ ਵਿਸ਼ਾਲ ਬਣਾਈ, ਮਨ ਦੇ ਸੁੰਗੜੇਵੇਂ ਨੂੰ ਦੂਰ ਕਰਦੀ ਹੈ। ਅਜਿਹੀ ਤੁਲਨਾ ਭਾਵਾਤਮਕ ਏਕਤਾ ਲਈ ਸਹਾਈ ਹੁੰਦੀ ਹੈ।

ਵਿਚਾਰਾਂ ਦੀ ਸਾਂਝ ਮਨੁਖ ਨੂੰ ਮਨੁਖ ਦੇ ਨੇੜੇ ਲਿਆਂਦੀ ਹੈ। ਤਰੇੜਾਂ ਨੂੰ ਜੋੜਦੀ ਹੈ, ਪਰ ਇਸ ਸਾਂਝ ਤੇ ਜ਼ੋਰ ਘਟ ਹੀ ਦਿੱਤਾ ਗਿਆ ਹੈ। ਤੁਲਨਾ ਵਿਚ ਅਜਿਹੀ ਸਾਂਝ ਨੂੰ ਪ੍ਰਗਟਾਉਣ ਲਈ ਸੰਕੋਚ ਹੀ ਕੀਤਾ ਜਾਂਦਾ ਰਿਹਾ ਹੈ, ਕਿਉਂਕਿ ਮੌਲਿਕਤਾ ਇਸ ਵਿਚ ਸਮਝੀ ਜਾਂਦੀ ਹੈ ਕਿ, ਪਹਿਲਾਂ ਦੇ ਕਿਸੇ ਵਿਚਾਰ ਨੂੰ ਦੁਹਰਾਇਆ ਨਾ ਜਾਵੇ। ਇਸੇ ਕਰਕੇ ਸਾਂਝੇ ਵਿਚਾਰਾਂ ਨੂੰ ਵੀ ਤੋੜ ਮਰੋੜ ਕੇ ਵਖਰਾ ਜਾਂ ਨਿਆਰਾ ਹੀ ਦੱਸਣ ਦਾ ਉਪਰਾਲਾ ਵਧੇਰੇ ਕਰਕੇ ਹੁੰਦਾ ਰਿਹਾ ਹੈ। ਜਿਸ ਨੇ ਅਜਿਹੀਆਂ ਪੁਸਤਕਾਂ ਦੇ ਏਕਤਾ ਦੇ ਆਸੇ ਨੂੰ ਅਨੇਕਤਾ ਵਿਚ ਵੰਡ ਦਿਤਾ। ਪੁਸਤਕ ਦੇ ਵਿਚਾਰ ਦੂਜੀ ਪੁਸਤਕ ਵਿਚ ਆਉਣੇ ਕੋਈ ਅਜਿਹੀ ਨਕਲ ਨਹੀਂ ਹਨ ਜਿਨ੍ਹਾਂ ਨੂੰ ਕਿ ਚੰਗੇ ਨਾ ਸਮਝਿਆ ਜਾਵੇ। ਸਤਿ ਸਦਾ ਇਕ ਅਤੇ ਸਾਂਝਾ ਹੀ ਹੁੰਦਾ ਹੈ। ਸਤਿ ਦੀ ਮਸ਼ਾਲ ਨੂੰ ਬੁਝਣ ਨਾ ਦੇਣਾ ਅਤੇ ਉਸਦੇ ਚਾਨਣੇ ਦੇ ਪਜਾਰੇ ਨਾਲ ਅਗਿਆਨਤਾ ਨੂੰ ਜਾਂ ਅਸਤਿ ਨੂੰ ਦੂਰ ਰਖਣਾ ਇਕ ਅਜਿਹਾ ਆਦਰਸ਼ ਹੈ ਜੋ ਸਦਾ ਹੀ ਨਵੇਲਾ ਅਤੇ ਸਦਾ ਹੀ ਪਰੋਰਨਾ ਦਾਇਕ ਹੈ। ਨਾਲੋਂ ਮਹਾਂ ਪੁਰਖ ਕਿਤਾਬੀ-ਗਿਆਨੀ ਨਹੀਂ ਹੁੰਦੇ, ਅਨੁਭਵੀ ਹੰਦੇ ਹਨ ਅਤੇ ਉਨ੍ਹਾਂ ਦੇ ਅਨੁਭਵਾਂ ਵਿਚ ਸਾਂਝ ਕੁਦਰਤੀ ਹੈ।

ਜਪੁਜੀ ਦੀ ਸਮੁੱਚੇ ਤੌਰ ਤੇ ਉਪਨਿਸ਼ਦਾਂ ਅਤੇ ਗੀਤਾ ਦੇ ਵਿਚਾਰਾਂ ਨਾਲ ਸਾਂਝੇ ਹੈ। ਇਸ ਸਾਂਝੇ ਨਾਲ ਜਪੁ ਬਾਣੀ ਦੀ ਮਹਾਨਤਾ ਵਿਚ ਜਿਥੇ ਵਾਧਾ ਹੁੰਦਾ ਹੈ ਓਥੇ ਮਹਾਨ ਪੁਰਾਣੇ ਵਿਰਸੇ ਉਪਨਿਸ਼ਦਾਂ ਅਤੇ ਗੀਤਾ ਵਲ ਛੁੰਘੀ ਝਾਤ ਮਾਰਨ ਦੀ ਉਤੇਜਨਾ ਵੀ ਹੁੰਦੀ ਹੈ। ਇਹ ਝਾਤ ਜਿਵੇਂ ਜਿਵੇਂ ਛੁੰਘੀ ਹੁੰਦੀ ਜਾਂਦੀ ਹੈ ਆਤਮਕ ਅਮੀਰੀ ਵਧਦੀ ਜਾਂਦੀ ਹੈ। ਗੁਰੂ ਅਰਜਨ ਅਨੁਸਾਰ ਪਿਉ ਦਾਦੇ ਦੀ ਕਮਾਈ ਦਾ ਵਿਰਸੇ ਵਿਚ ਮਿਲਿਆ ਅਧਿਆਤਮ ਧਨ ਅਮੋਲਕ ਹੈ ਅਤੇ ਇਸ ਧਨ ਦੀ ਸਿਫ਼ਤ ਹੈ ਕਿ ਜਿੰਨਾ ਵੀ ਇਹ ਵੰਡ ਕੇ ਖਾਧਾ ਜਾਵੇ ਉਨਾਂ ਹੀ ਇਸ ਵਿਚ ਵਾਧਾ ਹੁੰਦਾ ਹੈ। ਇਸ ਲਈ ਪ੍ਰੇਰਨਾ ਹੈ :—

ਪੀਉ ਦਾਦੇ ਕਾ ਖੋਲਿ ਡਿਠਾ ਖਜਾਨਾ ॥  
ਤਾ ਮੇਰੈ ਮਨਿ ਭਇਆ ਨਿਧਾਨਾ ॥  
ਰਤਨ ਲਾਲ ਜਾਂ ਕਾ ਕਛੂ ਨ ਮੌਲੁ ॥  
ਭਰੇ ਭੰਡਾਰ ਅਖੁਟ ਅਤੋਲ ॥  
ਖਾਵਹਿ ਖਰਚਹਿ ਰਲਿ ਮਿਲਿ ਭਾਈ ॥  
ਤੋਟਿ ਨ ਆਵੇ ਵਧਦੇ ਜਾਈ ॥ (ਗਊੜੀ ਮ: ੫) ੧੯੯

ਜਪੁਜੀ ਨੇ ਕੁਝ ਵਿਚਾਰਾਂ ਨਾਲ ਅਸੰਮਤੀ ਵੀ ਪ੍ਰਗਟਾਈ ਹੈ, ਜਿਨ੍ਹਾਂ ਦਾ ਜਗਿਆਸੂ ਨੂੰ ਮਾਰਗ ਤੋਂ ਬਿੜਕਣ ਦਾ ਅੰਦੇਸ਼ਾ ਹੋ ਸਕਦਾ ਸੀ, ਜਾਂ ਜੁ ਅਮਲ ਵਿਚ ਆ ਕੇ ਲਾਭਕਾਰੀ ਸਿਧ ਨਹੀਂ ਹੋਏ ਹੁੰਦੇ। ਇਹ ਵਿਲਖਣਤਾ ਵਾਸਤਵ ਵਿਚ ਵਿਚਾਰ-ਵਿਕਾਸ ਵਿਚ ਇਕ ਮੀਲ ਪੱਥਰ ਹੈ। ਜਪੁਜੀ ਵਿਚ ਦਿੱਤੇ ਨਵੇਂ ਵਿਚਾਰ ਅਧਿਆਤਮ ਵਿਦਿਆ ਦੇ ਵਿਦਿਆਰਥੀ ਦੇ ਸੰਕਿਆਂ ਦੀ ਮੱਸ (ਕਲਿਤਣ) ਨੂੰ ਦੂਰ ਕਰਦਿਆਂ ਹੋਰ ਅਧਿਕ ਸੰਤੁਸ਼ਟਤਾ ਲਈ ਸਹਾਈ ਹੁੰਦੇ ਹਨ।

# ਗ੍ਰੰਥ ਸੂਚੀ

(Bibliography)

151 85

# Bibliography

English

1. Aspects of Vedanta, 6th ed., G.A. Natesan & Co., Madras.
2. Aurobindo Ghose, Letters, 1947, Sri Aurobindo Circle, Bombay.
3. Aurobindo Ghose, Letters (second series), 1949, Sri Aurobindo circle, Bombay.
4. Aurobindo Ghose, Life Divine, 1939, Arya Publishing Calcutta.
5. Aurobindo Ghose, Essays on the Gita, (1st & 2nd series), 3rd impression, 1937, Arya Publishing House, Calcutta.
6. Aurobindo Ghose, The Synthesis of Yoga, Part I, 1948, Shri Aurobindo Library, Madras.
7. Bahadur Mal, Shri Krishna, His Philosophy and His Spiritual Path, 1960, Vishveshvaranand V.R. Institute, Hoshiarpur.
8. Balalkar, S.K., Shree Gopal Basu Mallik Lectures on Vedanta Philosophy (delivered 1925), Part I, 1929, Poona.
9. Bhai Jodh Singh, The Japji, 2nd ed., 1956.  
Bhai Jodh Singh, Some Studies in Sikhism, 1953, Lahore Book Shop. Ludhiana.
10. Bose, D.N. (ed.), Tantras their philosophy and occult secrets, Oriental Publishing, Calcutta.
11. Chella Ram, Japji, 1960, Nirguna Balik Satsang Mandal, New Delhi.
12. Dhirendra Narain, Hindu Character, 1957, University of Bombay.
13. Dhirendra Nath Paul, The Hindu Philosophy, 5th Oriental Publishing Co., Calcutta.
14. Divatia, H.V.. The Art of Life in the Bhagavad Gita, 1956, Bharatiya Vidya Bhavan, Bombay.
15. Diwakar, R.R., Mahayogi, Life, Sadhana and Teachings of Aurobindo, 1953, Bhartiya Vidya Bhavan, Bombay.
16. Duncan Greenlees, The Gospel of the Guru Granth Sahib, 1952, The Theosophical Publishing House, Madras.

17. Encyclopaedia Britannica, 6th ed.,
18. Encyclopaedia of Religion & Ethics, Volume II, IV.
19. Ganda Singh, A Brief Account of the Sikhs, S.G.P.C., Amritsar.
20. Ganda Singh, The Sikhs & [Sikhism, 1959, Sikh History Society, Patiala.
21. Gandhi, M.K., The Teaching of the Gita, 1962, Edited and published by T. Hengoranji, Bhartiya Vidya Bhavan, Bombay-7.
22. Geoffrey Parrinder, Upanishads Gita & Bible, A Comparative Study, 1962, Faber & Faber, London.
23. Gokul Chand Narang, Real Hinduism, 1947, New Book Society, Lahore.
24. Gokul Chand Narang, Transformation of Sikhism, 4th ed. 1956, New Book Society of India, New Delhi.
25. Gursharn Singh Bedi, The Psalm of life, 1950, Sikh Publishing House Ltd., Amritsar.
26. Halliday W. Fearon, Psychology & Religious Experience, 1930, Hodder And Stoughton Ltd., London.
27. Hanuman Prasad Podder, The Philosophy of Love, 3rd ed., 1947, Gita Press, Gorakhpur.
28. Hanuman Prasad Podder, Way to God Realization, 8th ed., 1958, Gita Press, Gorakhpur.
29. Hardayal, Hints for Self-Culture, 3rd Print, 1948, Rajkamal Publications Ltd., Delhi.
30. Harry Benjamin, Every Body's Guide To Theosophy, Health for all Publishing Co., 17 & 18 Henrietta St., W. C. 2, London.
31. Hiriyana, H., The Quest After Perfection, 1952, Kavyalaya publishers, Mysore.
32. Indian Culture, Universal Publication, Delhi-6.
33. Indubhushan Banerjee, Evolution of the Khalsa, Vol. I, 2nd ed., 1963, A Mukherjee & Co., (private) Ltd., Calcutta-12.
34. Jacques Choron, Death & Western Thought, 1963, Collier Books, New York, Collier, Macmillan Ltd., London.
35. James Seton, A Study of Ethical Principles, 16th ed., William Black Wood & Sons, Edinburgh.

36. Jayadayal Goyannka, What is God ?, 1945 Gita Press, Gorakhpur.
37. Jinarajadasa, C., The Nature of Mysticism, 2nd ed., 1934, Theosophical Publishing House Adyar, Madras.
38. Kalathil, J, The Development of the Gita Concept of God, 1950, Rev. FR. K. A. Louredes, St., Joseph's Industrial School, Press, Trichinopoly.
39. Kohli Surinder Singh (Dr.) Critical Study of Adi Granth, 1961, The Punjab Writer's Cooperative Industrial Society Ltd., Naw Delhi.
40. Kohli, Surinder Singh (Dr.), Outlines of Sikh Thought, 1966, Punjabi Parkashak, Delhi.
41. Mahadevan, T. M. B., Upanishads, 1950, G. A. Natesan, Madras.
42. Mahadevan, T.M.P, Ten Saints of India, 1961, Bhartiya Vidya Bhavan, Bombay.
43. Manmohan Singh (Advocate), Sri Guru Granth Sahib, Vol. I, 1962, Manjit Printing & Publishing Co., Patiala.
44. Mauder R.S., The Message of Guru Nanak in Jap Nisan, 1964, R.S. Mauder, Salisbury, Park Poona-1.
45. Mehar Singh, The Japji, 1952, The Punjabi Sahitya Kala-kendra Punchkuan Road, New Delhi.
46. Minocher K. Spencer, The Other World, 1942, The Spiritual Healing Centre, Coimbatore.
47. The Missionary, Quarterly Journal, March, June, 1960, December, 1962, New Delhi-5.
48. Modi P.M., Aksara, 1932, The Baroda State Press, Baroda.
49. Munshi, K.M. Bhagvad Gita and Modern Life, 1955, Bhartiya Vidya Bhavan, Bombay.
50. Naunilal Singh Layal (Tradesman Poet) Japji Sahib, 1961, 42-G, Connaught Circus, New Delhi-1.
51. Oswald Kulpe, Introduction to Philosophy, 10th ed., 1953 George Allehf Unewin Ltd., Ruskin House, Museum, Street W.G. New York.
52. Panikar, K.M., Hindu Society at Cross-Roads.
53. Paul Daved Devanandan, The Concept of Maya, 1950, Lutter Worth Press, London.

54. Paul Deussen & Sada Nanda Yogendra, The Philosophy of the Vedantas & The Vedantasara, 1957, Susil Gupta (India), Ltd., Calcutta-12.
55. Paul Deussen, The Philosophy of the Upanishads, 1906, Edinburgh T. & T. Clark, 38, George Street.
56. Peace M. L., Guru Nanak, The Unique Liberator, 1966, Published by Miss Dora, E. Curdiner, Australia & Rattan Kaur, Jullundur.
57. Puran Singh, The Japji, 1945, Lahore Book Shop, Lahore.
58. Rabindra Nath Tagore, Sadhana, 1920, Macmillan & Co., Ltd., Calcutta.
59. Radha Krishan, An Idealist View of Life, 1951, George Allen & Unwin Ltd., Museum Street, London.
60. Radhakrishan, The Bhagavad Gita, 3rd Impression, 1953, George Allen & Unwin Ltd., Ruskin House, Museum Street, London.
- 60-A. Radha Krishan, East and West in Religion, 5th impression, 1967.
61. Radha Krishan, Indian Philosophy Vol. I, 7th Impression, 1962, The mecmillan Company George Allen & Unwin Ltd., New York, London.
62. Radha Krishan, Library of Indian Philosophy & Religion, 1942 Benares Hindu University Benares.
63. Radha Krishan, the Philosophy of the Upanisads, 1935, London.
64. Radha Krishan, The Principal Upanisads, 1951, George Allen & Unwin Ltd., Ruskin House, Museum Street, London.
65. Rajagopalachari, Bhagvad Gita 6th ed., 1955, The Hindustan Times Ltd., New Delhi.
66. Rajinder Kaur, The Sikh Conception of Godhead (approved Thesis), 1965, Punjab University Library, Chandigarh.
67. Raju, P.T., Introduction to Comparative Philosophy, 1962, University of Nebraska Press, Lincoln.
68. Rao P. Nagaraja, Introduction to Vedanta, 1960 Bharatiya Vidya, Bhavan.
69. Roer E., The Twelve Principal Upanisads, 1931, Theosophical Publishing House Adyar, Madras.

70. Roy Anil Baran, The Gita, 1954, Sri Aurobindo Ashram, Pondicherry.
71. Sain Das, Message of the Gita, 1950, Balraj Charitable Trust, (Jullundur City).
72. Sain Das, Massage of the Upanisads, 1953, Atma Ram & Sons, Kashmere Gate, Delhi.
73. Sarma, D.S., Primer of Hinduism, 1929, Mecmillan, Madras.
74. Sarma, D.S., What is Hinduism ? 1945, The Madras Law Journal office, Madras.
75. Selection from Swami Viveka Nand, 1946, Advaita Ashrama Mayavati, Almora, Himalaya.
76. Sharma, B.N.K. Madhva's teachings in his own words, 1961, Bhartiya Vidy a Bhavan, Bombay.
77. Sinha, Jadunath, Foundation of Hinduism, 1955, Sinha Publishing, Calcutta.
78. Sohan Singh (Padam Shri), The 'Pancha' 1961, The Chief Khalsa Diwan, Amritsar.
79. Sohan Singh, The Seeker's Path, 1959 Orient Longmans, New Delhi.
80. Srimad Bhagavad Gita or The Universal Gospel, by eminent Men all over India (edited) 1946, The Divine Life Society, Ananda Kutir, Rikhikesh.
81. Nivasan, C.M., Truth for the millions, 1963 Aiyar & Co., Gopalapuram, Madras-6.
82. Stuart, Spiritualism, 1919 Odhams Ltd., 39 King Street, Covent Garden, W.E. 2 London.
83. Swami Akhilananda, Hindu Psychology, 3rd Print, 1960, Rovledge & Kegan Paul Ltd., Broadway House, 68-74, Curter Lane, London.
84. Swami Paramananda, The Path of Devotion, 5th ed., The Vedanta Centre Boston, Mass U.S.A.
85. Swami Ramabirishananda, Path to Perfection, 1962, Sri Ramakrishna Math. Mylapore.
86. Swami Ramdas, God Experience, 1963, Bhartiya Vidy a, Bombay.
87. Swami Sharvananda, Aitareyopanisad, 1944, Sri Rama-krishna, Math, Madras.

88. Swami Sharvananda, Aitareyopanisad, 1955, Sri Ramakrishna, Math, Madras.
89. Swami Sharvananda, Isavasyonisad, 1948, Sri Ramakrishna, Math, Madras,
90. Swami Sarvananda, Kathopanisad, 1956, Sri Ramakrishna Math, Madras.
91. Swami Sharvananda, Kenopanisad, 1948, Sri Ramakrishna, Math, Madras.
92. Swami Sharvananda, Mandukyopanisad, 1949, Sri Ramakrishna Math, Madras.
93. Swami Sarvananda, Mundakopanisad, 1957, Sri Ramakrishna Math, Madras.
94. Swami Sharvananda, Prasnopanisad, 1950, Sri Ramakrishna Math, Madras.
95. Swami Sarvananda, Taittiriyyopanisad, 1958, Sri Ramakrishna Math, Madras.
96. Swami Sivananda, Japa Yoga, 1952, The Yoga Vedanta Forest Society Ananda Kuter, Rishikesh.
97. Swami Siwananda, Gita Meditations, 1961, The Yoga-Vedanta Forest Academy P. O. Sivanand Nagar vla. Rishikesh, U.P. Himalayas.
98. Swami Sivananda, The Ten Upanishads, 1950, S. P. League, Ltd., Calcutta.
99. Swami Sivananda, Yogic Home Exercises, D.B. Taraporevala, Bombay.
100. Swami Swarupa Nanda, Srimad Bhagvad Gita, 5th ed., 1933, Advaita Ashrama, Mayavati, Himalaya.
101. Swami Tyagisanand, Svetasvatropanisad, 1949, Sri Ramakrishna Math, Madras.
102. Swami Vivekanand, Realization and its methods, 1961, Udothan Office, Calcutta.
103. Swami Vivekananda, Bhakti Yaga, 1959, Advaita Ashrama, Calcutta.
104. Swami Vivekananda, Hinduism, 1960, Sri Ramakrishna Math, Mylapore, Madras-4.
105. Swami Vivekananda, Jnane-Yoga, 1961, Advaita Ashrama, Calcutta.

106. Swami Vivekananda, Karma Yoga, 11th ed., 1960, Advanta Ashrama Mayavati, Almora, Himalayas.
107. Swami Viveka Nanda, Thought on the Gita, 1963, Advaita Ashrama, 5 Delhi Entally Road, Calcutta-14.
108. Swami Vivekananda, Raja Yoga, Advaita Ashrama Mayavati, Almora, Himalaya.
109. Syad Muhammad Latif, History of the Punjab, 1964, Eurasia Publishing House (Private) Ltd , New Delhi-1.
110. Syamananda Brahmachary, Self-Realization, 1926, Govinda Chandra Mukhopadhyaya, Benares Cantt.
111. Syamananda Brahmachary, Truth Revealed, 1926, Govinda Chandra Mukhopadhyaya, Benares Cantt.
112. Teja Singh, (Chief Justice) Shri Guru Nanak Dev And His Religion, Gurpurb Trust society, Ambala City.
113. Teja Singh (Principal), Guru Nanak And His Mission, S. G. P.C. ASR.
114. Teja Singh (Principal), Growth of Responsibility in Sikhism, 1957, S.G.P.C. Amritsar.
115. Teja Singh (Principal) The Japji, Khalsa Bros. ASR., 5th ed. 1964.
116. The Religion of the Hindus, edited by Kenneth W. Morgan, 1953, The Ronald Press Company, New York.
117. Trumpp's Translation of Sri Guru Granth Sahib, 1950, Giani Harnam Singh "Ballabh" Editor the Sikh Hindi Monthly, N. Delhi.
118. Vaswani (T.L.) Guru Nanak Prophet of Light, 1957, East & West series, 10 Connaught Road, Poona-1.
119. Woodroffe, John, Sakti and Sakta, 1959, Ganesh Co., Madras.

# ਚੈਣਵੀਆਂ ਪੁਸਤਕਾਂ ਦੀ ਸੂਚੀ

## ਪੰਜਾਬੀ ਅਤੇ ਉਰਦੂ

1. ਆਤਮਾ ਸਿੰਘ ਜੀ ਗਯਾਨੀ, ਸਾਖੀ ਪ੍ਰਾਮਣ, ਸ੍ਰੀ ਗੁਰਮਤਿ ਪ੍ਰੈਸ।
2. ਸਮਸ਼ੇਰ ਸਿੰਘ ਅਸ਼ੋਕ, ਸ੍ਰੀਮਦ ਭਗਵਤ ਗੀਤਾ, 1958, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।
3. ਸਵਾਮੀ ਸੀ. ਆਰ. ਸੂਨਕ ਸ਼ਰਮਾ ਜੀ, ਜਪੁਜੀ ਸਾਹਿਬ ਸੰਮਤ 1996 ਬਿ; ਮਾਇਆ ਵਤੀ, ਅੰਮ੍ਰਿਤਸਰ।
4. ਸਾਹਬ ਸਿੰਘ, ਜਪੁਸਾਹਿਬ ਸਟੀਕ, ਨੌਵੀਂ ਵਾਰ, 1964, ਸਿੰਘ ਬ੍ਰਦਰਜ, ਮਾਈ ਸੇਵਾ, ਅੰਮ੍ਰਿਤਸਰ।
5. ਸੁਰਿੰਦਰ ਸਿੰਘ ਕੁਹਲੀ, ਸਿੱਖੀ ਸਿਖਿਆ।
6. ਸੂਫੀ ਸਾਹਿਤ ਅੰਕ, ਪੰਜਾਬੀ ਦੁਨੀਆਂ, ਦਸੰਬਰ 1964, ਭਾਸ਼ਾ ਵਿਭਾਗ, ਪਟਿਆਲਾ।
7. ਸੋਢੀ ਤੇਜਾ ਸਿੰਘ, ਕਬਾ ਸਾਗਰ, ਸਤਵੀਂ ਐਡੀਸ਼ਨ 1962, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਔਂਡ ਕੋ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
8. ਸੋਹਨ ਸਿੰਘ (ਗਿਆਨੀ), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (ਉਰਦੂ) ਤੀਜੀ ਵਾਰ 1960, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ (ਅੰਮ੍ਰਿਤਸਰ)।
9. ਸੰਤ ਰਾਮ ਜੀ ਗਿਆਨੀ, ਜਪੁ ਜੀ ਸਾਹਿਬ, ਦੂਜੀ ਵਾਰ ਸੰਮਤ 2000, ਰਾਮਗੜ੍ਹ, ਡਾ: ਦਖਾਨਾ ਫਿਲੋਰ, ਜ਼ਿਲ੍ਹਾ ਜਲੰਧਰ।
10. ਸ਼ਬਦਾਰਬ, 1959, ਚਾਰ ਮੈਂਚੀਆਂ, ਸੋ: ਗੁ: ਪ੍ਰ: ਕਮੇਟੀ, ਅੰਮ੍ਰਿਤਸਰ।
11. ਸ਼ੇਰ ਸਿੰਘ ਕਸ਼ਮੀਰ, ਆਤਮ ਦਤਨ, 1935, ਗਿਆਨੀ ਭਜਨ ਸਿੰਘ ਮੈਨੇਜਰ ਅੰਮ੍ਰਿਤ, ਜੰਡਿਆਲਾ ਰੋਡ, ਤਰਨ ਤਾਰਨ।
12. ਸ਼ੇਰ ਸਿੰਘ (ਡਾ.), ਗੁਰਮਤਿ ਦਰਸ਼ਨ, 1951, ਸੋ: ਗੁ: ਪ੍ਰ: ਕਮੇਟੀ, ਅੰਮ੍ਰਿਤਸਰ।
13. ਹਜ਼ਾਰਾ ਸਿੰਘ (ਸੋਢੀ), ਜਪੁ ਬੀਰਾਤੁ, ਸੰਮਤ 1992, ਗੁਰੂ ਕੇ ਮਹਲ, ਅੰਮ੍ਰਿਤਸਰ।
14. ਹਰਬੰਸ ਸਿੰਘ (ਗਿਆਨੀ), ਜਪੁ ਨਿਰਣਜ, 1963, ਮਨਜੀਤ ਪ੍ਰਿੰਟਿੰਗ ਔਂਡ ਪਬਲਿਸ਼ਿੰਗ ਕੰਪਨੀ, 171 ਇੰਡਸਟਰੀਅਲ ਏਰੀਆ, ਚੰਡੀਗੜ੍ਹ।
15. ਹਕਾਇਕ ਅਲਮ-ਆਨੀ, (ਜਪੁਜੀ), ਉਰਦੂ।
16. ਕਰਤਾਰ ਸਿੰਘ (ਪ੍ਰੋ:), ਜਪੁਜੀ ਸਟੀਕ, ਲਾਹੌਰ ਬੁਕ ਸ਼ਾਪ, ਲੁਧਿਆਣਾ।
17. ਕਰਤਾਰ ਸਿੰਘ (ਵਾਖਾ), ਸਾਹਿਤਯਾਰਾਂ, ਸ੍ਰੀ ਜਪੁ-ਨਿਸਾਣ, 1951, ਪੰਜਾਬ ਗਿਆਨੀ ਪ੍ਰੈਸ, ਭਦੋੜ ਹਾਊਸ, ਲੁਧਿਆਣਾ।
18. ਕਰਨਾਤ ਸਿੰਘ ਦਤ ਬੁਹਮ ਗਿਆਨੀ, ਜਪੁਜੀ ਸਟੀਕ।

19. ਕਾਲਾ ਸਿੰਘ ਬੇਦੀ, ਗੁਰੂ ਨਾਨਕ ਦਰਸ਼ਨ, 1965, ਪੰਜਾਬੀ ਪ੍ਰਕਾਸ਼ਕ, 6268/6,  
ਦੇਵ ਨਗਰ, ਦਿੱਲੀ-5।
20. ਕਾਨੂ ਸਿੰਘ ਨਾਭਾ, ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼, 1960, ਭਾਸ਼ਾ ਵਿਭਾਗ,  
ਪੰਜਾਬ ਪਟਿਆਲਾ।
21. ਖਵਾਜਾ ਦਿਲ ਮੁਹੰਮਦ, ਜਪੁਜੀ ਐਂਡ ਸੁਖਮਨੀ ਸਾਹਿਬ, ਦੂਜੀ ਬਾਰ, 1946,  
ਖਵਾਜਾ ਬੁਕ ਡਿਪੋ, ਮੋਹਨ ਲਾਲ ਰੋਡ, ਲਾਹੌਰ।
22. ਗਿਆਨੀ ਲਾਲ ਸਿੰਘ ਸੰਗਰੂਰ, ਗੁਰਮਤਿ ਮਾਰਤੰਡ, ਦੂਜੀ ਐਡੀਸ਼ਨ 1949,  
ਜਨਕ ਪਸਤਕ ਭੰਡਾਰ, ਸੰਗਰੂਰ।
23. ਗੁਰਮਤਿ ਸਾਹਿਤ ਅੰਕ (ਪੰਜਾਬੀ ਦੁਨੀਆ), ਫਰਵਰੀ 1965, ਭਾਸ਼ਾ ਵਿਭਾਗ,  
ਪੰਜਾਬ, ਪਟਿਆਲਾ।
24. ਗੋਪਾਲ ਸਿੰਘ (ਡਾਕ) ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ, 1958,  
ਪੰਜਾਬੀ ਐਕਾਡਮੀ, ਦਿੱਲੀ।
25. ਗੰਗਾ ਸਿੰਘ ਪ੍ਰੰਸੀਪਲ, ਵਿਆਖਿਆਂ ਸ੍ਰੀ ਜਪੁਜੀ ਸਾਹਿਬ, 1938, ਗਿਆਨੀ  
ਭਜਨ ਸਿੰਘ ਮੈਨੇਜਰ, ਅੰਮ੍ਰਿਤ ਪ੍ਰਿਟਿੰਗ ਪ੍ਰੈਸ, ਜੰਡਿਆਲਾ ਰੋਡ, ਤਰਨ ਤਾਰਨ।
26. ਚੱਕਰ ਧਾਰੀ ਬੇਜ਼ਰ (ਪੰਡਿਤ), ਭਗਵਤ ਗੀਤਾ, ਦੂਜੀ ਵਾਰ 1962, ਭਾਈ ਬੂਟਾ  
ਸਿੰਘ ਪ੍ਰਤਾਪ ਸਿੰਘ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
27. ਜਨਮ ਸਾਖੀ (ਭਾਈ ਬਾਲੇ ਵਾਲੀ), ਮੀਆਂ ਚਰਾਗਦੀਨ ਸਰਾਜਦੀਨ ਤਾਜਗਨ  
ਕੁਤਬ ਸਜ਼ਾਰ ਕਸ਼ਮੀਰੀ, ਲਾਹੌਰ।
28. ਜੀਵਨ ਸਿੰਘ (ਸੰਤ ਰੇਣ), ਸਾਗਰ ਮੇਂ ਬੋਹਿਬਾ, 1962, ਭਾਈ ਬੂਅਾ ਸਿੰਘ  
ਪ੍ਰਤਾਪ ਸਿੰਘ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
29. ਤਾਰਨ ਸਿੰਘ, ਗੁਰੂ ਨਾਨਕ ਚਿੰਤਨ ਤੇ ਕਲਾ, 1963, ਕਸਤੂਰੀ ਲਾਲ ਐਂਡ  
ਸਨਜ਼, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
30. ਤੇਜਾ ਸਿੰਘ (ਪ੍ਰੰਸੀਪਲ), ਜਪੁਜੀ ਸਟੀਕ, ਤੀਜੀ ਵਾਰ, ਪ੍ਰਕਾਸ਼ ਪੁਸਤਕਾਲਾ,  
ਪਟਿਆਲਾ।
31. ਤੇਜਾ ਸਿੰਘ (ਜਸਟਿਸ), ਜਪੁ-ਵਿਆਖਿਆ, 1955, ਸੁਪਰ ਪ੍ਰੈਸ ਲਿਮਿਟਡ, 81,  
ਪਹਾੜ ਗੰਜ, ਨਵੀਂ ਦਿੱਲੀ।
32. ਧਰਮ ਪਾਲ ਮੈਨੀ (ਡਾਕ), ਸ੍ਰੀ ਗੁਰੂ ਗ੍ਰੰਥ ਸਾਹਿਬ, 'ਇਕ ਪਰਿਚਯ', ਧਰਮਪਾਲ  
ਮੈਨੀ, 5 ਫੀਲਡ ਚੰਜ, ਲੁਧਿਆਣਾ।
33. ਨਰੈਣ ਸਿੰਘ ਜੀ ਗਿਯਾਨੀ, ਸ੍ਰੀ ਜਪੁਜੀ ਸਟੀਕ, ਚੰਥੀ ਵਾਰ 1961, ਭਾਈ ਬੂਟਾ  
ਸਿੰਘ ਪ੍ਰਤਾਪ ਸਿੰਘ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
34. ਨਿਹਾਲ ਸਿੰਘ ਸੂਰੀ (ਅਕਾਲੀ), ਰਾਵਲਪਿੰਡੀ ਨਿਵਾਸੀ, ਸ੍ਰੀਗੁਰੂ ਮਿਤੀ ਭਾਊ  
ਪ੍ਰਕਾਸ਼ਨੀ ਟੀਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਪਹਿਲੀ, 1930।

35. ਪੁਰਾਤਨ ਜਨਮ ਸਾਖੀ, ਸ੍ਰੀ ਗੁਰੂ ਨਾਨਕ ਦੇਵ ਜੀ, ਚੌਥੀ ਵਾਰ, 1952, ਮੈਨੋਜਰ ਖਾਲਸਾ ਸਮਾਚਾਰ, ਅੰਮ੍ਰਿਤਸਰ ।
36. ਪੰਜਾਬੀ ਦੁਨੀਆਂ, ਮਈ 1964, ਪੰਜਾਬੀ ਭਾਸ਼ਾ ਵਿਭਾਗ, ਪਟਿਆਲਾ ।
37. ਪ੍ਰਕਾਸ਼ ਸਿੰਘ, ਜਪੁ-ਵੀਚਾਰ, ਸ੍ਰੀ. ਗੁ. ਪ੍ਰ. ਕਮੇਟੀ, ਅੰਮ੍ਰਿਤਸਰ, 1965 ।
38. ਬਾਹਰੀ ਸੀਤਾ ਰਾਮ (ਡਾ.), ਗੁਰੂ ਨਾਨਕ ਸਾਹਿਬ ਦੀ ਦਾਰਸ਼ਨਕਤਾ ਦਾ ਪਿਛੋਕੜ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1966
39. ਬੇਦੀ ਬ੍ਰਜ ਬਲਬ ਸਿੰਘ, ਵਿਰਦੇਆਜ਼ਮ, ਮਨਜ਼ੂਮ ਸ੍ਰੀ ਜਪੁਜੀ ਸਾਹਿਬ, (ਉਰਦੂ), ਪਹਿਲੀ ਵਾਰ, ਬਾਬਾ ਬ੍ਰਜ ਬਲਬ ਸਿੰਘ ਬੇਦੀ (ਪ੍ਰਿੰਟਰ ਵ ਪਬਲਿਸ਼ਰ) ।
40. ਭਗਤੀ ਅੰਕ (ਪੰਜਾਬੀ ਦੁਨੀਆਂ), ਅਕਤੂਬਰ 1965, ਭਾਸ਼ਾ ਵਿਭਾਗ, ਪਟਿਆਲਾ ।
41. ਭਾਈ ਸੰਤੋਖ ਸਿੰਘ ਜੀ (ਮਹਾਂ ਕਵੀ), ਗਰਵ ਗੰਜਨੀ ਟੀਕਾ, 1961, ਮਹਾਂ ਕਵੀ ਭਾਈ ਸੰਤੋਖ ਸਿੰਘ ਯਾਦਗਾਰ ਕਮੇਟੀ, 1530/15, ਸਿੰਘ ਨਿਵਾਸ, ਪਹਾੜ ਗੰਜ, ਨਵੀਂ ਦਿੱਲੀ ।
42. ਭਾਈ ਕਾਨੂ ਸਿੰਘ, ਨਾਭਾ, ਹਮ ਹਿੰਦੂ ਨਹੀਂ, ਖਾਲਸਾ ਪ੍ਰੈਸ, ਲਾਹੌਰ ।
43. ਭਾਈ ਕਾਨੂ ਸਿੰਘ, ਗੁਰਮਤਿ ਪ੍ਰਭਾਕਰ ।
44. ਭਾਈ ਗਿਆਨ ਸਿੰਘ ਜੀ, ਜਪੁਜੀ ਸਟੀਕ (ਪੁਰਾਣਾ ਟੀਕਾ), ਭਾਈ ਬੂਟਾ ਸਿੰਘ ਪਰਤਾਪ ਸਿੰਘ, ਬਾਜ਼ਾਰ ਮਾਟੀ ਸੇਵਾਂ, ਅੰਮ੍ਰਿਤਸਰ ।
45. ਭਾਈ ਗੁਰਦਾਸ, ਵਾਰਾਂ, ਭਾਈ ਕ੍ਰਿਪਾਲ ਸਿੰਘ ਹਜੂਰੀਆ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ।
46. ਭਾਈ ਜੋਧ ਸਿੰਘ, ਗੁਰਮਤਿ ਨਿਰਣਯ, 1995, ਮੈਸਰਜ਼ ਅਤਰ ਚੰਦ ਕਪੂਰ ਐਂਡ ਸਨੌਰ, ਅਨਾਰਕਲੀ, ਲਾਹੌਰ ।
47. ਭਾਈ ਜੋਧ ਸਿੰਘ, ਜਪੁਜੀ ਸਟੀਕ, ਦੂਜੀ ਵਾਰ, 1950, ਸਿਖ ਪਲਲਿਸ਼ਿੰਗ ਹਾਊਸ ਲਿਮਿਟਡ, ਕਰਹਿਰੀ ਰੋਡ, ਅੰਮ੍ਰਿਤਸਰ ।
48. ਭਾਈ ਮਨੀ ਸਿੰਘ, ਜਨਮ ਸਾਖੀ (ਹਬਲਿਖਤ), ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ, ਚੇਡੀਗੜ੍ਹ ।
49. ਭਾਈ ਮਨੀ ਸਿੰਘ, ਜਪੁਜੀ ਸਟੀਕ (ਉਰਦੂ ਤੇ ਪੰਜਾਬੀ), ਪੂਰਨ ਸਿੰਘ ਹਰਬੰਸ ਸਿੰਘ ਪੁਸਤਕਾਂ ਛਾਪਨ ਤੇ ਵੇਚਣ ਵਾਲੇ, ਅੰਮ੍ਰਿਤਸਰ ।
50. ਭਾਈ ਰਣਧੀਰ ਸਿੰਘ, ਨਾਮ ਅਭਿਆਸ ਕਮਾਈ, ਪੰਜਵੀਂ ਵਾਰ, 1962, ਨਾਹਰ ਸਿੰਘ ਗਯਾਨੀ, ਲੁਧਿਆਣਾ ।
51. ਭਾਈ ਰਣਧੀਰ ਸਿੰਘ, ਸਚ ਖੰਡ ਦਰਸ਼ਨ, ਚੌਥੀ ਵਾਰ, 1965, ਨਾਹਰ ਸਿੰਘ ਗਯਾਨੀ ।
52. ਭਾਈ ਰਣਧੀਰ ਸਿੰਘ, ਅਨਹਦ ਸ਼ਬਦ-ਦਸਮ ਦੁਆਰ, ਤੀਜੀ ਵਾਰ, 1968, ਨਾਹਰ

ਸਿੰਘ ਗਯਾਨੀ ਲੁਧਿਆਣਾ ।

53. ਭਾਈ ਰਣਧੀਰ ਸਿੰਘ, ਅਣਡਿੱਠੀ ਦੁਨੀਆ, ਦੂਜੀ ਵਾਰ, 1960, ਗਯਾਨੀ ਨਾਹਰ ਸਿੰਘ, ਲੁਧਿਆਣਾ ।
54. ਭਾਈ ਵੀਰ ਸਿੰਘ, ਸੰਬਯਾ ਸ੍ਰੀ ਗੁਰੂ ਗ੍ਰੰਥ ਸਾਹਿਬ (ਪੋਥੀ ਪਹਿਲੀ), 1961, ਖਾਲਸਾ ਸਮਾਚਾਰ, ਹਾਲ ਬਾਜ਼ਾਰ, ਅੰਮ੍ਰਿਤਸਰ ।
55. ਮਹਾਤਮਾ ਗੁਣਧੀ, ਸ੍ਰੀਮਦ ਭਗਪਤ ਗੀਤਾ (ਉਰਦੂ) 1929, ਲਾਜਪਤ ਰਾਏ ਐਂਡ ਸਨਜ਼, ਉਰਦੂ ਬਾਜ਼ਾਰ ਦਿੱਲੀ ।
56. ਮਹਾਂ ਕਵੀ ਗੁਰੂ ਨਾਨਕ (ਸੰਪਾਦਿਤ), 1965, ਮਹਿਕਮਾ ਪੰਜਾਬੀ, ਪਟਿਆਲਾ ।
57. ਮੋਹਨ ਸਿੰਘ (ਉਬਹਰਾ), ਪੰਜਾਬੀ ਭਾਖਾ ਤੇ ਛੰਦਾ ਬੰਦੀ, 1937, ਓਰੀਐਂਟਲ ਕਾਲਿਜ, ਲਾਹੌਰ ।
58. ਮੋਹਨ ਸਿੰਘ ਦੀਵਾਨਾ, ਜਪੁਜੀ ਸਾਹਿਬ, ਨਗਮਾ-ਏ-ਦੀਵਾਰੇ-ਇਲਾਹੀ (ਉਰਦੂ) ...ਲਾਹੌਰ ।
59. ਮੋਹਨ ਸਿੰਘ (ਦੀਵਾਨਾ, ਉਬੂਰਾ), ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ, 1952, ਕਸਤੂਰੀ ਲਾਲ ਐਂਡ ਸਨਜ਼, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ।
60. ਰਾਧਾ ਕ੍ਰਿਸ਼ਨ, ਧਰਮ ਇਕ ਤੁਲਨਾਤਮਕ ਅਧਿਐਨ, 1965, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ।
61. ਰਾਧਾ ਕ੍ਰਿਸ਼ਨ ਆਰੀਆ, ਜੈਨ ਧਰਮ ਪਰ ਵੀਚਾਰੁ, (ਉਰਦੂ), ਸਮਾਨਾ, ਪਟਿਆਲਾ ।
62. ਰਾਮ ਸਿੰਘ ਗਯਾਨੀ, ਜਪੁ ਅਰਥ, ਬੁਡਾਲਾ ਜ਼ਿਲ੍ਹਾ ਜਲੰਧਰ ।
63. ਰਾਮ ਦਿੱਤਾ ਜੀ ਗਯਾਨੀ, ਜਪੁ ਸਾਹਿਬ ਸਟੀਕ, ਪੰਜਵੀਂ ਵਾਰ, ਸੰਮਤ 2000 ਬਿਕ੍ਰਮੀ, ਭਾਈ ਕ੍ਰਿਪਾਲ ਸਿੰਘ ਬਲਬੀਰ ਸਿੰਘ, ਚੌਕ ਘੰਟਾ ਘਰ; ਅੰਮ੍ਰਿਤਸਰ ।
64. ਰੋਸ਼ਨ ਲਾਲ (ਚੌਪਰੀ), ਐਗਜ਼ੈਕਟਿਵ ਆਫੀਸਰ, ਸ੍ਰੀਮਦ ਭਗਵਤ ਗੀਤਾ, 1937, ਪੀ. ਐਸ. ਸ਼ਾਦੀ ਲਾਲ ਸਚਦੇਵ, ਐਂਡ ਸਨਜ਼, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ।
65. ਲਾਲ ਸਿੰਘ (ਮਾਸਟਰ), ਵਿਰਦੇ ਹੱਕ, ਯਾਨੀ ਸ੍ਰੀ ਜਪੁਜੀ ਸਾਹਿਬ, (ਉਰਦੂ), 1939, ਰਾਵੀ ਰੋਡ, ਲਾਹੌਰ ।
66. ਵਿਨੋਭਾ, ਗੀਤਾ ਪ੍ਰਵਚਨ, ਸਰਵੇਦਯ ਪੁਸਤਕ ਭੰਡਾਰ, ਤੌਜਾ ਐਡੀਸ਼ਨ. 7960, ਅੰਬਾਲਾ ਛਾਊਣੀ ।

## हिन्दी

च ना. प्र. ०८०१ ६ ८२

1. आचार्य श्री अक्षयकुमार वन्द्यांपाठ्याय : गीता में भगवान् श्री कृष्ण का परिचय और उपदेश, संवत् २०१९, मोती लाल जालान, गीता प्रैस, गोरखपुर।
2. ऐतरेयोपनिषद्-सानुवाद शंकरभाष्यसहित, संवत् २०१३, गीता प्रैस, गोरखपुर।
3. कठोपनिषद्-सानुवाद शंकरभाष्यसहित, संवत् २०१५, गीता प्रैस, गोरखपुर।
4. कैरोपनिषद्, सानुवाद शंकरभाष्यसहित, संवत् २०१५, गीता प्रैस गोरखपुर।
5. गणपति चंद्र, साहित्यिक-निबन्ध, १९६०, अशोक प्रकाशन, नई सड़क, दिल्ली।
6. छान्दोग्योपनिषद्-सानुवाद शंकरभाष्यसहित, संवत् २०१३, गीता प्रैस, गोरखपुर।
7. तैतिरीयोपनिषद्-सानुवाद शंकरभाष्यसहित, संवत् २०१४, गीता प्रैस, गोरखपुर।
8. दयानन्द सरस्वती, सत्यार्थ प्रकाश, १९३९, सार्वदेशिक आर्य प्रतिनिधि सभा, दयानन्द भवन, नयी दिल्ली।
9. प्रश्नोपनिषद्, सानुवाद शंकरभाष्यसहित, संवत् २०१६, गीता प्रैस, गोरखपुर।
10. बृहदारण्मकोपनिषद्-सानुवाद शंकरभाष्यसहित, संवत् २०१४, गीता प्रैस, गोरखपुर।
11. महामहापाठ्याय श्री गोपीनाथ कविराज, भारतीय संस्कृति और साधना, १९६३; बिहार राष्ट्र भाषा परिषद्, पटना।
12. मित्र जयराम (डॉ), नानक वाणी २०१९ बिक्रमी, मित्र प्रकाशन, इलाहाबाद।
13. मित्र जयराम (डॉ), श्री गुरु ग्रन्थ-दर्शन, १९६०, साहित्य भवन, इलाहाबाद।
14. मुण्डकोपनिषद्, सानुवाद शंकरभाष्यसहित, संवत् २०१६, गीता प्रैस, गोरखपुर।

15. ਲੋਕਮਾਨ्य ਬਾਲ ਗੰਗਾਧਰ ਤਿਲਕ : ਸ਼੍ਰੀ ਮਦਭਗਵਦਗੀਤਾਰਹਸ്യ ਅਥਵਾ ਕਮੰ-  
ਯੋਗਸ਼ਾਸਤ੍ਰ, ਅਨੁਵਾਦਕ : ਸ਼੍ਰੀਮਾਨ् ਮਾਧਵਰਾਵ ਜੀ, ਸਪੱ ਸਨ 1962 ।
16. ਵਿਨੋਬਾ : ਜਪੁ ਜੀ, ਸਨ् 1963, ਸਵੰਂ-ਸੇਵਾ ਸੰਘ-ਪ੍ਰਕਾਸ਼ਨ, ਰਾਜਘਾਟ, ਵਾਰਾ-  
ਣਸੀ ।
17. ਸ਼੍ਰੀਮਦਭਗਵਦਗੀਤਾ, ਸ਼ੰਵਰ 2012, ਗੀਤਾ ਪ੍ਰੈਸ, ਗੋਰਖਪੁਰ ।
18. ਸ਼੍ਰੀ ਸ਼ਵਾਮੀ ਸਤਿਆਨਨਦ ਜੀ ਮਹਾਰਾਜ਼ : ਸ਼੍ਰੀ ਮਦਭਗਵਦਗੀਤਾ-ਭਾਸ਼ਾ, ਸ਼ੰਵਰ  
2020, ਭਗਵਾਨ ਦਾਸ ਏਣਡ ਕਮਾਨੀ, ਕਸ਼ਮੀਰੀ ਗੇਟ, ਦੇਹਲੀ ।
19. ਸ਼੍ਰੇਤਾਇਕਤਰੋਪਨੀ਷ਦ, ਸਾਨੁਵਾਦ ਸ਼ਾਂਕਰਭਾ਷ਿਆਤਮਕ, ਸ਼ੰਵਰ 2009, ਗੀਤਾ  
ਪ੍ਰੈਸ, ਗੋਰਖਪੁਰ ।
20. ਸਤਿਆਨਨਦ : ਏਕਾਦਸ਼ੋ਷ਨਿ਷ਤਸੰਗ੍ਰਹ, ਸ਼ੰਵਰ 2008, ਪ੍ਰਕਾਸ਼ਕ : ਸ਼੍ਰੀ ਭਗਵਾਨ  
ਦਾਸ ਏਣਡ ਕਮਾਨੀ, ਕਸ਼ਮੀਰੀ ਗੇਟ, ਦੇਹਲੀ ।
21. ਸਦ੍ਗੁਰੂ ਕਾਰਣ ਅਵਸਥੀ, ਸਾਹਿਤਿਕ ਤਰੰਗ, 1956, ਇੰਡੀਯਨ ਪ੍ਰੈਸ, ਪ੍ਰਾਈਵੇਟ  
ਲਿਮਿਟੇਡ, ਇਲਾਹਾਬਾਦ ।
22. ਸ਼ਵਾਮੀ ਸ਼੍ਰੀ ਪਰਮਾਨੰਦ ਜੀ ਪਰਮਹੰਸ ਉਦਾਸੀ, ਸ਼੍ਰੀ ਜਪਸ ਜੀ ਸਾਹਿਬ, 1929,  
ਨਵਲ-ਕਿਸ਼ੋਰ-ਪ੍ਰੈਸ, ਲਖਨਊ ।
23. ਸਾਂਤ ਸਮ੍ਪੂਰਣ ਸਿਹ ਜੀ, ਪ੍ਰਾਣ ਸਾਂਗਲੀ, ਭਾਈ ਮੋਹਨ ਸਿਹ ਜੀ ਵੈਚ, ਤਰਨਤਾਰਨ
24. ਹਨੁਮਾਨ ਪ੍ਰਸਾਦ ਪੋਛਾਰ : ਉਪਨਿ਷ਦਾਂ ਦੇ ਚੌਦਹ ਰਲ, ਸ਼ੰਵਰ 2014, ਗੀਤਾ  
ਪ੍ਰੈਸ, ਗੋਰਖਪੁਰ ।







ਭਾਸ਼ਾ ਵਿਖਾਗ ਪੰਜਾਬ



